

ੴ ਸਤਿਗੁਰ ਪ੍ਰਸਾਦਿ ॥

ਤਵਾਰੀਖ ਗੁਰੂ ਖਾਲਸਾ

(ਇਤਿਹਾਸ ਸ੍ਰੀ ਗੁਰੂ ਤੇਗ ਬਹਾਦਰ ਜੀ)

ਕ੍ਰਿਤः

ਗਿਆਨੀ ਗਿਆਨ ਸਿੰਘ ਜੀ

TWARIKH GURU KHALSA
(History of Guru Teg Bahadur ji)
By
Giani Gian Singh ji

ਸ਼ਹੀਦਾਂ ਦੇ ਸਿਰਤਾਜ਼
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ
800 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ
Dedicated to 400th Martyrdom Anniversary of
Sri Guru Arjan Dev ji

ਸੇਵਾ: ਭਾਈ ਬਲਜਿੰਦਰ ਸਿੰਘ ਜੀ (ਰਾੜਾ ਸਾਹਿਬ)

Made Available by:

Bhai Baljinder Singh ji (Rara Sahib)

© Baljinder Singh 16914 Lassen Street, Northridge, CA 91343 USA

Visit: www.ik13.com

Email rarasahib@yahoo.com

Important Notice:

This file is brought in the digital (computer/internet use) format and made available within the reach of common users, scholars and students engaged in the study of Sikh History and Philosophy with the help of computer/internet. The digital composition of this file is the intellectual property of Bhai Baljinder Singh as it is completely an individual effort by him. Except for personal use on a personal computer without changing/decoding the file/database, no one is permitted to use this file in its native (provided), decoded or modified format, in whole or in part, for any computer/internet/publication project without the prior written permission of Bhai Baljinder Singh.

ਤਤਕਰਾ

Click any of link on right side of the table for easy access to a chapter

(ਪਾ: ਈ - ੧)	<u>ਅਵਤਾਰ, ਸਾਦੀ, ਗੱਦੀ ਦਾ ਆਰੰਭ</u> <u>ਗੁਰੂ ਜੀ ਦੀ ਉਦਾਹਰਤਾ</u> <u>ਗੁਰੂ ਜੀ ਦਾ ਸੰਜਮ</u> <u>ਬਾਈ ਮੰਜ਼ੀਆਂ</u>
(ਪਾ: ਈ - ੨)	<u>ਪੀਰ ਮੱਲ ਦਾ ਬਖੇੜਾ, ਗੁਰੂ ਜੀ ਦਾ ਪਰਗਟ ਹੋਣਾ</u> <u>ਮੱਖਣ ਸ਼ਾਹ ਲਈਣਾ</u> <u>ਮੱਖਣ ਸ਼ਾਹ ਦਾ ਪਰਉਪਕਾਰ</u> <u>ਸ਼ੀਰੋਂ ਮਸੰਦ ਦੀ ਕਰਤੁਤ</u>
(ਪਾ: ਈ - ੩)	<u>ਅੰਮ੍ਰਿਤਸਰ ਜਾ ਕੇ ਆਉਣਾ</u> <u>ਅੰਮ੍ਰਿਤਸਰ ਦੇ ਮਸੰਦਾਂ ਦੀ ਖੋਟ</u> <u>ਮਾਈਆਂ ਗੁਰੂ ਰਜਾਈਆਂ</u> <u>ਮੱਖਣ ਸ਼ਾਹ ਦੀ ਵਾਪਸੀ</u>
(ਪਾ: ਈ - ੪)	<u>ਗੁਰੂ ਜੀ ਦਾ ਕੀਰਤਪੁਰ ਜਾਣਾ</u> <u>ਚਰਨਦਾਸ ਸਾਧੂ, ਬੀਤ ਦਾ ਪੁਸੰਗ</u> <u>ਪੀਰ ਮੱਲ ਨੂੰ ਬੀਤ ਵਾਪਿਸ</u>
(ਪਾ: ਈ - ੫)	<u>ਅਨੰਦਪੁਰ ਵੱਸਣਾ ਪੀਰ ਦਾ ਸੰਬਾਦ</u> <u>ਮਾਖੇਵਾਲ</u> <u>ਰੋਪੜ ਦੇ ਸੱਜਦ ਮੇਲੇਸ਼ਾਹ ਦਾ ਸੰਕਾ</u>
(ਪਾ: ਈ - ੬)	<u>ਸੋਢੀਆਂ ਦੀ ਮਤਸਰ, ਗੁਰੂ ਜੀ ਦਾ ਤੀਰਥਾਂ ਨੂੰ</u> <u>ਤਰਨਾ</u> <u>ਸੋਢੀਆਂ ਨੇ ਰਾਮਰਾਇ ਨੂੰ ਦਿੱਲੀਂ ਬਲਾਇਆ</u> <u>ਰਾਮਰਾਇ ਤੋਂ ਬਾਦਸ਼ਾਹ ਨੇ ਪਾ: ਈ ਬਾਬਤ ਪੁੱਛਣਾ</u> <u>ਤੀਰਥਾਂ ਨੂੰ ਰਵਾਨਗੀ</u>
(ਪਾ: ਈ - ੭)	<u>ਮਾਲਵੇ ਦੇਸ ਵਿਚਰਨਾ</u> <u>ਮਲੋਵਾਲ ਪਹੁੰਚੇ</u> <u>ਸੇਖੇ ਪਿੰਡ ਦਾ ਮਲੁਕਾ ਚੌਧਰੀ</u> <u>ਕੱਟ੍ਟ ਅਤੇ ਫਰਵਾਹੀ ਪਿੰਡ</u> <u>ਹੰਦਿਆਏ ਤਾਪ ਹਟਾਇਆ</u> <u>ਪੈਧੇਰਾਂ ਦਾ ਪੁਸੰਗ</u> <u>ਭੀਖੀ ਦੇ ਦੇਸ ਚੌਧਰੀ ਦਾ ਪੁਸੰਗ</u> <u>ਦਲੇਓਂ ਦੇ ਬਿਧ ਜੋਗੀ ਤੇ ਕਿਪਾ</u> <u>ਜੱਗਾ, ਖਿਆਲਾ, ਖਾਨਾ, ਮੌਤੀ/ਮੌਤ ਆਦਿ ਪਿੰਡ</u> <u>ਸੁਲੀਸਰ</u>
(ਪਾ: ਈ - ੮)	<u>ਬਾਂਗਰ ਦੇਸ ਆਗਰੇ ਤਕ ਯਾਤ੍ਰਾ</u> <u>ਧਾਮਾਨ ਦੱਗਾ ਚੌਧਰੀ</u> <u>ਭਾਈ ਮੀਹਾਂ, ਨੰਦਲਾਲ ਸੋਹਣੇ ਦਾ ਪੁੜ੍ਹ</u> <u>ਖਰਕ ਪਿੰਡ ਚੋਰਾਂ ਤੇ ਵੀ ਕਿਪਾ</u> <u>ਜੀਂਦ, ਟੇਕ ਪਿੰਡ</u> <u>ਕੈਬਲ, ਬਾਰਨੇ</u> <u>ਤੰਬਾਕੂ ਨਿਸੇਧ</u> <u>ਪੂਜਾ ਦੇ ਧਨ ਨਾਲ ਖੁਰ ਧਰਮਸਾਲਾ</u> <u>ਮਲੁਕਦਾਸ ਬੈਸਨੋ</u> <u>ਮਥਰਾ ਆਗਰਾ</u>
(ਪਾ: ਈ - ੯)	<u>ਪ੍ਰਾਗ, ਕਾਂਸੀ, ਸੁਸਰਾਉ</u>

	<p style="text-align: right;">ਪ੍ਰਾਗ ਪਹੰਚੇ ਕਾਸੀ ਪਹੰਚੇ</p> <p style="text-align: right;">ਸਮਰਥ, ਚਾਚਾ ਫੱਟੋ</p>
(ਪਾ: ਦ - ੧੦)	<p style="text-align: right;"><u>ਗਯਾ ਤੇ ਪਟਣੇ ਦਾ ਪੁਸੰਗ</u> <u>ਰਾਜਾ ਬਿਸ਼ਨ ਸਿੰਘ ਜੋਪੁਰੀਆ ਦਾ ਮਿਲਪ</u> <u>ਪਟਨੇ ਪਹੰਚਣਾ</u> <u>ਸਾਲਸਗਾਇ ਦੀ ਧਰਮਸ਼ਾਲਾ ਵਿੱਚ ਪੁਵਾਰ ਦਾ ਡੇਰਾ</u></p>
(ਪਾ: ਦ - ੧੧)	<p style="text-align: right;"><u>ਕਾਮਰੂਪ ਦੇਸ ਦੀ ਯਾਤ੍ਰਾ, ਰਾਜੇ ਦੀ ਸਹਾਇਤਾ</u> <u>ਢਾਕੇ ਦਾ ਮਸੰਦ ਬੁਲਕੀ ਦਾਸ</u> <u>ਢਾਕੇ ਨੂੰ ਵਰ, ਸਿੱਖੀ ਦਾ ਕੋਠਾ</u> <u>ਰਾਜਾ ਬਿਸ਼ਨ ਸਿੰਘ ਅਤੇ ਪਰਣਪਾਲ ਦੀ ਸਲ੍ਹਾ</u> <u>ਸਾਹਿਬਜ਼ਾਦੇ ਦੇ ਅਵਤਾਰ ਦੀ ਮਖਰ</u> <u>ਗੌਰੀਪੁਰ ਦੇ ਰਾਜਾ ਰਾਮ ਨੂੰ ਪੁੱਤ੍ਰ ਦਾ ਵਰ</u> <u>ਗੁਰੂ ਜੀ ਦਾ ਤਿਆਗ ਅਤੇ ਉਦਾਰਤਾ</u></p>
(ਪਾ: ਦ - ੧੨)	<p style="text-align: right;"><u>ਮੁਲਕ ਦੀ ਸੈਲ, ਕਲਕੱਤੇ, ਜਗਨਨਾਥ ਦੀ ਯਾਤ੍ਰਾ</u> <u>ਕਲਕੱਤੇ ਪਹੰਚਣਾ</u> <u>ਵਾਪਿਸ ਪਟਨੇ</u></p>
(ਪਾ: ਦ - ੧੩)	<p style="text-align: right;"><u>ਗੁਰੂ ਜੀ ਦਾ ਆਨੰਦਪੁਰ ਆਉਣਾ, ਰੋਣਕ ਹੋਣੀ,</u> <u>ਸ਼ਰੀਕਾਂ ਦਾ ਬਾਦ</u> <u>ਪਟਨੇ ਤੋਂ ਵਾਪਸੀ ਦਾ ਰਸਤਾ</u> <u>ਆਨੰਦਪੁਰ ਵਾਪਸੀ</u> <u>ਸੋਢੀਆਂ ਦੀ ਦਰਖਾਸਤ ਖਾਰਜ</u></p>
(ਪਾ: ਦ - ੧੪)	<p style="text-align: right;"><u>ਦਸਵੇਂ ਗੁਰੂ ਜੀ ਦਾ ਅਨੰਦਪੁਰ ਪ੍ਰਵੇਸ਼ ਤੇ ਸੰਗਤਾਂ</u> <u>ਦਾ ਉਤਸ਼ਾਹ</u></p>
(ਪਾ: ਦ - ੧੫)	<p style="text-align: right;"><u>ਸਾਹਿਬਜ਼ਾਦੇ ਦਾ ਵਿਵਾਹ</u></p>
(ਪਾ: ਦ - ੧੬)	<p style="text-align: right;"><u>ਦਸ਼ਮੇਸ਼ ਜੀ ਦੀ ਖੁਸ਼ੀ ਦੇ ਸਾਮਾਨ, ਫਾਰਸੀ</u> <u>ਪੜ੍ਹਨਾ, ਔਰੰਗੇ ਦੇ ਜ਼ਲਮ</u></p>
(ਪਾ: ਦ - ੧੭)	<p style="text-align: right;"><u>ਨੌਵੇਂ ਗੁਰੂ ਜੀ ਦੀ ਸ਼ਰਨ ਹਿੰਦੂਆਂ ਦਾ ਆਉਣਾ,</u> <u>ਦਸਵੇਂ ਗੁਰੂ ਜੀ ਨੇ ਨੌਵੇਂ ਗੁਰੂ ਜੀ ਨੂੰ ਧਰਮ ਦੀ</u> <u>ਰੱਖਧਾ ਲਈ ਪ੍ਰੇਰਨਾ</u> <u>ਕਸ਼ਮੀਰੀ ਪੰਡਿਤ ਗਰੂ ਜੀ ਦੀ ਸ਼ਰਨ</u> <u>ਸਾਹਿਬਜ਼ਾਦੇ ਵਲੋਂ ਗੁਰੂ ਪਿਤਾ ਜੀ ਨੂੰ ਬੇਨਤੀ</u></p>
(ਪਾ: ਦ - ੧੮)	<p style="text-align: right;"><u>ਅਹਿਦੀਏ ਆਉਣੇ, ਸੈਫਾਬਾਦ, ਸਮਾਣੇ ਠਹਿਰਨਾ</u> <u>ਸੈਫਾਬਾਦ, ਬਹਾਦਰਗੜ੍ਹ ਪਹੰਚਣਾ</u> <u>ਸਮਾਣੇ ਪਹੰਚਣਾ</u></p>
(ਪਾ: ਦ - ੧੯)	<p style="text-align: right;"><u>ਚੀਕੇ, ਕੈਂਬਲ, ਜੀਂਦ, ਕਰੋੜ ਆਦਿਕ ਨਗਰਾਂ</u> <u>ਬਾਣੀ ਆਗਰੇ ਜਾਣਾ</u> <u>ਕਰਹਾਲੀ ਚੀਕਾ</u> <u>ਗਲੋਰਾ ਮਸੰਦ</u> <u>ਡੇਡਰਾਜ ਨਾਨਕੀ</u> <u>ਸੱਯਦ ਹਸਨ ਅਲੀ</u></p>
(ਪਾ: ਦ - ੨੦)	<p style="text-align: right;"><u>ਗੁਰੂ ਜੀ ਦਾ ਦਿੱਲੀ ਜਾਣਾ, ਔਰੰਗੇ ਨਾਲ ਸਵਾਲ</u> <u>ਜਵਾਬ</u> <u>ਸਦਰ ਦੀਨ ਉਮਰਾਉ</u> <u>ਦੇਉ ਦਾ ਉਧਾਰ</u></p>

	<u>ਐੱਚੰਗੇ ਦੀ ਪੇਸ਼ਕਸ਼</u> <u>ਗੁਰੂ ਜੀ ਦਾ ਉਤਰ</u>
(ਪਾ: ਦ - ੨੧)	<u>ਗੁਰੂ ਜੀ ਦੀ ਸ੍ਰਤੇ ਸ਼ਕਤੀ</u>
(ਪਾ: ਦ - ੨੨)	<u>ਐੱਚੰਗੇ ਦਾ ਤੇ ਗੁਰੂ ਜੀ ਦਾ ਸੰਬਾਦ</u> <u>ਮਤੀਰਾਮ ਦਾ ਉਛਲਨਾ</u>
(ਪਾ: ਦ - ੨੩)	<u>ਮਤੀਰਾਮ ਤੇ ਭਾਈ ਦਿਆਲੇ ਦਾ ਸ਼ਹੀਦ ਹੋਣਾ</u> <u>ਸ਼ਹੀਦੀ ਮਤੀਰਾਮ</u> ਭਾਈ ਦਿਆਲੇ ਦਾ ਕਤਕਣਾ ਅਤੇ ਸ਼ਹੀਦੀ
(ਪਾ: ਦ - ੨੪)	<u>ਸਿੱਖਾਂ ਦਾ ਛਲਕਣਾਂ, ਮਾਈਆਂ ਨੂੰ ਧੀਰਜ ਦੇਣਾ,</u> <u>ਐੱਚੰਗੇ ਤੇ ਗੁਰੂ ਜੀ ਦਾ ਸੰਵਾਦ</u> ਅਥਦੱਲੇ ਦਰੋਗੇ ਦਾ ਸਿਦਕ ਗੁਰੂ ਜੀ ਵਲੋਂ ਭਵਿੱਖ ਬਚਨ ਐੱਚੰਗੇ ਵਲੋਂ ਆਖਰੀ ਜਤਨ
(ਪਾ: ਦ - ੨੫)	<u>ਮਾਤਾ ਜੀ ਨੂੰ ਚਿੱਠੀ, ਦਸਮ ਗੁਰੂ ਜੀ ਨੂੰ</u> <u>ਗਰਿਆਈ</u> ਗੁਰੂ ਜੀ ਵਲੋਂ ਮਾਤਾਵਾਂ ਨੂੰ ਪਤਿਕਾ ਗੁਰਤਾ ਦੇਣੀ
(ਪਾ: ਦ - ੨੬)	<u>ਸਿੱਖਾਂ ਦੀ ਟਹਿਲ, ਗੁਰੂ ਜੀ ਦਾ ਸ਼ਹੀਦ ਹੋਣਾ</u> ਖੂਨਣ ਸਵੇਰ ਗੁਰੂ ਜੀ ਦੀ ਸ਼ਹਾਦਤ ਅਥਦੱਲਾ ਦਰੋਗਾ
(ਪਾ: ਦ - ੨੭)	<u>ਗੁਰੂ ਜੀ ਦੇ ਸੀਸ ਧੜ ਦਾ ਸਸਕਾਰ, ਕਲ ਰੀਤ</u> <u>ਯੱਗਾਜ ਪਗ ਹੋਣੇ</u> ਲੱਖੀ ਵਣਜਾਰਾ ਰੰਘੇਟੇ ਗੁਰੂ ਜੀ ਦੇ ਬੇਟੇ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ (ਪਾਤਸ਼ਾਹੀ ਈ)

(ਪਾ: ਈ - ੧)

ਅਵਤਾਰ, ਸ਼ਾਦੀ, ਗੱਦੀ ਦਾ ਆਰੰਭ

ਏਹ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਤੋਂ ੧੯੮ ਮੱਘਰ ਸੁਦੀ ੨, ਸੰਮਤ ੧੯੮੮ ਬਿਕ੍ਰਮੀ ਸਾਲ ਗੁਰੂ ੧੫੨ ਵੈਸਾਖ ਨਛੜ੍ਹ, ਐਤਵਾਰ ਡੇਢ ਪਹਿਰ ਰਾਤ ਰਹੀ ਸ੍ਰੀ ਅੰਮ੍ਰਿਤਸਰ ਜੀ ਪ੍ਰਗਟੇ। ੧੫ ਅੱਸੂ ਸੁਦੀ ੫ ਸੰਮਤ ੧੯੮੯ ਬਿਕ੍ਰਮੀ ਨੂੰ ਕਰਤਾਰਪੁਰ ਸੁਭਿੱਖੀਏ ਖੱਤਰੀ ਲਾਲਚੰਦ ਦੀ ਬੇਟੀ ਸ੍ਰੀ ਗੁਜਰੀ ਜੀ ਨਾਲ ਵਿਆਹ ਹੋਯਾ, ਜਿਸ ਦੇ ਪਵਿੰਡ ਉਦਰ ਥਾਂ ਪੋਹ ਸੁਦੀ ੨ ਸੰਮਤ ੧੯੨੩ ਬਿਕ੍ਰਮੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪ੍ਰਗਟ ਹੋਏ ਸੇ।

ਗੁਰੂ ਤੇਗ ਬਹਾਦਰ ਜੀ ਦੀ ਬਾਲ ਲੀਲਾ ਨੂੰ ਦੇਖ ਕੇ ਏਨ੍ਹਾਂ ਦੇ ਪਿਤਾ ਛੀਵੇਂ ਗੁਰੂ ਕਿਹਾ ਕਰਦੇ ਸੇ ਕਿ ਏਹ ਸਾਚਾ ਸੰਤ, ਧਰਮ ਰੱਖਿਕ, ਹਿੰਦਵਾਯਣ ਦਾ ਥੰਮ ਹੋਵੇਗਾ। ਏਨ੍ਹਾਂ ਨੂੰ ਜੋ ਕੁੱਝ ਘਰੋਂ ਹੱਥ ਲੱਗੇ, ਉਹੋ ਗਰੀਬਾਂ ਨੂੰ ਦੇ {ਗੁਰੂ ਜੀ ਦੀ ਉਦਾਰਤਾ} ਆਉਂਦੇ। ਸਵਾਲੀ ਨੂੰ ਖਾਲੀ ਨਹੀਂ ਸੀ ਜਾਣ ਦਿੰਦੇ। ਸ੍ਰੀ ਗੁਰਦਿੱਤੇ ਜੀ ਦੇ ਵਿਵਾਹ ਵਿੱਚ ਗੈਹਣੇ, ਕਪੜੇ ਏਨ੍ਹਾਂ ਨੂੰ ਮਾਤਾ ਜੀ ਨੇ ਪਹਿਨਾਏ। ਇੱਕ ਗਰੀਬ ਬ੍ਰਾਹਮਨ ਨੇ ਮੰਗੇ। ਏਨ੍ਹਾਂ ਸਭ ਉਤਾਰ ਕੇ ਦੇ ਦਿੱਤੇ। ਇੱਕ ਵਾਰੀ ਘੋੜੇ ਸਮੇਤ ਬਸੜ੍ਹ, ਸਸਤ੍ਰ, ਭੂਖਨ ਇੱਕ ਛੂੰਮ ਨੂੰ ਦੇ ਆਏ। ਏਸੇ ਤਰ੍ਹਾਂ ਏਨ੍ਹਾਂ ਦੀ ਉਦਾਰਤਾ ਦੀ ਧੁੰਮ ਪੈ ਰਹੀ ਸੀ। ਭਾਵੇਂ ਮਾਤਾ ਨਾਨਕੀ ਜੀ ਦੀ ਬੇਨਤੀ ਮੰਨ ਕੇ ਛੀਵੇਂ ਪਾਤਸ਼ਾਹ ਨੇ ਵਿਵਾਹ ਤਾਂ ਏਨ੍ਹਾਂ ਦਾ ਪਹਿਲਾਂ ਹੀ ਕਰ ਦਿੱਤਾ ਸੀ, ਪਰ ਏਨ੍ਹਾਂ ਨੇ ਚੌਤਾਲੀ ਬਰਸ ਦੇ ਹੋਣ ਤੱਕ ਬ੍ਰਾਹਮਚਰਜ ਹੀ ਰੱਖਿਆ। ਤਾਂ ਹੀ ਤਦੋਂ ਤੱਕ ਕੋਈ ਸੰਤਾਨ ਨਾ ਹੋਈ ਕਿਉਂਕਿ ਏਨ੍ਹਾਂ ਦਾ ਮਨ ਪ੍ਰਮੇਸ਼ੂਰ ਦੇ ਧਿਆਨ ਵਿੱਚ ਹਰ ਵੇਲੇ ਮਗਨ ਰਹਿੰਦਾ ਸੀ। ਖਾਨ, ਪਾਨ, ਪਹਿਰਾਨ, ਮਾਨ ਦਾ ਜ਼ਰਾ ਭੀ ਕਦੇ ਖਿਆਲ ਨਹੀਂ ਸੀ ਫੁਰਿਆ। ਸੇਵਕ ਦਸ ਦਸ ਵਾਰੀ ਆਖਦੇ ਤੇ ਪ੍ਰਸ਼ਾਦ ਅੱਗੇ ਲਿਆ ਕੇ ਰੱਖਦੇ, ਤਦ ਛਕਦੇ। ਨਹੀਂ ਤਾਂ ਪ੍ਰਭੂ ਦੇ ਪ੍ਰੇਮ ਵਿੱਚ ਹੀ ਮਸਤ ਬੈਠੇ ਰਹਿੰਦੇ। ਦੁਨੀਆਂਦਾਰੀ ਸੰਸਾਰ ਦੇ ਕਾਰ ਵਿਹਾਰ ਤਾਂ ਕਦੇ ਫੁਰੇ ਹੀ ਨਹੀਂ ਸੇ। ਕਿਸੇ ਪੈਗੰਬਰ, ਅਵਤਾਰ, ਅਚਾਰਯ, ਰਿਖੀ ਮੁਨੀ ਦੇ ਜੀਵਨ ਚਰਿਤ੍ਰ ਐਸੇ ਨਹੀਂ ਹੋਏ ਤੇ ਨ ਕਿਸੇ ਪੋਥੀ ਕਿਤਾਬ ਵਿੱਚੋਂ ਸਾਬਤ ਹਨ, {ਗੁਰੂ ਜੀ ਦਾ ਸੰਜਮ} ਜੋ ਏਸ ਤਰ੍ਹਾਂ ਗ੍ਰਿਹਸਤ ਵਿੱਚ ਰਹਿ ਕੇ ਆਪਣੀ ਪਤੀਬ੍ਰਤਾ ਪਤਨੀ ਦੇ ਪਾਸ ਹੁੰਦਿਆਂ ਫੇਰ ਐਸੀ ਉਮਰ ਤੱਕ ਬ੍ਰਾਹਮਚਰਜ ਪੂਰਾ ਨਿਬਾਹੇ। ਕਮਲ ਪੱਤ੍ਰ ਦੀ ਤਰ੍ਹਾਂ ਅਸੰਗ, ਨਿਰਵਿਕਾਰ, ਜਤੇਂਦ੍ਰੇ ਰਿਹਾ ਹੋਵੇ। ਫੇਰ ਐਡੀ ਜਰਨਾ ਸ਼ਕਤੀ:

ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਯਾ ਪਰੁ ਸੀ ਨ ਉਚਰੀ ॥

(ਸ੍ਰੀ ਦਸਮ ਗੁੰਬ - ਬਚਿੜ੍ਹ ਨਾਟਕ)

ਹੋਰ ਕਿਸੇ ਵਿੱਚ ਨਹੀਂ ਹੋਈ। ਏਨ੍ਹਾਂ ਨੂੰ ਦੇਹ ਅਧਯਾਸ ਕਦੇ ਨਹੀਂ ਫੁਰਿਆ ਸੀ। ਕਈ ਵਾਰੀ ਏਨ੍ਹਾਂ ਨੂੰ ਕੱਲੇ ਬੈਠੇ ਵੇਖ ਕੇ ਕਿਸੇ ਨੇ ਪੁਸ਼ਾਕ ਲਾਹ ਲਈ, ਤਾਂ ਨੰਗੇ ਹੀ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਬੈਠੇ ਰਹਿੰਦੇ। ਕਈ ਵਾਰੀ ਦਰਯਾ ਦੇ ਝਲ ਵਿੱਚ ਭੁੱਖੇ ਤਿਹਾਏ ਪੰਜ ਪੰਜ ਦਿਨ ਮਸਤੀ ਦੀ ਦਸ਼ਾ ਵਿੱਚ ਪਏ ਰਹਿੰਦੇ। ਸੇਵਕ ਲੱਭਦੇ ਫਿਰਦੇ। ਕਦੇ ਧਾਨ ਦੀ ਪਰਾਲੀ ਜਾਂ ਕਮਾਦ ਦੀ ਪੱਤ੍ਰੀ ਵਿੱਚ ਹੀ ਲੁਕੇ ਰਹਿੰਦੇ। ਏਨ੍ਹਾਂ ਨੂੰ ਪ੍ਰਮੇਸ਼ੂਰ ਦੇ ਭਜਨ ਦਾ ਐਡਾ ਡਾਢਾ ਚਾਉ ਲਗਾ ਕਿ ਹਰ ਵੇਲੇ ਨੇਤ੍ਰਾਂ ਥਾਂ ਜਲ ਵਗਦਾ ਰਹਿੰਦਾ। ਜਿਸ ਕਰ ਕੇ ਅੱਖਾਂ ਦੇ ਕੋਹੇ ਗਲ ਚੱਲੇ ਸੇ। ਕਦੇ ਮਹੀਨਾ ਮਹੀਨਾ ਆਪਣੇ ਅੰਦ੍ਰੂ ਕੋਠੇ ਵਿੱਚ ਹੀ ਬੈਠੇ ਰਹਿੰਦੇ। ਕਦੇ ਗੁਫਾ ਵਿੱਚ ਵੜ ਰਹਿੰਦੇ। ਖਾਣਾ, ਬੋਲਣਾ, ਸੌਣਾ ਬਹੁਤ ਥੋੜ੍ਹਾ ਕਰ ਰੱਖਿਆ ਸੀ। ਸੀਤ, ਗਰਮੀ, ਦੁਖ, ਸੁਖ, ਭੁਖ, ਤ੍ਰਿਖਾ ਕਦੇ ਨਹੀਂ ਮੰਨੀ ਸੀ। ਮਾਇਕ ਪਦਾਰਥ ਕੋਈ ਕਿਸੇ ਪ੍ਰਕਾਰ ਦਾ ਏਨ੍ਹਾਂ ਨੂੰ ਨਹੀਂ ਭਾਉਂਦਾ ਸੀ। ਏਸੇ ਤਰ੍ਹਾਂ ਬਹੁਤੇ ਵਰ੍ਹੇ ਓਨ੍ਹਾਂ ਇੱਕ ਰਸ ਤਜਾਗ ਵੈਰਾਗ ਵਿੱਚ ਗੁਜਾਰੇ। ਸਗੋਂ ਜਦ ਛੇਵੇਂ ਪਾਤਸ਼ਾਹ ਗੁਰੂ ਹਰਿਰਾਇ ਜੀ ਨੂੰ ਆਪਣੀ ਜਗ੍ਹਾ ਗੱਦੀ ਗੁਰਿਆਈ ਦੇ ਕੇ ਸਮਾਏ

ਸੇ, ਤਦੋਂ ਸੱਤਵੇਂ ਗੁਰੂ ਨਾਲ ਧੀਰਮੱਲ ਆਦਿ ਸ਼ਰੀਕਾਂ ਨੇ ਵਾਦ ਵਿਵਾਦ ਚੁੱਕਿਆ। ਪਰ ਏਨ੍ਹਾਂ ਨੂੰ ਫੁਰਨਾ ਭੀ ਨਾ ਫੁਰਿਆ। ਸਗੋਂ ਜ਼ਰ, ਜੋਰੂ ਜ਼ਮੀਨ ਨੂੰ ਸ਼੍ਰੀਕਾਂ ਦੇ ਵਸੇਬੇ ਨੂੰ ਬਹੁਤਾ ਕਲੇਸ਼ ਦੇਣੇ ਵਾਲਾ ਝਗੜਿਆਂ ਦੀ ਖਾਣ ਸਮਝ ਕੇ ਕੀਰਤਪੁਰ ਦਾ ਵੱਸਣਾ ਹੀ ਛੱਡ ਕੇ ਅੰਮ੍ਰਿਤਸਰ ਦੇ ਜ਼ਿਲੇ ਅਪਣੇ ਨਾਨਕੇ 'ਬਕਾਲੇ' ਪਿੰਡ ਜਾ ਵੱਸੇ। ਏਨ੍ਹਾਂ ਦਾ ਨਾਨਾ ਨਰੈਣ ਦਾਸ ਉਥੇ ਵੱਡਾ ਭਾਰੀ ਸ਼ਾਹੁਕਾਰ ਸੀ। ਓਹ ਬਹੁਤ ਸੇਵਾ ਕਰਦਾ ਰਿਹਾ। ਬਾਕੀ ਹੋਰ ਓਸ ਦੇਸ ਦੇ ਸਿੱਖ ਏਨ੍ਹਾਂ ਨੂੰ ਗੁਰੂ ਕਾ ਪੁੱਤ੍ਰ ਸੰਤ ਰੂਪ ਸਮਝ ਕੇ ਟਹਿਲ ਕਰਦੇ ਰਹੇ। ਜਦ ਸੰਮਤ ੧੨੨੧ ਬਿਕ੍ਰਮੀ ਨੂੰ ਵਾਦੀ ਸ਼੍ਰੀਕਾਂ ਦੇ ਪ੍ਰੇਰੇ ਹੋਏ ਨੌਰੰਗੇ ਨੇ ਅੱਠਵੇਂ ਗੁਰੂ ਜੀ ਨੂੰ ਦਿੱਲੀ ਸੱਦ ਭੇਜਿਆ ਤਾਂ ਉਨ੍ਹਾਂ ਉਸੇ ਥਾਂ ਚੌਲਾ ਛੱਡਣ ਲੱਗਿਆਂ ਸਿੱਖਾਂ ਦੇ ਪੁੱਛਨੇ ਪੁਰ ਗੱਦੀ ਗੁਰਿਆਈ ਦੇ ਯੋਗ 'ਬਾਬਾ ਬਕਾਲੇ' ਦੱਸਿਆ।

ਯਦੀ ਏਨ੍ਹਾਂ ਤੋਂ ਬਿਨਾਂ ਪੈਹਲੇ ਬਾਬੇ ਬਕਾਲੇ ਵਿੱਚ ਕੋਈ ਸੋਢੀ ਨਹੀਂ ਸੀ ਅਤੇ ਨਾ ਕਿਸੇ ਦਾ ਹੱਕ ਸੀ, ਪਰ ਤ੍ਰਿਸ਼ਨਾਂ ਦੇ ਮਾਰੇ ਸੋਢੀ {ਬਾਈ ਮੰਜ਼ੀਆਂ} ਜੋ ਉਦੋਂ ਬਾਈ ਸੇ, ਮੰਜ਼ੀਆਂ ਵਿਛਾ ਕੇ ਜਾ ਬੈਠੇ। ਫੇਰ ਵੀ ਭਾਵੇਂ ਓਹ ਕਿਤਨਾਂ ਹੀ ਸਜ ਵਜ ਕੇ ਗੁਰੂ ਬਣ ਬਣ ਆਕੜ ਆਕੜ ਬੈਠੇ, ਪਰ ਅੰਤ ਨੂੰ ਸੱਭੇ ਲਪੋਟ ਸੰਖ ਹੀ ਨਿੱਕਲੇ। ਕਾਠ ਦੀਆਂ ਬਿੱਲੀਆਂ ਤਾਂ ਬਣੇ, ਪਰ ਮਿਆਉਂ ਕੌਣ ਕਰੇ? ਅਰਥਾਤ ਸ਼ਾਕਤੀ ਬਿਨਾਂ ਸਿੱਖਾਂ ਦੀ ਕਾਮਨਾ ਕੌਣ ਭਰੇ? ਸੋ, ਓਤਕ ਪਾਜ ਉੱਘੜ ਹੀ ਗਿਆ। ਕਿਉਂਕਿ ਗੁਰੂ ਜੀ ਦੇ ਪ੍ਰਗਟ ਹੋਣ ਦੀ ਅਵਾਈ ਸੁਣ ਕੇ ਦਰਸ਼ਨ ਕਰਨ ਲਈ ਉਥੇ ਸੰਗਤ ਬਹੁਤ ਕੱਠੀ ਹੋ ਰਹੀ ਸੀ। ਉਨ੍ਹਾਂ ਨੇ ਸਭ ਸੋਢੀਆਂ ਨੂੰ ਖੋਟੇ ਢੁਬੂਏ ਪਰਖ ਲੀਤਾ। ਮਨ ਦੀ ਗੱਲ ਲੱਭਣੀ ਤਾਂ ਕਿਤੇ ਰਹੀ, ਜੇ ਕੋਈ ਸਿੱਖ ਕਰਮ, ਧਰਮ ਉਪਾਸਨਾ, ਗਿਆਨ ਦਾ ਪ੍ਰਕਾਸ਼ ਭੀ ਪੁੱਛੇ ਤਾਂ ਓਹ ਭੀ ਉੱਤਰ ਕਿਸੇ ਸੋਢੀ ਤੋਂ ਨਾ ਆਵੇ ਫੇਰ ਤਾਂ ਸੰਗਤ ਨੇ ਉਨ੍ਹਾਂ ਨੂੰ ਸੱਚਮੁਚ ਧੂੰਦੇ ਦੇ ਬੱਦਲ ਸਮਝ ਲੀਤਾ। ਕੋਈ ਸਿੱਖ ਅੱਖ ਨਾ ਮਿਲਾਵੇ, ਪਰ ਓਹ ਬੇਸਰਮ ਇੱਕ ਤੋਂ ਇੱਕ ਚੜ੍ਹਦੀ ਪੁਸ਼ਾਕ ਪਹਿਨ ਪਹਿਨ ਆਪਣਾ ਰੂਪ ਦਿਖਾਂਦੇ ਤੇ ਸਿੱਖਾਂ ਨੂੰ ਆਪਣੀ ਵੱਲ ਸੱਦੇ ਹੀ ਰਹੇ। ਕਿਉਂਕਿ ਉਨ੍ਹਾਂ ਅਗਿਆਨੀ, ਲਾਲਚੀਆਂ ਨੂੰ ਤਾਂ ਨਿਰੀ ਪੁਰੀ ਪੂਜਾ ਲੈਣੀ ਹੀ ਗੁਰਿਆਈ ਜਾਪਦੀ ਸੀ। ਏਸ ਭੜਭੜੀ ਵਿੱਚ ਮਸੰਦਾਂ ਦੇ ਬਾਰਾਂ ਪੱਕੇ ਦਾਊ ਪੈ ਰਹੇ ਸੇ। ਜੇਹੜਾ ਗੱਦੀ ਨਸ਼ੀਨ ਜਿਸ ਮਸੰਦ ਨੂੰ ਵੱਧ ਲੋਭ ਦਿੰਦਾ ਸੀ, ਉਸੇ ਵੱਲ ਓਹ ਆਪਣੇ ਪ੍ਰਗਣੇ ਦੀ ਸੰਗਤ ਨੂੰ ਪ੍ਰੇਰਦਾ ਸੀ। ਸੋਢੀਆਂ ਦੇ ਅੰਦਰ ਏਹ ਅੱਗ ਭੜਕ ਰਹੀ ਸੀ ਕਿ ਕਿਵੇਂ ਕੋਈ ਸਿੱਖ ਇੱਕ ਵਾਰੀ ਸਾਨੂੰ ਮੱਥਾ ਆ ਟੇਕੇ ਸਹੀ, ਫੇਰ ਗੁਰਸਿੱਖ ਅਸੀਂ ਆਪੇ ਬਣਾ ਲਵਾਂਗੇ। ਛੇ ਮਹੀਨੇ ਪਿੱਛੋਂ ਉਨ੍ਹਾਂ ਦੇ ਘਰ ਆਪੇ ਜਾ ਬੈਠਿਆ ਕਰਾਂਗੇ। ਸਿੱਖ ਆਪੇ ਕਦੇ ਅੱਕ ਕੇ ਕੁਛ ਨਾ ਕੁਛ ਦੇ ਕੇ ਉਠਾਇਆ ਕਰਨਗੇ। ਏਹੋ ਕੰਮ ਹੁਣ ਅਨੇਕ ਸੋਢੀ ਬੇਦੀ ਕਰ ਰਹੇ ਸਨ, ਜਿਨ੍ਹਾਂ ਨੂੰ ਲੋਕਾਂ ਨੇ ਇਆਲੀ ਗੁਰੂ ਸਮਝ ਛੱਡਿਆ ਹੈ। ਭਾਵੇਂ ਓਹ ਸਭ ਸੋਢੀ ਏਹ ਭੀ ਜਾਣਦੇ ਸੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਪੁਰ ਕੋਈ ਇੱਕ ਸੱਚਾ ਗੁਰੂ ਸੂਰਜ ਵਾਂਕ ਪ੍ਰਗਟ ਹੋ ਕੇ ਅਵਸ਼ ਪ੍ਰਕਾਸ਼ਗਾ, ਜਿਸ ਦੇ ਅੱਗੇ ਅਸੀਂ ਤਾਰਿਆਂ ਵਾਂਛੂ ਛਿਪ ਜਾਣਾ ਹੈ, ਪਰ ਫੇਰ ਭੀ ਓਹ ਲੋਭ ਦੀ ਲਹਿਰ ਤੇ ਮਤਸਰ ਦੀ ਗਹਿਰ ਦੇ ਕਮਲੇ ਕੀਤੇ ਹੋਏ ਅੱਕੀਂ ਪਲਾਹੀਂ ਹੱਥ ਪਾਉਂਦੇ ਹੀ ਰਹੇ।

ਏਧਰ ਨਿੱਤ ਦੇ ਸੁਭਾਵ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਅੰਦਰ ਹਰ ਵੇਲੇ ਬੈਠੇ ਭਜਨ ਵਿੱਚ ਰੱਤੇ ਰਹਿੰਦੇ ਸੇ। ਭਾਵੇਂ ਮਾਤਾ ਨਾਨਕੀ ਜੀ ਨੇ ਕਈ ਵਾਰੀ ਏਨ੍ਹਾਂ ਨੂੰ ਆਖਿਆ ਕਿ ਤੁਸੀਂ ਭੀ ਆਪਣੇ ਭਾਈਚਾਰੇ ਵਾਂਕ ਗੱਦੀ ਲਾ ਕੇ ਬੈਠੋ, ਸਿੱਖ ਤੁਹਾਡਾ ਦਰਸ਼ਨ ਕਰਨ ਤਾਂ ਪੂਜਾ ਆਵੇ। ਪਰ ਏਹਨਾਂ ਨੇ ਮਾਤਾ ਨੂੰ ਕੁਛ ਉੱਤਰ ਨਾ ਦਿੱਤਾ। ਇੱਕ ਰਸ ਪ੍ਰਮੇਸ਼ੂਰ ਦੇ ਧਿਆਨ ਵਿੱਚ ਤਾੜੀ ਲਾ ਕੇ ਨਿਰਦਿੱਛਤ ਬਣੇ ਰਹੇ। ਓਤਕ ਮਾਤਾ ਜੀ ਨੇ ਏਨ੍ਹਾਂ ਦੇ ਧਰਮ ਧਿਆਨ ਪ੍ਰੇਮੀ ਸਿੱਖ ਭਾਈ ਗੜ੍ਹੀਏ ਨੂੰ; ਜੋ ਪੰਜਵੇਂ ਗੁਰੂ ਜੀ ਦੇ ਸਮੇਂ ਦਾ ਬਹੁਤ ਬ੍ਰਿਧ ਤੇ ਪ੍ਰਮੇਸ਼ੂਰ ਨੂੰ ਪੁੱਜਾ ਹੋਇਆ ਸੀ, ਬਾਵੇਂ ਦਵਾਰਕਾ ਦਾਸ ਭੱਲੇ ਸਮੇਤ ਗੋਇੰਦਵਾਲੋਂ ਬੁਲਾ ਕੇ ਉਨ੍ਹਾਂ ਦੇ ਰਾਹੀਂ ਗੁਰੂ ਜੀ ਨੂੰ ਢੇਰ ਕੁੱਝ ਸਮਝਾ ਬੁਝਾ ਕੇ ਗੱਦੀ ਉੱਤੇ ਬੈਠਾਇਆ ਤੇ ਗੁਰਿਆਈ ਦਾ ਤਿਲਕ ਦੇ ਕੇ

ਪਰਸ਼ਾਦ ਬੀ ਵੰਡਿਆ ਅਤੇ ਸਿੱਖਾਂ ਸੰਗਤਾਂ ਨੂੰ ਭੀ ਸਮਝਾਇਆ ਕਿ ਗੁਰੂ ਹਰਿਕ੍ਰਿਸ਼ਨ ਜੀ ਦਾ ਬਾਬੇ ਬਕਾਲੇ ਵਿੱਚ ਰਹਿਣ ਵਾਲਾ ਏਨ੍ਹਾਂ ਤੋਂ ਬਿਨਾਂ ਹੋਰ ਕੋਈ ਨਹੀਂ। ਤਾਂ ਤੇ ਤੁਸੀਂ ਏਨ੍ਹਾਂ ਨੂੰ ਸਤਿਗੁਰੂ ਸਮਝ ਕੇ ਮੰਨੋ ਪੂਜੋ। ਸਿੱਖ ਮੰਨ ਭੀ ਗਏ, ਪਰ ਗੁਰੂ ਜੀ ਵੱਲੋਂ ਤਾਂ ਉਹੋ ਢੱਕ ਦੇ ਤਿੰਨ ਪੱਤੇ। ਅੰਦਰਾਂ ਹੀ ਨਾ ਨਿੱਕਲੇ, ਕਿਉਂਕਿ ਉਹ ਗੱਦੀ ਗੁਰਿਆਈ ਪੁਰ ਬੈਠਣਾ ਨਹੀਂ ਚਾਹੁੰਦੇ ਸੇ। ਜਦ ਕੋਈ ਓਨ੍ਹਾਂ ਨੂੰ ਪ੍ਰਗਟ ਹੋਣ ਲਈ ਆਖਦਾ ਏਹੋ ਜਵਾਬ ਦਿੰਦੇ, ਪਰਬਿਰਤੀ ਮੈਂ ਹੈ ਸੁਖ ਨਾਹੀ। ਭਾਵੈ ਬ੍ਰਹਮ ਲੋਕਪਤਿ ਥੈਹੀ।

(ਪਾ: ਈ - ੨)

ਧੀਰ ਮੱਲ ਦਾ ਬਖੇੜਾ, ਗੁਰੂ ਜੀ ਦਾ ਪਰਗਟ ਹੋਣਾ

ਗੁਰੂ ਤੇਗ ਬਹਾਦਰ ਜੀ ਏਕਾਂਤ ਵਿੱਚ ਰਹਿਣਾ ਪਸੰਦ ਕਰਦੇ ਸਨ, ਪਰ ਈਸ਼੍ਵਰ ਨੇ ਜੋ ਕੁਛ ਕਰਨਾ ਹੁੰਦਾ ਹੈ ਲੱਖ ਸਬੱਬ ਬਣਾ ਦੇਂਦਾ ਹੈ। ਉਸੇ ਸਮੇਂ ਪ੍ਰਮੇਸ਼੍ਵਰ ਦਾ ਪ੍ਰੇਰਿਆ ਹੋਇਆ ਇੱਕ ਲੁਬਾਣਾ ਸਿੱਖ {ਮੱਖਣ ਸ਼ਾਹ ਲੁਬਾਣਾ} ਮੱਖਣ ਸ਼ਾਹ ਸੌਦਾਗਰ ਗੁਰੂ ਕੀ ਸੁੱਖਣਾਂ ਦੀ ਪੰਜ ਸੌ ਮੋਹਰ ਦੇਣ ਵਾਸਤੇ ਕੁਟੰਬ ਸਨੇ ਬਕਾਲੇ ਆ ਪਹੁੰਚਿਆ। ਕਿਉਂਕਿ ਉਸ ਦਾ ਜਹਾਜ਼ ਤੀਖਣ ਪੌਣ ਨਾਲ ਬੇਵਸਾ ਹੋ ਕੇ ਬਰੇਤੀ ਵਿੱਚ ਜਾ ਲੱਗਾ ਸੀ। ਕਈ ਮਹੀਨੇ ਪਿਆ ਰਿਹਾ। ਜਦ ਹੋਰ ਕਿਸੇ ਪੀਰ ਦੀ ਮਨਤ ਤੇ ਉਪਾਇ ਨਾਲ ਉਥੋਂ ਜਹਾਜ਼ ਨਾ ਨਿੱਕਲਿਆ ਤਾਂ ਉਨ ਗੁਰੂ ਜੀ ਨੂੰ ਧਿਆਇਆ ਤੇ ਨਫੇ ਵਿੱਚੋਂ ਚੌਥਾ ਹਿੱਸਾ ਗੁਰੂ ਨਿਮੱਤ ਦੇਣਾ ਕੀਤਾ। ਕੁਦਰਤ ਨਾਲ ਉਸ ਦੇ ਅਨੁਕੂਲ ਐਸੀ ਤੇਜ਼ ਪੌਣ ਚੱਲੀ ਤੇ ਸਮੁੰਦ੍ਰ ਦਾ (ਜਵਾਰ) ਚੜ੍ਹਾਓ ਹੋਯਾ ਕਿ ਜਹਾਜ਼ ਜਲ ਉੱਤੇ ਤੁਰ ਪਿਆ। ਉਸ ਨੇ ਮਸਕਾ ਮੰਡੀ ਦੇ ਬੰਦਰ ਉੱਤੇ ਮਾਲ ਵੇਚ ਕੇ ਦੋ ਹਜ਼ਾਰ ਮੋਹਰ ਨਫੇ ਦੀ ਖੱਟੀ। ਉਸ ਵਿੱਚੋਂ ਪੰਜ ਸੌ ਗੁਰੂ ਜੀ ਨੂੰ ਦੇਣ ਆਯਾ ਤਾਂ ਅੱਗੇ ਅਜੇਹੀ ਗੜਬੜ ਦੇਖੀ ਜੋ ੨੨ ਆਦਮੀ ਗੁਰੂ ਬਣੇ ਹੋਏ ਆਪੋ ਆਪਣੇ ਪਾਸੇ ਨੂੰ ਖਿੱਚ ਰਹੇ ਸੇ। ਇੱਕ ਗੁਰੂ ਕੋਈ ਨਿਰਨੇ ਨਾ ਹੋਯਾ। ਸੱਭੇ ਸੇਲ੍ਹੀਆਂ ਟੋਪੀਆਂ, ਚੌਲੇ, ਫਕੀਰੀ ਬਾਣਾ ਧਰੇ ਹੋਏ ਇੱਕ ਤੋਂ ਇੱਕ ਚੜ੍ਹਦਾ ਬੈਠੇ ਦੇਖੇ। ਮੱਖਣ ਸ਼ਾਹ ਪਿੰਡ ਤੋਂ ਬਾਹਰ ਇੱਕ ਖੂਹ ਪਾਸ ਤੰਬੂ ਲਵਾ ਕੇ ਉੱਤਰ ਪਿਆ। ਉਸ ਨੂੰ ਧਨੀ ਤੇ ਬਹੁਤੇ ਆਦਮੀਆਂ ਵਾਲਾ ਜ਼ੋਰਾਵਰ ਦੇਖ ਕੇ ਸਭਨਾਂ ਸੋਢੀਆਂ ਦੇ ਕਾਰਬਾਰੀ ਮਿਸਰੀ ਦੇ ਥਾਲ, ਪ੍ਰਸਾਦ ਲੈ ਕੇ ਜਾ ਮਿਲੇ ਤੇ ਆਪਣੇ ਆਪਣੇ ਸੋਢੀ ਦੀ ਮਹਿਮਾ ਦੂਜੇ ਦੀ ਨਿੰਦਾ ਕਰ ਕਰ ਲੱਗੇ ਆਪਣੇ ਆਪਣੇ ਵੱਲ ਖਿੱਛਣ। ਧਨੀ ਲੋਕ ਬੜੇ ਚਤੁਰ ਹੁੰਦੇ ਹਨ। ਉਹ ਉਨ੍ਹਾਂ ਸੋਢੀਆਂ ਨੂੰ ਬਹੁਰੂਪੀਏ ਜਾਣ ਕੇ ਸਭ ਦੇ ਆਦਮੀਆਂ ਨੂੰ ਜਵਾਬ ਦੇ ਕੇ ਨੇੜ੍ਹ ਵਹਾਕੇ ਬੋਲਿਆ, “ਮੈਂ ਬੜਾ ਭਾਰੀ ਗੁਨਾਹੀਂ ਤੇ ਮੰਦਭਾਗੀ ਹਾਂ, ਜਿਸ ਨੂੰ ਆਸਾ ਕਰ ਕੇ ਆਏ ਨੂੰ ਸੱਚੇ ਸਤਿਗੁਰੂ ਦਾ ਦਰਸਨ ਭੀ ਨਾ ਹੋਯਾ।” ਉਸ ਦੀ ਇਸਤ੍ਰੀ ਨੇ ਬੇਨਤੀ ਕੀਤੀ, “ਮਹਾਰਾਜ! ਤੁਸੀਂ ਰੁਦਨ ਕਿਉਂ ਕਰਦੇ ਹੋ? ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਪੁਰ ਭਰੋਸਾ ਰੱਖੋ। ਜਿਸ ਨੇ ਥਲਾਂ ਵਿੱਚ ਜਲ ਵਹਾਕੇ ਸਾਡਾ ਬੇੜਾ ਪਾਰ ਕੀਤਾ ਹੈ, ਉਹ ਆਪੇ ਪਰਗਟ ਹੋ ਕੇ ਦਰਸਨ ਦੇ ਕੇ ਸਾਨੂੰ ਨਿਹਾਲ ਕਰਨਗੇ।” ਫੇਰ ਦੰਪਤਿ ਨੇ ਏਹ ਸਲਾਹ ਕੀਤੀ ਕਿ ਦੋ ਦੋ ਮੋਹਰਾਂ ਸਭਨਾਂ ਸੋਢੀਆਂ ਨੂੰ ਦੇਂਦੇ ਜਾਓ। ਜੇਹੜਾ ਸੱਚਾ ਗੁਰੂ ਹੋਊ, ਆਪੇ ਆਪਣੀ ਪੰਜ ਸੌ ਮੋਹਰ ਅਮਾਨਤ ਮੰਗ ਲਉ। ਪਹਿਲੇ ਉਹ ਧੀਰਮੱਲ ਪਾਸ ਗਏ, ਜੋ ਬਹੁਤੀ ਡੀਮਡਾਮ ਬਨਾਈ ਬੈਠਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੱਥਾਂ ਦਾ ਗੁਰੂ ਗ੍ਰੰਥ ਸਾਹਿਬ ਉਸ ਪਾਸ ਖੁਲ੍ਹਾ ਦੇਖ ਕੇ ਮੱਖਣਸ਼ਾਹ* ਨੇ ਪੰਜ ਮੋਹਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਜ਼ਰ ਤੇ ਦੋ ਧੀਰਮੱਲ ਨੂੰ ਦਿੱਤੀਆਂ। ਛਿਨਕ ਭਰ ਬੈਠਾ ਰਿਹਾ ਕਿ ਭਲਾ ਜੇ ਏਹੋ ਆਪਣੀ ਪੰਜ ਸੌ ਮੋਹਰ ਮੰਗ ਲੈਣ। ਪਰ ਉਹ ਨਿਰਾਪੁਰਾ ਬਗਲਾ ਭਗਤ ਲਪਚਕਣੀਆਂ ਗੱਲਾਂ ਸੁਣਾ ਸੁਣਾ ਆਪਣੀ ਵਡਿਆਈ ਕਹਿੰਦਾ ਰਿਹਾ। ਏਸੇ ਤਰ੍ਹਾਂ ਸਭਨਾਂ ਗੱਦੀ ਵਾਲਿਆਂ ਨੂੰ ਮੱਖਣ ਸ਼ਾਹ ਦੋ ਦੋ ਮੋਹਰਾਂ ਦੇ ਕੇ ਮੱਥਾ ਟੇਕਦਾ ਫਿਰਿਆ। ਜਦ ਆਪਣੀ ਅਮਾਨਤ ਮੰਗਣ ਵਾਲਾ ਸੱਚਾ ਗੁਰੂ ਕੋਈ ਨਾ ਨਿੱਤਰਿਆ, ਤਾਂ ਫੇਰ ਮੱਖਣ ਸ਼ਾਹ ਅਸਚਰਜ ਹੋ ਕੇ ਨੇੜ੍ਹ ਭਰ ਆਇਆ ਤੇ ਮੇਉੜੇ ਮਸੰਦ ਜੋ ਉਸ ਦੇ ਆਸ ਪਾਸ ਖੜੇ ਸਨ, ਉਨ੍ਹਾਂ ਨੂੰ ਪੁੱਛਿਆ ਕਿ ਕੋਈ ਹੋਰ ਭੀ ਸੋਢੀ ਹੈ? ਉਨ੍ਹਾਂ ਆਖਿਆ, “ਜੀ! ਗੱਦੀਆਂ ਵਾਲੇ ਤਾਂ ਏਹੋ ਸਨ, ਜਿਨ੍ਹਾਂ ਨੂੰ ਤੁਸੀਂ ਪੁਜ ਆਏ ਹੋ। ਬਾਕੀ ਇੱਕ ਛੇਵੇਂ ਗੁਰੂ ਜੀ ਦਾ ਪੁੱਤ੍ਰ ਤੇਗਾ ਨਾਮੇ ਮਸਤ ਜਿਹਾ ਹੋਰ ਭੀ ਹੈ। ਪਰ ਉਹ ਕਿਸੇ ਨਾਲ ਗੱਲ ਨਹੀਂ ਕਰਦਾ। ਆਪਣੇ ਕੌਠੇ ਵਿੱਚ ਪਿਆ ਰਹਿੰਦਾ ਹੈ। ਯਾ

*ਮੱਖਣ ਸ਼ਾਹ ਜ਼ਿਲੇ ਜੇਹਲਮ ਕਿ ਗੁਜ਼ਾਰਤ? ਟਾਂਡੇ ਪਿੰਡ ਦਾ ਬਨਜਾਰਾ ਸਿੱਖ ਸੀ। ਦਸ ਹਜ਼ਾਰ ਬੈਲ ਤੇ ਕਈ ਬੜੇ ਉਸ ਦੇ ਬਪਾਰ ਵਿੱਚ ਚੱਲਦੇ ਸੇ। ਹੁਣ ਉਸ ਦੀ ਸੰਤਾਨ ਦੇ ਚਾਰ ਪਿੰਡ ਕੁੰਦਨਪੁਰ, ਰਾਜੇਵਾਲਾ ਆਦਿਕ ਸ਼ਾਲ ਕੋਟ ਦੇ ਪਰਗਣੇ ਵਸਦੇ ਹਨ। ਉਹ ਭੀ ਮਨੋਂ ਤਨੋਂ ਗੁਰੂ ਕੇ ਸਿਦਕੀ ਸਿੱਖ ਹਨ।

ਕਦੇ ਜੰਗਲ ਵਿੱਚ ਜਾ ਵੜਦਾ ਹੈ। ਉਸ ਦੀ ਮਾਈ ਉਸ ਨੂੰ ਗੱਦੀ ਲਾ ਕੇ ਬੈਠਣ ਲਈ ਬਥੇਰਾ ਆਖਦੀ ਹੈ, ਪਰ ਓਹ ਏਸ ਗਲ ਨੂੰ ਪਸਿੰਦ ਨਹੀਂ ਕਰਦਾ। ਬੇਪ੍ਰਵਾਹ ਜੇਹਾ ਹੈ।”

ਗੁਰੂ ਤੇਗ ਬਹਾਦਰ ਜੀ ਦੇ ਲੱਛਣ ਸੁਣ ਕੇ ਮੱਖਣ ਸ਼ਾਹ ਦੀ ਇਸਤ੍ਰੀ ਨੇ ਆਖਿਆ, “ਏਹੋ ਜਿਹੇ ਮਸਤ ਲੋਕ ਕੀਰਤੀ ਵਾਲੇ ਹੁੰਦੇ ਹਨ। ਚਲੋ! ਉਨ੍ਹਾਂ ਨੂੰ ਭੀ ਪੂਜ ਆਈਏ।” ਜਦ ਏਨ੍ਹਾਂ ਨੇ ਜਾ ਕੇ ਗੁਰੂ ਜੀ ਨੂੰ; ਜੋ ਇੱਕ ਕੋਠੇ ਵਿੱਚ ਪ੍ਰਮੇਸ਼ੂਰ ਨਾਲ ਲਿਵ ਲਾਈ ਬੈਠੇ ਸਨ, ਦੇਖਿਆ ਤਾਂ ਜਿਕੂੰ ਜਲ ਦੇ ਛੰਭ ਪਾਸ ਗਿਆਂ ਠੰਢਕ ਵਰਤ ਜਾਂਦੀ ਹੈ ਉਨ੍ਹਾਂ ਦੇ ਮਨ ਨੂੰ ਸ਼ਾਂਤ ਜੇਹੀ ਆਗਈ ਤੇ ਦੋ ਮੋਹਰਾਂ ਅੱਗੇ ਰੱਖ ਕੇ ਮੱਥਾ ਟੇਕਿਆ। ਤਾਂ ਗੁਰੂ ਜੀ ਬੋਲੇ, “ਭਾਈ ਸਿੱਖਾ! ਗੁਰੂ ਧਨ ਦੇ ਭੁੱਖੇ ਤਾਂ ਨਹੀਂ, ਪਰ ਸਿੱਖਾਂ ਦਾ ਸੁਖਨ, ਸਿਦਕ ਅਚੱਲ ਰਖਾਉਣ ਵਾਸਤੇ ਯਾਦ ਕਰਾ ਦੇਣਾ ਸਾਡਾ ਧਰਮ ਹੈ। ਨਹੀਂ ਤਾਂ ਜਿੱਥੇ ਸਾਡੀ ਪੰਜ ਸੌ ਮੋਹਰ ਤੇਰੇ ਪਾਸ ਅਮਾਨਤ ਹੈ, ਓਥੇ ਏਹ ਦੋਵੇਂ ਰੱਖ ਛੱਡ। ਅਸਾਂ ਤਾਂ ਪੰਜ ਸੌ ਲੈਣੀ ਹੈ। ਤੂੰ ਦੋ ਕਿਉਂ ਦੇਂਦਾ ਹੈਂ? ਤੇਰਾ ਜਹਾਜ਼ ਬਰੇਤੀ ਵਿੱਚੋਂ ਕੱਢ ਕੇ ਬੰਨੇ ਲਾਇਆ ਸੀ।” ਏਹ ਬਚਨ ਸੁਣ ਕੇ ਮੱਖਣ ਸ਼ਾਹ ਤਾਂ ਬਾਗ ਬਾਗ ਹੋ ਗਿਆ ਤੇ ਗੁਰੂ ਜੀ ਦੇ ਚਰਣ ਚੁੰਮਣ ਲਗ ਪਿਆ ਤੇ ਬੇਨਤੀ ਕੀਤੀ, “ਜੀ! ਸੱਚੇ ਪਾਤਸ਼ਾਹ! ਜਿਕੂੰ ਮੇਰੀ ਇੱਛਾ ਪੂਰੀ ਕੀਤੀ, ਜੇ ਏਸੇ ਤਰ੍ਹਾਂ ਪ੍ਰਗਟ ਹੋ ਕੇ ਸਾਰੀ ਸੰਗਤ ਦੀ ਭਾਵਨਾ ਪੂਰੀ ਕਰੋ। ਕਿਉਂਕਿ ਬਨਾਵਟੀ ਗੁਰੂਆਂ ਨੇ ਸੰਗਤ ਦੀ ਨੱਕ ਜਾਨ ਲਿਆ ਰੱਖੀ ਹੈ। ਏਸੇ ਲਈ ਆਪ ਦੇ ਦਰਸ਼ਨ ਨੂੰ ਸੰਗਤ ਮੱਛੀ ਵਾਂਗੂੰ ਤੜ੍ਹਦ ਰਹੀ ਹੈ। ਜਿਕੂੰ ਚੰਦ੍ਰਮਾਂ ਦੇ ਦੇਖੇ ਬਿਨਾਂ ਚਕੋਰਾਂ ਨੂੰ ਚੈਨ ਨਹੀਂ, ਐਉਂ ਸੰਗਤ ਬੇਚੈਨ ਹੈ।” ਏਹ ਬਾਤ ਸੁਣ ਗੁਰੂ ਜੀ ਬੋਲੇ, “ਅਸੀਂ ਗੁਰੂ ਹੋਣਾਂ ਨਹੀਂ ਚਾਹੁੰਦੇ। ਜੋ ਕੋਈ ਸਾਨੂੰ ਪ੍ਰਗਟ ਕਰੇਗਾ, ਉਸ ਦਾ ਕਾਲਾ ਮੂੰਹ ਕਰ ਕੇ ਗਏ ਉੱਤੇ ਚੜ੍ਹਾਵਾਂਗੇ।” ਮੱਖਣ ਸ਼ਾਹ ਉਸੇ ਘੜੀ ਫੇਰੇ ਆਇਆ। ਪਰੋਪਕਾਰ ਵਾਸਤੇ {ਮੱਖਣ ਸ਼ਾਹ ਦਾ ਪਰਉਪਕਾਰ} ਕਾਲਾ ਮੂੰਹ ਕਰ ਗਏ ਤੇ ਚੜ੍ਹ ਗੁਰੂ ਜੀ ਦੇ ਸਾਹਮਣੇ ਆ ਖਲੋਤਾ। ਸਿੱਖ ਦਾ ਸੱਚਾ ਸਿਦਕ ਦੇਖ ਕੇ ਗੁਰੂ ਸਾਹਿਬ ਜੀ ਦੇ ਨੇੜ੍ਹ ਭਰ ਆਏ ਤੇ ਬੋਲੇ, “ਨਿਹਾਲ! ਸਿੱਖ ਨਿਹਾਲ!”

ਮੱਖਣ ਸ਼ਾਹ ਨੇ ਉਸੇ ਵੇਲੇ ਕੋਠੇ ਤੇ ਚੜ੍ਹ ਚਾਦਰ ਭਵਾਈ ਤੇ ਲੱਗਾ ਉੱਚੀ ਉੱਚੀ ਪੁਕਾਰਨ, “ਭੁੱਲੀਓ ਸੰਗਤੇ! ਗੁਰੂ ਲੱਧਾ, ਭੁੱਲੀਓ ਸੰਗਤੇ! ਸੱਚਾ ਸਤਿਗੁਰੂ ਲੱਭਾ!” ਏਹ ਬਚਨ ਸਿੱਖਾਂ ਦੇ ਕੰਨਾਂ ਵਿੱਚ ਐਉਂ ਪਿਆ, ਜਿਕੂੰ ਸੁੱਕਦੀ ਖੇਡੀ ਉੱਤੇ ਮੀਂਹ ਪੈਂਦਾ ਹੈ। ਬਾਕੀ ਬਹੁਰੂਪੀਏ ਗੁਰੂ ਆਪਣੇ ਸਾਬੀਆਂ ਸਮੇਤ ਜੁਵਾਸੇ, ਅੱਕਾਂ ਵਾਂਗੂੰ ਝੁਰਨ ਲੱਗ ਪਏ। ਫੇਰ ਕੌਣ ਲੁਕਣ ਦੇਵੇ? ਸੰਗਤ ਨੇ ਚੰਦ ਵਾਂਗ ਆ ਪਰਵਾਰੇ। ਮੱਖਣ ਸ਼ਾਹ ਆਦਿਕ ਸਿਆਣੇ ਸਿਆਣੇ ਧਨੀ ਸਿੱਖਾਂ ਨੇ ਝੱਟ ਫਰਸ਼ ਕਰਾ, ਸਿੰਘਾਸਨ ਬਿਛਾ, ਗੁਰੂ ਜੀ ਨੂੰ ਇਸ਼ਨਾਨ ਕਰਾ, ਪੁਸ਼ਾਕ ਪਹਿਨਾ ਪਹਿਨਾ ਵੈਸਾਖ ਵਦੀ ੧੩ ਸੰਮਤ ੧੭੨੧ ਬਿਕ੍ਰਮੀ ਨੂੰ ਸਿੰਘਾਸਨ ਤੇ ਬਿਠਾ ਦਿੱਤਾ। ਭਾਈ ਬੁੱਢੇ, ਰਵਿਦਾਸ ਕੇ ਗੁਰਦਿੱਤੇ ਨੇ ਉਹੋ ਪੰਜ ਪੈਸੇ ਇੱਕ ਨਾਲਯੋਰ; ਜੋ ਅੱਠਵੇਂ ਗੁਰੂ ਜੀ ਭੇਜ ਗਏ ਸਨ, ਅੱਗੇ ਧਰ ਕੇ ਚਾਰ ਪ੍ਰਕ੍ਰਮਾਂ ਕਰ ਗੁਰਿਆਈ ਦਾ ਤਿਲਕ ਕਰ ਦਿੱਤਾ। ਮਾਤਾ ਨਾਨਕੀ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਖਸ਼ੇ ਹੋਏ ਸ਼ਸਤ੍ਰ, ਬਸਤ੍ਰ, ਮੋਤੀਆਂ ਦੀ ਮਾਲਾ ਸਮੇਤ ਦੇ ਕੇ ਓਹ ਕਥਾ ਭੀ ਸੰਗਤ ਨੂੰ ਸੁਣਾ ਦਿੱਤੀ ਜੋ ਛੇਵੇਂ ਗੁਰੂ ਜੀ ਇਨ੍ਹਾਂ ਨੂੰ ਵਰ ਦੇ ਗਏ ਸਨ, ਸਾਥੋਂ ਤੀਜੇ ਥਾਂ ਤੇਰਾ ਪੁੱਤ੍ਰ ਗੁਰੂ ਹੋਵੇਗਾ, ਜਿਸ ਦਾ ਪੁੱਤ੍ਰ ਸਾਡੀ ਕੁਲ ਉਜਿਆਰੀ ਕਰੇਗਾ। ਮੱਖਣ ਸ਼ਾਹ ਨੇ ਪੰਜ ਸੌ ਮੋਹਰ ਮੰਨਤ ਦੀ ਤੇ ਸਵਾ ਸੌ ਰੁਪਯਾ ਕੜਾਹ ਪ੍ਰਸ਼ਾਦ ਵਾਸਤੇ ਗੁਰੂ ਜੀ ਦੇ ਅਰਪਣ ਕੀਤਾ। ਫੇਰ ਤਾਂ ਸਭ ਸੰਗਤ ਨੇ ਯਥਾ ਸਕਤਿ ਨਜ਼ਰ ਭੇਟਾ ਦੇ ਅੰਬਾਰ ਲਾ ਦਿੱਤੇ। ਏਸ ਰਚਨਾ ਨੂੰ ਵੇਖ ਕੇ ਬਨਾਵਟੀ ਗੁਰੂ ਤਾਂ ਸਰਮਿੰਦੇ ਹੋ ਕੇ ਚੁੱਪ ਚਾਪ ਕੰਨ ਝਾੜ ਕੇ ਐਉਂ ਤੁਰ ਪਏ ਜਿਉਂ ਖੇਤ ਦੇ ਰਖਵਾਲੇ ਆਏ ਤੋਂ ਮਿਰਗ ਜਾਂਦੇ ਹਨ। ਗੁਰੂ ਵੱਜੋਗ ਦੀ ਰਾਤ੍ਰੀ ਦੇ ਕੁਮਲਾਏ ਹੋਏ ਕਵਲਾਂ ਤੇ ਚੱਕ ਵਾਂਗੂੰ ਸਿੱਖ ਗੁਰੂ ਰੂਪੀ ਸੂਰਜ ਦਾ ਦਰਸ਼ਨ ਕਰ ਸਭ ਪਰਫੁੱਲਤ ਹੋ ਗਏ। ਯਦੀ ਹੋਰ ਸੋਫੀਆਂ ਨੂੰ ਡੰਡਾ ਫੇਰਾ, ਬੋਰੀਆਂ ਵੱਧਣਾ ਚੁੱਕੀ ਜਾਂਦੇ ਦੇਖ ਕੇ ਧੀਰਮਲ ਭੀ ਤੁਰ

ਪਿਆ ਸੀ, ਪਰ ਉਸ ਦੇ ਸਲਾਹੀਏ {ਸੀਰੋਂ ਮਸੰਦ ਦੀ ਕਰਤੁਤ} ਸੀਰੋਂ ਮਸੰਦ ਨੇ ਏਹ ਸਲਾਹ ਦਿੱਤੀ ਕਿ ਤੇਗ ਬਹਾਦਰ ਨੂੰ ਮਾਰ ਕੇ ਦੌਲਤ ਜੋ ਕਈ ਹਜ਼ਾਰ ਕੱਲ੍ਹ ਉਸ ਨੂੰ ਪੂਜਾ ਦੀ ਚੜੀ ਹੈ, ਤੇ ਅਜੇ ਤੱਕ ਘਰ ਵਿੱਚ ਪਈ ਹੈ; ਲੁੱਟ ਕੇ ਲੈ ਚਲੋ। ਓਹੋ ਦੌਲਤ ਮਸੰਦਾਂ ਨੂੰ ਦੇ ਕੇ ਆਪਣੇ ਕਰ ਲਵਾਂਗੇ। ਸੋ ਆਪੇ ਸੰਗਤਾਂ ਨੂੰ ਤੁਸਾਂ ਵੱਲ ਝੁਕਾ ਦੇਣਗੇ। ਏਹੋ ਸਲਾਹ ਠੀਕ ਠਹਿਰਾ ਕੇ ਅਗਲੇ ਦਿਨ ਸਵੇਰੇ ਹੀ ਪੰਜਾਹ ਕੁ ਆਦਮੀ ਲੈ ਕੇ ਸੀਹਿਂ ਮਸੰਦ ਗੁਰੂ ਜੇ ਘਰ ਆ ਵੱਤਿਆ। ਭਾਵੇਂ ਗੁਰੂ ਜੀ ਨੇ ਕਿਸੇ ਨੂੰ ਨਾ ਹਟਾਇਆ ਤੇ ਨਾ ਰੌਲਾ ਪਾਇਆ। ਪਰ ਸੀਰੋਂ ਦੁਸ਼ਟ ਨੇ ਉਸ ਨਿਰਵੈਰ ਸੱਤਪੁਰਖ ਬ੍ਰਹਮ ਗਜਾਨੀ ਦਯਾ ਸਾਗਰ ਸੱਚੇ ਸਤਿਗੁਰੂ ਉੱਤੇ ਬੰਦੂਕ ਚਲਾਈ, ਜੋ ਮੱਥੇ ਦੇ ਪਾਸ ਜ਼ਰਾ ਕੁ ਨਿਸ਼ਾਨ ਕਰ ਕੇ ਗੋਲੀ ਕੰਧ ਵਿੱਚ ਜਾ ਯੱਸੀ। ਤਦ ਭੀ ਸ਼ਾਂਤੀ ਦੇ ਭੰਡਾਰ ਸੱਤ ਧਰਮ ਦੇ ਰਖਜਕ ਗੁਰੂ ਜੀ ਨੇ ਕੌੜਾ ਬਚਨ ਨਾ ਕੀਤਾ। ਬੰਦੂਕ ਚਲੀ ਦੇ ਮਗਰੋਂ ਮਾਤਾ ਨਾਨਕੀ ਜੀ ਨੂੰ ਖਬਰ ਹੋਈ। ਉਨ੍ਹਾਂ ਸੀਰੋਂ ਨੂੰ ਵੇਖ ਕੇ ਰੌਲਾ ਪਾਇਆ, ਤਾਂ ਹੋਰ ਸਿੱਖ ਆਏ ਤੇ ਲੁਟੇਰੇ ਲੋਕ ਪਦਾਰਥ ਲੁੱਟ ਕੇ ਧੀਰਮੱਲ ਸਮੇਤ ਰਾਹ ਪਏ। ਮੱਖਣ ਸ਼ਾਹ ਜੋ ਪਿੰਡੋਂ ਬਾਹਰ ਉੱਤਰਿਆ ਹੋਯਾ ਸੀ ਏਹ ਖਬਰ ਸੁਣ ਕੇ ਆਪਣੇ ਆਦਮੀ ਤੇ ਸਿੱਖਾਂ ਨੂੰ ਲੈ ਕੇ ਝੱਟ ਚੜ੍ਹ ਬੈਠਾ। ਧੀਰਮਲ ਨੂੰ ਦੌੜ ਕੇ ਜਾ ਰੋਕਿਆ। ਮਾਮੇ ਕ੍ਰਿਪਾਲ ਚੰਦ, ਗੁਰਦਿਤੇ, ਲਾਲਚੰਦ, ਮੱਖਣਸ਼ਾਹ ਆਦਿਕ ਗੁਰੂ ਕੇ ਬਹਾਦਰਾਂ ਨੇ ਤੀਰਾਂ ਗੋਲੀਆਂ ਦੀ ਅਜੇਹੀ ਬਰਖਾ ਕੀਤੀ, ਜੋ ਧੀਰਮਲ ਸਹਿ ਨਾ ਸਕਿਆ। ਘੋੜਾ ਭਜਾ ਕੇ ਨਿੱਕਲ ਗਿਆ। ਭਲਾ ਫੇਰ ਸਰਦਾਰ ਬਿਨਾਂ ਕੌਣ ਲੜੇ। ਉਸ ਦੇ ਆਦਮੀ ਸਭ ਨੱਠ ਗਏ। ਗੁਰੂ ਕੇ ਸਿੱਖ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਭ ਸਾਮਾਨ ਉਨ੍ਹਾਂ ਦਾ ਧੂਹ ਲਿਆਏ। ਪਰ ਜਦ ਗੁਰੂ ਤੇਗ ਬਹਾਦਰ ਜੀ ਨੇ ਏਹ ਸੁਣਿਆ ਤਾਂ ਉਨ੍ਹਾਂ ਨੇ ਮੱਖਣ ਸ਼ਾਹ ਤੇ ਕ੍ਰਿਪਾਲ ਚੰਦ ਨੂੰ ਕਹਿ ਕੇ ਧੀਰਮਲ ਦਾ ਸਭ ਸਾਮਾਨ ਮੁੜਾ ਦਿੱਤਾ। ਪਰ ਗੁਰੂ ਕੀ ਨਿਸ਼ਾਨੀ ਸਮਝ ਕੇ ਗੁਰੂ ਗ੍ਰੰਥ ਸਾਹਿਬ ਜੀ ਨਾ ਮੋਝਿਆ ਤੇ ਮਾਤਾ ਨਾਨਕੀ ਜੀ ਨੂੰ ਸੌਂਪ ਦਿੱਤਾ। ਨੌਵੇਂ ਗੁਰੂ ਜੀ ਦਾ ਸੁਭਾਵ ਡਾਢਾ ਕੋਮਲ ਤੇ ਦਿਆਲੂ ਸੀ। ਏਸੇ ਗੱਲੋਂ ਗੁਰੂ ਸਾਹਿਬ ਜੀ ਦੀ ਮਹਿਮਾ ਜਗਤ ਵਿੱਚ ਚੰਦ ਦੀ ਚਾਨਣੀ ਵਾਂਝੂੰ ਬੜੀ ਛੇਤੀ ਪ੍ਰਕਾਸ਼ ਹੋ ਗਈ, ਜਿਸ ਕਰ ਕੇ ਦੂਰੋਂ ਦੂਰੋਂ ਸੰਗਤਾਂ ਗੁਰੂ ਦੇ ਦਰਸ਼ਨ ਨੂੰ ਉਮਡ ਉਮਡ ਕੇ ਮੇਘਾਂ ਦੀ ਤਰ੍ਹਾਂ ਆਉਣ ਲਗੀਆਂ। ਜੇਠ ਹਾੜ ਦੀ ਤਿਹਾਈ ਤੋਂ ਤਪੀ ਹੋਈ ਧਰਤੀ ਵਾਂਝੂੰ ਸੰਗਤ ਦੇ ਮਨ ਤਨ ਵਿੱਚ ਗੁਰੂ ਜੀ ਦੇ ਅੰਮ੍ਰਿਤ ਉਪਦੇਸ ਦੀ ਬਰਖਾ ਨੇ ਜੋ ਉਨ੍ਹਾਂ ਦੇ ਸ਼ਬਦਾਂ ਸਲੋਕਾਂ ਤੋਂ ਸਿੱਧ ਹੈ, ਠੰਢ ਪਾ ਦਿੱਤੀ। ਹੋਰ ਭੀ ਜਿਹੀ ਜਿਸ ਦੀ ਕਾਮਨਾ ਸੀ, ਗੁਰੂ ਜੀ ਨੇ ਆਪਣੀ ਆਤਮਕ ਸ਼ਕਤੀ ਨਾਲ ਦੁੱਧ, ਧਨ, ਇੱਜਤ ਬਖਸ਼ ਕੇ ਸਭ ਪੂਰੀ ਕੀਤੀ। ਹੁਣ ਲੰਗਰ ਦੇ ਨਾਮ ਦਾ ਸਦਾ ਬ੍ਰਤ ਚੱਲਣ ਲੱਗਾ। ਸੰਗਤ ਦੀ ਆਵਾਜਾਈ ਦਾ ਮੇਲਾ ਲਗਾ ਰਹੇ ਤੇ ਸ਼ਬਦ ਕੀਰਨਤ ਦੀ ਧੁਨਿ ਹਰ ਵੇਲੇ ਹੁੰਦੀ ਰਹੇ।

(ਪਾ: ਈ - ੩)

ਅੰਮ੍ਰਿਤਸਰ ਜਾ ਕੇ ਆਉਣਾ

ਇਕ ਦਿਨ ਮੱਖਣ ਸ਼ਾਹ ਦੀ ਪ੍ਰੇਰਨਾ ਤੇ ਇੱਛਾ ਅਨੁਸਾਰ ਗੁਰੂ ਸਾਹਿਬ ਜੀ ਭੀ ਅੰਮ੍ਰਿਤਸਰ ਦੀ ਯਾਤ੍ਰਾ ਵਾਸਤੇ ਤਿਆਰ ਹੋ ਕੇ ਗੋਇੰਦਵਾਲ ਜਾ ਉੱਤਰੇ। ਓਥੇ ਤੀਜੇ ਚੌਥੇ ਗੁਰੂ ਜੀ ਦੇ ਅਸਥਾਨਾਂ ਪਰ ਪ੍ਰਸਾਦ ਕਰਾਏ, ਦਰਸ਼ਨ ਪਾਏ। ਏਸੇ ਪ੍ਰਕਾਰ ਖੜੂਰ, ਤਰਨਤਾਰਨ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰ ਕੇ ੧੬ ਹਾੜ ਸੰਮਤ ੧੭੨੧ ਬਿਕ੍ਰਮੀ ਨੂੰ ਅੰਮ੍ਰਿਤਸਰ ਜਾ ਪੁੱਜੇ। ਏਨ੍ਹਾਂ ਦਾ ਆਗਾਮਨ ਸੁਣ ਕੇ ਓਥੋਂ ਦੇ ਵਾਸਤੇਦਾਰਾਂ ਪੁਜਾਰੀਆਂ ਮਸੰਦਾਂ ਨੂੰ {ਅੰਮ੍ਰਿਤਸਰ ਦੇ ਮਸੰਦਾਂ ਦੀ ਖੋਟ} ਏਹ ਪਿੱਸੂ ਪਏ ਕਿ ਜੇ ਅੰਦਰ ਆ ਕੇ ਗੁਰੂ ਸਾਹਿਬ ਮਾਲਕ ਬਣ ਬੈਠੇ ਤਾਂ ਫੇਰ ਸਾਨੂੰ ਕੁੱਝ ਨਹੀਂ ਲੱਭਣਾ। ਕਿਉਂਕਿ ਇੱਕ ਤਾਂ ਗੁਰੂ ਮਾਲਕ ਹੈ, ਦੂਜਾ ਮੱਖਣ ਸ਼ਾਹ ਜ਼ੋਰਾਵਰ ਆਦਮੀ ਗੁਰੂ ਜੀ ਦੇ ਨਾਲ ਹੈ। ਜੇ ਉਨ੍ਹਾਂ ਸਾਨੂੰ ਦਰਬਾਰੋਂ ਕੱਢ ਦਿੱਤਾ ਤਾਂ ਫੇਰ ਕੋਈ ਪੇਸ਼ ਨਾ ਜਾਓ। ਤਾਂ ਤੇ ਐਸਾ ਕੰਮ ਕਰੋ ਜਿਸ ਕਰ ਗੁਰੂ ਜੀ ਦਰਬਾਰ ਵਿੱਚ ਹੀ ਨਾ ਆਉਣਾ। ਏਹ ਪਾਪ ਬਾਧ ਕੇ ਓਹ ਬੇਸਿਦਕੇ, ਨਿਗਰੇ, ਦਰਸ਼ਨੀ ਦਰਵਾਜ਼ੇ ਨੂੰ ਜੰਦ੍ਰਾ ਮਾਰ ਕੇ ਕਿਧਰੇ ਖਿੰਡ ਪੁੰਡ ਗਏ। ਗੁਰੂ ਜੀ ਨੂੰ ਅੰਨ ਜਲ ਭੀ ਕਿਸੇ ਨਾ ਪੁੱਛਿਆ ਸੱਚ ਹੈ, ਭਜਨ ਭਗਤੀ ਕੀਤੇ ਬਿਨਾਂ ਪੂਜਾ ਦਾ ਧਾਨ ਖਾਣ ਵਾਲੇ ਪੁਜਾਰੀਆਂ ਦੀ ਮੱਤ ਸੈਲੀ ਹੋ ਕੇ ਅਧਰਮ, ਛਲ, ਪਾਪ ਦਾ ਪਾਤ੍ਰ ਹੋ ਜਾਂਦੀ ਹੈ। ਓਸ ਸਮੇਂ ਗੁਰੂ ਕੇ ਮਹਿਲਾਂ ਪਾਸ ਨਗਰੀ ਵਸਦੀ ਸੀ। ਅੰਮ੍ਰਿਤਸਰ ਤੀਰਥ ਦੇ ਕਿਨਾਰੇ ਸਾਰੇ ਦੂਰ ਦੂਰ ਤੱਕ ਜੰਗਲ ਪਿਆ ਸੀ। ਗੁਰੂ ਜੀ ਇਸ਼ਨਾਨ ਕਰ ਕੇ ਅਕਾਲ ਬੁੰਗੇ ਦੇ ਪਾਸ; ਜਿੱਥੇ ਹੁਣ ਬੜਾ ਸਾਹਿਬ ਨੌਵੇਂ ਗੁਰੂ ਜੀ ਦਾ ਹੈ, ਬੇਰੀ ਦੇ ਬਿਛ ਹੇਠ ਪਿਛਲੇ ਪਹਿਰ ਤੱਕ ਬੈਠੇ ਭਜਨ ਕਰਦੇ ਹੋਏ ਪੁਜਾਰੀਆਂ ਨੂੰ ਉਡੀਕਦੇ ਰਹੇ। ਓੜਕ ਜਦ ਓਹ ਨਾ ਆਏ ਤਾਂ ਏਹ ਓਥੋਂ ਤਿੰਨ ਕੋਹ 'ਵੱਲੇ' ਪਿੰਡ ਪੁਰਬ ਪਾਸੇ ਇੱਕ ਸਿੱਖ ਦੇ ਘਰ ਜਾ ਉੱਤਰੇ। ਓਨ ਬਹੁਤ ਖੁਸ਼ ਹੋ ਕੇ ਸਭ ਤਰ੍ਹਾਂ ਦੀ ਸੇਵਾ ਕੀਤੀ। ਏਧਰ ਜਾਂ ਪੁਜਾਰੀ ਪਾਪੀਆਂ ਨੇ ਗੁਰੂ ਜੀ ਨੂੰ ਤੁਰ ਗਏ ਦੇਖਿਆ, ਤਾਂ ਝੱਟ ਪੱਟ ਦਰਵਾਜ਼ੇ ਖੋਲ੍ਹ ਕੇ ਦਰਬਾਰ ਸਾਹਿਬ ਵਿੱਚ ਆ ਬੈਠੇ। ਤਦੋਂ ਨੂੰ ਮੱਖਣ ਸ਼ਾਹ ਭੀ ਰਾਮਸਰ, ਬਬੈਕਸਰ, ਸੰਤੋਖਸਰ, ਕੌਲਸਰ ਦੇ ਇਸ਼ਨਾਨ ਕਰ ਕੇ ਸੰਝ ਨੂੰ ਦਰਬਾਰ ਸਾਹਿਬ ਆ ਗਿਆ। ਜਦ ਓਨ ਏਹ ਗੱਲ ਸੁਣੀ ਕਿ ਪੁਜਾਰੀਆਂ ਦੀ ਖੁਟਾਈ ਦੇਖ ਕੇ ਗੁਰੂ ਜੀ ਚਲੇ ਗਏ ਹਨ ਅਰ ਪੁਜਾਰੀਆਂ ਨੇ ਗੁਰੂ ਜੀ ਦੀ ਨਿਰਾਦਰੀ ਕੀਤੀ ਹੈ, ਤਾਂ ਓਹ ਬਹੁਤ ਗੁੱਸੇ ਹੋਯਾ। ਪਹਿਲੇ ਤਾਂ ਓਨ ਚਾਹਿਆ ਕਿ ਏਨ੍ਹਾਂ ਦੇ ਕਰਮ ਦਾ ਫਲ ਦੇ ਕੇ ਏਥੋਂ ਕੱਢ ਛੱਡਾਂ ਤੇ ਗੁਰੂ ਜੀ ਨੂੰ ਮੌੜ ਕੇ ਏਥੇ ਲੈ ਆਵਾਂ, ਪਰ ਫੇਰ ਜਾਣਿਆਂ ਕਿ ਗੁਰੂ ਜੀ ਤਾਂ ਨਰਿੱਛਤ ਪੁਰਖ ਹਨ। ਓਹਨਾਂ ਦੀ ਆਗਜਾ ਬਿਨਾਂ ਬਖੇੜਾ ਕਰਨਾ ਚੰਗਾ ਨਹੀਂ। ਪੁਜਾਰੀਆਂ ਨੂੰ ਤਾੜ ਤਾੜ ਕਰ ਕੇ ਓਹ ਭੀ ਵੱਲੇ ਪਿੰਡ ਗੁਰੂ ਜੀ ਦੇ ਪਾਸ ਹੀ ਜਾ ਰਿਹਾ। ਰਾਤ ਨੂੰ ਜਦ ਏਹ ਖਬਰ ਸਹਿਰ ਵਿੱਚ ਧੁੰਮੀ ਤਾਂ ਪ੍ਰੇਮੀ ਅਰ ਬੀਬੀਆਂ ਮਾਈਆਂ ਬਹੁਤ ਪਛਤਾਈਆਂ। ਸਭ ਨੇ ਬਰ ਬਰ ਕੰਬਦੇ ਹੋਏ ਸਵੇਰੇ ਅੰਮ੍ਰਿਤ ਵੇਲੇ ਹੀ ਗੁਰੂ ਜੀ ਵੱਲ ਵਹੀਰ ਪਾ ਦਿੱਤਾ। ਬੇਨਤੀ ਕਰ ਕਰ ਕੇ ਗੁਨਾਹ ਬਖਸ਼ਯਾ। ਉਨ੍ਹਾਂ ਦੀ ਸ਼ਰਧਾ ਭਗਤੀ ਦੇਖ ਕੇ {ਮਾਈਆਂ ਗੁਰੂ ਰਜਾਈਆਂ} ਗੁਰੂ ਜੀ ਨੇ ਬਚਨ ਕੀਤਾ, 'ਮਾਈਆਂ ਗੁਰੂ ਰਜਾਈਆਂ*' ਭਗਤੀ ਲਾਈਆਂ' ਏਹ ਵਰ ਦੇ ਕੇ ਦੋ ਦਿਨ ਓਥੇ ਰਹੇ।

* ਭਗਤੀ ਭਾਵ ਦਾ ਵਰਤਾਵ ਮਾਈਆਂ ਨੂੰ ਭਾਵੋਂ ਕ੍ਰਿਸ਼ਨ ਜੀ ਭੀ ਦੇ ਗਏ ਸਨ ਪਰ ਓਹ ਕ੍ਰਿਸ਼ਨ ਦੇ ਉਪਾਸਕ ਮੂਰਤਾਂ ਦੇ ਸਿੰਗਾਰ, ਦਰਸ਼ਨ, ਪੂਜਨ ਕਰਨੇ ਨੂੰ ਹੀ ਭਗਤੀ ਮੰਨ ਬੈਠੇ, ਜਿਸ ਤੋਂ ਉਲਟਾ ਨੁਕਸਾਨ ਹੁੰਦਾ ਹੈ ਕਿਉਂਕਿ ਕ੍ਰਿਸ਼ਨ ਜੀ ਦੀ 'ਬਰਸਾਣੇ' ਪਿੰਡ ਦੇ ਬ੍ਰਿਖਭਾਨ ਨਾਮੇ ਗੁੱਜਰ ਦੀ ਬੇਟੀ ਕੁਆਰੀ ਹੀ ਰਾਧਕਾਂ ਨਾਲ ਪ੍ਰੀਤੀ ਹੋ ਗਈ ਸੀ। ਸੰਸਾਰ ਵਿੱਚ ਏਹ ਰੀਤ ਹੈ ਕਿ ਘਰ ਦੀ ਇਸਤ੍ਰੀ ਭਾਵੋਂ ਸਾਰੇ ਗੁਣਾਂ ਵਾਲੀ ਹੋਵੇ ਤਾਂ ਭੀ ਓਸ ਨਾਲੋਂ ਦੂਜੀ ਇਸਤ੍ਰੀ ਜਿਸ ਨਾਲ ਪ੍ਰੀਤ ਲੱਗ ਜਾਵੇ, ਪੁਰਖ ਨੂੰ ਅਧਿਕ ਪਿਆਰੀ ਲਗਦੀ ਹੈ। ਏਹ ਬਾਤ ਕ੍ਰਿਸ਼ਨ ਜੀ ਦੇ ਵਿਹਾਰ ਤੋਂ ਪ੍ਰਤੱਖ ਵੇਖ ਲਓ। ਸਤਭਾਮਾ ਜੇਹੀਆਂ ਸਤਵੰਤੀਆਂ ਬਿਆਹਤਾ ਇਸਤ੍ਰੀਆਂ ਨੂੰ ਛੱਡ ਕੇ ਰਾਧਕਾਂ ਦੀ ਮੂਰਤੀ ਆਪਣੀ ਮੂਰਤ ਨਾਲ ਪੁਜਵਾ ਰੱਖੀ ਹੈ। ਹੁਣ ਏਨ੍ਹਾਂ ਮੂਰਤਾਂ ਦੇ ਦਰਸ਼ਨ ਪੂਜਨ ਤੋਂ ਏਹੋ ਉਪਦੇਸ਼ ਨਰ ਨਾਰੀ ਨੂੰ ਮਿਲਦਾ ਹੈ।

ਅੰਮ੍ਰਿਤਸਰ ਦੇ ਪ੍ਰੇਮੀਆਂ ਨੇ ਗੁਰੂ ਜੀ ਨੂੰ ਅੰਮ੍ਰਿਤਸਰ ਲੈ ਜਾਣ ਲਈ ਢੇਰ ਜ਼ੋਰ ਲਾਇਆ ਪਰ ਗੁਰੂ ਜੀ ਨਾ ਗਏ। ਆਖਣ ਲੱਗੇ, “ਅਸੀਂ ਮੰਦਰਾਂ ਦੇ ਪੂਜਾਰੀ ਬਣ ਕੇ ਗੁਜ਼ਾਰੇ ਨਹੀਂ ਕਰਨੇ। ਕਿਸੇ ਮੂਰਤੀ, ਮੰਦਰ, ਗ੍ਰੰਥ, ਪੋਥੀ, ਦੇਵੀ, ਦੇਵਤਾ ਅੱਗੇ ਚੜ੍ਹਿਆ ਹੋਇਆ ਪਦਾਰਥ ਖਾਣਾ ਏਸ ਦਾ ਨਾਉਂ ਪੂਜਾ ਹੈ। ਓਹ ਪੂਜਾ ਪਰਾਇਆ ਹੱਕ ਹੋ ਕੇ ਬਿਨਾਂ ਭਜਨ ਦੇ ਖਾਣ ਵਾਲੇ ਦੀ ਮੱਤ ਸੈਲੀ ਕਰ ਦੇਂਦੀ ਹੈ। ਜੇ ਆਪਣੀ ਕਮਾਈ ਦੀ ਮਾਇਆ ਆਪਣੇ ਅੱਗੇ ਆਈ ਹੋਈ ਛਕਣੀ ਛਕਾਉਣੀ ਹੈ, ਓਹ ਆਪਣਾ ਹੱਕ ਹੋਣੇ ਕਰ ਪਵਿੱਤ੍ਰ ਹੈ। ਏਹਨਾਂ ਹਰਿਮੰਦਰ ਦੇ ਵਸਤੇਦਾਰਾਂ ਪੁਜਾਰੀਆਂ ਨੇ ਜਿਕੁੰਹੁਣ ਹਿਰਸ ਤੇ ਵਿਰੋਧ ਦੀ ਅੱਗ ਨਾਲ ਭੁਜ ਕੇ ਸਾਨੂੰ ਸ੍ਰੀ ਦਰਬਾਰ ਸਾਹਿਬ ਜੀ ਦਾ ਦਰਸ਼ਨ ਨਹੀਂ ਕਰਨ ਦਿੱਤਾ, ਏਸੇ ਤਰ੍ਹਾਂ ਏਨ੍ਹਾਂ ਨੂੰ ਗੁਰੂ ਲੋਕ ਦਾ ਦਰਸ਼ਨ ਸੁਖ ਪ੍ਰਾਪਤ ਨਹੀਂ ਹੋਵੇਗਾ ਕਿਉਂਕਿ ਏਹ ਸਭ ਦੇ ਸਾਂਝੇ ਧਰਮ ਦੇ ਅਸਥਾਨ ਨੂੰ ਆਪਣੀ ਮਲਕੀਅਤ ਤੇ ਏਥੋਂ ਦੀ ਆਮਦਾਨੀ ਪੂਜਾ ਨੂੰ ਆਪਣੀ ਖੱਟੀ ਸਮਝ ਕੇ ਆਪਣੇ ਕੁਟੰਬ ਦੇ ਕਾਰਾਂ ਵਿਹਾਰਾਂ ਉੱਤੇ ਯਾ ਵਿਸ਼ੇ ਵਿਕਾਰਾਂ ਵਿੱਚ ਖਰਚਨਗੇ, ਧਰਮ ਅਰਥ ਦੀ ਮਾਯਾ ਨੂੰ ਧਰਮਪੁਰੇ ਲਾਉਣਗੇ। ਏਸੇ ਪਾਪ ਦੇ ਪ੍ਰਤਾਪ ਏਹ ਲੋਕ ਜੀਉਂਦੇ ਜੀ ਹਿਰਸ ਤੇ ਮਤਸਰ ਦੇ ਮਾਰੇ ਹਮੇਸ਼ਾ ਰਾਗ ਦਵੈਖ ਕਰ ਕੇ ਵਿਰੋਧ ਦੀ ਅੱਗ ਵਿੱਚ ਭੁਜਣਗੇ। ਏਹੋ ਬਚਨ ਸਫਲੇ ਹੋਏ ਹੁਣ ਗੁਰਦੁਆਰਜਾਂ ਦੇ ਮੰਦਰਾਂ ਵਿੱਚ ਪ੍ਰਤੱਖ ਦੇਖੀਦੇ ਹਨ। ਸੱਚ ਹੈ, ਜਿੱਥੇ ਧਰਮ ਨੂੰ ਮਾਯਕ ਵਿਹਾਰ ਤੇ ਅਧਰਮ ਦਬਾ ਲਵੇ; ਓਥੇ ਸਦਾ ਝਗੜੇ, ਕਲੇਸ਼ ਬਣੇ ਰਹਿੰਦੇ ਹਨ। ਓਹ ਪੂਜਾ ਦਾ ਪਦਾਰਥ ਜੋ ਧਰਮ ਅਰਥ ਲਾਉਣਾ ਸੀ, ਵੱਡੀਆਂ ਵਿੱਚ ਤੇ ਵਕੀਲਾਂ ਨੂੰ ਦਿੱਤਾ ਜਾਂਦਾ ਹੈ।

ਮਾਇਆਧਾਰੀ ਅਤਿ ਅੰਨਾ ਬੋਲਾ ॥
ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥

(ਗਊੜੀ ਵਾਰ-੧, ਮ: ੩ - ੩੧੩)

ਏਹ ਬਚਨ ਅੰਮ੍ਰਿਤਸਰ ਨਗਰੀ ਦੇ ਵਸਨੀਕ ਇਸਤ੍ਰੀ ਪੁਰਖਾਂ ਨੂੰ ਸੁਣਾ ਕੇ ਗੁਰੂ ਜੀ ਨੇ ਫੁਰਮਾਇਆ ਕਿ ਤੁਹਾਡੇ ਪੁਰ ਗੁਰੂ ਅਮਰ ਦੇਵ ਜੀ ਦੀ ਖੁਸ਼ੀ ਹੈ। ਯਥਾ:

...ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥

(ਸਲੋਕ ਵਾਰਾਂ ਤੇ ਵਧੀਕ, ਮ: ੩ - ੧੪੧੨)

ਸੋ ਏਹ ਬਚਨ ਗੁਰਾਂ ਦਾ ਭਾਵੇਂ ਸਦਾ ਹੀ ਸਫਲ ਦੇਖੀਦਾ ਹੈ। ਪਰ ਕੱਤਕ ਦੇ ਮਹੀਨੇ ਤਾਂ ਏਸ ਦੀ ਛੱਲ ਉੱਛੱਲ ਕੇ ਓਥੋਂ ਦੀ ਨਹਿਰ ਤੱਕ ਚਲੀ ਜਾਂਦੀ ਹੈ ਤੇ ਅੰਮ੍ਰਿਤ ਵੇਲੇ ਨਿੱਤ ਦਰਬਾਰ ਸਾਹਿਬ ਵਿੱਚ ਪ੍ਰਕਾਸ਼ਦਾ ਹੈ। ਏਸ ਤਰ੍ਹਾਂ ਨੌਵੇਂ ਗੁਰੂ ਤੋਂ ਵਰ ਅਸੀਸ ਲੈ ਕੇ ਰਾਮਦਾਸਪੁਰ ਦੇ ਨਿਵਾਸੀ (ਅਰਥਾਤ ਅੰਮ੍ਰਿਤਸਰ ਦੇ ਪ੍ਰੇਮੀ) ਲੋਕ ਸੈਹਰ ਵਲ ਚਲੇ ਗਏ। ਹੁਣ ਮਾਘ ਦੀ ਪੁੰਜਾਂ ਨੂੰ ਹਰ ਸਾਲ ਵੱਲੇ ਪਿੰਡ ਜਾ ਕੇ ਗੁਰਦੁਆਰੇ ਦਾ ਦਰਸ਼ਨ ਕਰਦੇ ਹਨ ਜਿਸ ਕਰ ਕੇ ਓਥੇ ਬੜਾ ਭਾਰੀ ਮੇਲਾ ਭਰ ਜਾਂਦਾ ਹੈ। ਵੱਲੇ ਪਿੰਡੋਂ ਮੱਖਣ ਸ਼ਾਹ ਤਾਂ {ਮੱਖਣ ਸ਼ਾਹ ਦੀ ਵਾਪਸੀ} ਗੁਰੂ ਜੀ ਤੋਂ ਖੁਸ਼ੀ ਲੈ ਕੇ ਆਪਣੇ ਪਿੰਡ ਟਾਂਡੇ ਵੱਲ ਤੁਰ ਗਿਆ ਤੇ ਗੁਰੂ ਸਾਹਿਬ ਜੀ ਅਨੇਕ ਨਗਰਾਂ ਦੇ ਲੋਕਾਂ ਨੂੰ ਉਪਦੇਸ਼ ਦਰਸ਼ਨ ਦੇ ਕੇ ਕਿਤਾਰਥ ਕਰਦੇ ਹੋਏ ਬਕਾਲੇ ਪਿੰਡ ਜਾ ਬਿਰਾਜੇ। ਸੰਗਤਾਂ ਦੀ ਆਵਾਜਾਈ ਤੇ ਚੜ੍ਹਤ ਕਰ ਕੇ ਬਹੁਤ ਰੌਣਕ ਬਣੀ ਰਹੇ।

ਕਿ ਤੁਸੀਂ ਭੀ ਪ੍ਰੀਤ ਲਗਾਓ ਤਾਂ ਐਡੀ ਕਦਰ ਪਾਓ। ਤਾਂ ਹੀ ਭਲੇ ਲੋਕ ਆਪਣੀਆਂ ਇਸਤ੍ਰੀਆਂ ਨੂੰ ਮੰਦਰਾਂ ਵਿੱਚ ਨਹੀਂ ਜਾਣ ਦੇਂਦੇ ਕਿਉਂਕਿ ਇੱਕ ਤਾਂ ਮੁਸਟੰਡੇ ਪੁਜਾਰੀ, ਦੂਜੇ ਰਾਧਾ ਕਿਸ਼ਨ ਦੀ ਪ੍ਰੀਤ ਵਾਲੇ ਪ੍ਰੇਮ ਦੇ ਗੀਤ ਗਾਵੀਦੇ ਹਨ ਜਿਨ੍ਹਾਂ ਨੂੰ ਵੇਖ ਸੁਣ ਕੇ ਮਨ ਵਿਗੜ ਜਾਂਦੇ ਹਨ। ਏਸੇ ਵਸਤੇ ਗੁਰੂ ਸਾਹਿਬਾਂ ਨੇ ਮੂਰਤੀ ਪੂਜਾ ਦਾ ਨਿਖੇਧ ਕਰ ਕੇ ਇੱਕ ਅਕਾਲ ਪੁਰਖ ਦੀ ਉਪਾਸਨਾ, ਭਗਤੀ ਕਰਨ ਦਾ ਹੁਕਮ ਦੇ ਰੱਖਿਆ ਹੈ ਜਿਸ ਕਰ ਕੇ ਸਿੱਖਾਂ ਸਿੱਖਾਂ ਵਿੱਚ ਏਹੋ ਉੱਤਮ ਰੀਤੀ ਪ੍ਰਚੱਲਤ ਹੈ। ਓਸ ਪ੍ਰਿਤਮਾ ਪੂਜਨ ਦੀ ਕਨਿਸ਼ਟ ਭਗਤੀ ਨੂੰ ਗੁਰੂ ਕੇ ਸੇਵਕ ਨਹੀਂ ਪਸੰਦ ਕਰਦੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਮਾਈਆਂ ਨੂੰ ਭਗਤੀ ਭਾਵ ਬਖਸ਼ ਗਏ ਹਨ ਉਹ ਜਿਸ ਨੇ ਪ੍ਰਤੱਖ ਦੇਖਣਾ ਹੋਵੇ ਸੋ ਸ੍ਰੀ ਅੰਮ੍ਰਿਤਸਰ ਜਾ ਕੇ ਦੇਖ ਲਵੇ ਕਿ ਕਿਸ ਪ੍ਰਕਾਰ ਅਪਾਰ ਸੰਤ ਸੇਵਾ ਮਾਈਆਂ ਤੇ ਸਿੱਖ ਕਰਦੇ ਹਨ।

(ਪਾ: ਦ - 8)

ਗੁਰੂ ਜੀ ਦਾ ਕੀਰਤਪੁਰ ਜਾਣਾ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਗਰੋਂ ਢਾਈ ਤਿੰਨ ਮਹੀਨੇ ਸੋਢੀਆਂ ਦੀ ਦੀਨਤਾ ਨੇ ਮਸੰਦਾਂ ਦੀ ਚਾਸਣੀ ਡਾਢੀ ਤੇਜ਼ ਕਰ ਦਿੱਤੀ ਸੀ, ਕਿਉਂਕਿ ਜਿਸ ਮਸੰਦ ਨੂੰ ਜਿਸ ਸੋਢੀ ਵਲੋਂ ਬਹੁਤੀ ਵਢੀ ਮਿਲ ਜਾਏ, ਉਹ ਆਪਣੇ ਪ੍ਰਗਣੇ ਦੀ ਸੰਗਤ ਨੂੰ ਪ੍ਰੇਰ ਕੇ ਉਸੇ ਪਾਸ ਲੈ ਜਾਏ। ਤਾਂ ਹੀ ਉਸ ਸਮੇਂ ਮਸੰਦ ਐਉਂ ਬਕਬਾਦ ਕਰਨ ਲੱਗ ਪਏ ਸੇ ਕਿ ਗੁਰੂ ਬਣਾ ਲੈਣਾ ਸਾਡੇ ਹੱਥ ਹੈ। ਜਿਸ ਨੂੰ ਚਾਹੀਏ ਗੁਰੂ ਬਾਪ ਕੇ ਪੁਜਵਾ ਲਈਏ। ਸਗੋਂ ਐਥੋਂ ਤੱਕ ਵਧ ਕੇ ਬੋਲਦੇ ਸੇ ਕਿ ਜਿੱਥੇ ਅਸੀਂ ਅਪਣੇ ਕੁੜਤੇ ਦੀ ਬਾਂਹ ਹਲਾਈਏ ਯਾ ਇੱਟ ਚੁੱਕੀਏ ਉਸੇ ਥਾਉਂ ਗੁਰੂ ਪ੍ਰਗਟ ਹੋ ਜਾਂਦਾ ਹੈ। ਏਹ ਕਥਨ ਮਸੰਦ ਏਸ ਕਰ ਕੇ ਕਹਿੰਦੇ ਸੀ ਕਿ ਸੋਢੀਆਂ ਦੀ ਬੇਸਬਰੀ ਤੇ ਆਪੋ ਧਾਪ ਦੇ ਸਬੱਬ ਬਨਾਉਂਦੀ ਮਸੰਦਾਂ ਨੇ ਜਿਸ ਨੂੰ ਚਾਹਿਆ, ਗੁਰੂ ਬਾਪ ਕੇ ਦੋ ਕੁ ਮਹੀਨੇ ਪੁਜਵਾ ਦਿੱਤਾ। ਉਸ ਸਮੇਂ ਕਈ ਮਸੰਦ ਤਾਂ ਪ੍ਰਿਥੀਚੰਦ ਦੀ ਸੰਤਾਨ ਮੀਣੇ ਸੋਢੀਆਂ ਵੱਲ ਸਿੱਖਾਂ ਨੂੰ ਲੈ ਗਏ। ਅਨੇਕ ਮਸੰਦਾਂ ਨੇ ਰਾਮਰਾਇ, ਧੀਰਮੱਲ ਤੇ ਸੂਰਜ ਮੱਲ ਅੱਗੇ ਸੰਗਤਾਂ ਨੂੰ ਜਾ ਝੁਕਾਯਾ। ਬਾਕੀ ਮਾਤਾ ਕ੍ਰਿਸ਼ਨ ਕੌਰ ਦੇ ਪਾਲੜੇ ਤਾਂ ਪਹਿਲੇ ਹੀ ਅਨੇਕ ਮਸੰਦ ਚੜ੍ਹ ਰਹੇ ਸੇ, ਜਿਸ ਕਰ ਕੇ ਉਸ ਦੀ ਅਧਕ ਆਮਦਨੀ ਦੇਖ ਕੇ ਪਹਿਲੇ ਤਾਂ ਸੂਰਜ ਮੱਲ ਜੀ ਉਸ ਨੂੰ ਏਹ ਮਨਾਉਂਦੇ ਰਹੇ ਕਿ ਤੂੰ ਗੁਰੂ ਹਰਿਕ੍ਰਿਸ਼ਨ ਜੀ ਦੇ ਥਾਂ ਮੇਰੇ ਪੋਤੇ ਨੂੰ ਗੱਦੀ ਲੈ ਕੇ ਉਸ ਮੋਹਰ ਨਾਲ ਸੰਗਤਾਂ ਵੱਲ ਹੁਕਮਨਾਮੇ ਲਿਖ ਦੇਹ, ਜੋ ਖਾਸ ਗੁਰਿਆਈ ਦੀ ਮੋਹਰ ਤੇਰੇ ਪਾਸ ਹੈ। ਜਦ ਏਹ ਗੱਲ ਮਾਤਾ ਜੀ ਨੇ ਨਾ ਮੰਨੀ ਤਾਂ ਫੇਰ ਉਸ ਨਾਲ ਬਾਦ ਬਿਬਾਦ ਰੱਖਣ ਲੱਗ ਪਏ, ਜਿਸ ਤੋਂ ਤੰਗ ਹੋ ਕੇ ਮਾਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਪ੍ਰਗਟ ਹੋਣਾ ਤੇ ਅਤਿ ਉੱਤਮ ਨਿਰਛਲ ਕੋਮਲ ਸੁਭਾਵ ਸੁਣ ਕੇ ਆਪਣੇ ਮੁਹਤਬਿਰ ਭਾਈ ਗੁਰਬਖਸ਼ ਆਦਿਕ ਮਸੰਦਾਂ ਨੂੰ ਭੇਜ ਕੇ ਬਕਾਲੇ ਤੋਂ ਨੌਵੇਂ ਗੁਰੂ ਜੀ ਨੂੰ ਕੀਰਤਪੁਰ ਸੱਦ ਭੇਜਿਆ।

ਭਾਵੇਂ ਗੁਰੂ ਸਾਹਿਬ ਤਾਂ ਸਰੀਕਾਂ ਦੇ ਕੁਲ ਕੁਟੰਬ ਨੂੰ ਬੋਹਰ ਦਾ ਬਿੜਾ* ਸਮਝ ਕੇ ਉਨ੍ਹਾਂ ਵਿੱਚ ਜਾਣਾ ਨਹੀਂ ਚਾਹੁੰਦੇ ਸੇ, ਪਰ ਮਾਤਾ ਨਾਨਕੀ ਜੀ ਦੇ ਪ੍ਰੇਰੇ ਹੋਏ ਸਉਣ ੧ ਸੰਮਤ ੧੭੨੧ ਬਿਕ੍ਰਮੀ ਨੂੰ ਬਕਾਲੇ ਤੋਂ ਚੱਲ ਕਈ ਸਾਧੂਆਂ ਸਿੱਖਾਂ ਦੀ ਜਮਾਤ ਸਮੇਤ ਬਿਆਸਾ ਕਿਨਾਰੇ ਪਿਛਲੇ ਸਾਥ ਨੂੰ ਮਿਲਾਵਣ ਵਾਸਤੇ ਉੱਤਰ ਬੈਠੇ। ਤਦੋਂ ਨੂੰ ਇੱਕ ਚਰਨ ਦਾਸ {ਚਰਨਦਾਸ ਸਾਧੂ, ਬੀੜ ਦਾ ਪ੍ਰਸੰਗ} ਸਾਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਵਾਰਾ ਲੈ ਕੇ ਆ ਪੁਜਾ ਤਾਂ ਗੁਰੂ ਜੀ ਨੇ ਆਪਣੇ ਘਰ ਦੇ ਮੋਹਤਬਿਰ ਕ੍ਰਿਪਾਲ ਚੰਦ ਨੂੰ ਪੁੱਛਿਆ, “ਏਹ ਗ੍ਰੰਥ ਸਾਹਿਬ ਕੇਹੜਾ ਹੈ?” ਉਨ੍ਹਾਂ ਹੱਥ ਜੋੜ ਬੇਨਤੀ ਕੀਤੀ, “ਮਹਾਰਾਜ! ਜਦੋਂ ਧੀਰਮੱਲ ਦਾ ਘੱਲਿਆ ਹੋਯਾ ਸੀਹਾਂ ਮਸੰਦ ਸੋਂ ਆਦਮੀ ਲੁਟੇਰਾ ਲੈ ਕੇ ਗੁਰੂ ਜੀ ਦਾ ਘਰ ਲੁੱਟਣ ਆ ਪਿਆ ਸੀ ਤੇ ਸਭ ਸਮਾਨ ਲੁੱਟ ਲੈ ਗਿਆ ਸੀ, ਤਾਂ ਫੇਰ ਮੱਖਣ ਸ਼ਾਹ ਆਦਿਕ ਸਿੱਖ ਜੰਗ ਵਿੱਚ ਜਿੱਤ ਕੇ ਧੀਰਮੱਲ ਤੋਂ ਸੱਭੋਂ ਕੁੱਝ ਖੋਹ ਲਿਆਏ ਸੇ। ਉਦੋਂ ਹੋਰ ਸਮਾਨ ਤਾਂ ਆਪ ਦੇ ਹੁਕਮ ਨਾਲ ਮੋੜ ਕੇ ਉਸ ਨੂੰ ਦਿੱਤਾ ਗਿਆ। ਪਰ ਮਾਤਾ ਨਾਨਕੀ ਜੀ ਤੇ ਮੱਖਣ ਸ਼ਾਹ ਆਦਿਕ ਸਿਆਣੇ ਸਿਆਣੇ ਸਿੱਖਾਂ ਨੇ ਏਹ ਸ੍ਰੀ ਗ੍ਰੰਥ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਹੱਥਾਂ ਦੀ ਅਮੋਲਕ ਨਿਸ਼ਾਨੀ ਗੁਰੂ ਦੇ ਘਰ ਵਿੱਚ ਰੱਖਣ ਯੋਗ ਗਦੀ ਨਸ਼ੀਨ ਦਾ ਹੱਕ ਸਮਝ ਕੇ ਰੱਖ ਲੀਤਾ ਸੀ।” ਗੁਰੂ ਜੀ ਬੋਲੇ, “ਅਸੀਂ ਗੁਰੂ ਗ੍ਰੰਥ ਸਾਹਿਬ ਜੀ ਖਾਸ ਕਾਰਨਾਂ ਕਰ ਕੇ ਆਪਣੇ ਪਾਸ ਨਹੀਂ ਰੱਖਣਾ ਤੇ ਉੱਜ ਵੀ ਪੂਜਾ ਖਾਣੀ ਕਰਿਸ਼ਟ ਭੋਜਨ ਹੈ। ਆਪਣੀ ਕਮਾਈ ਛਕਣੀ ਛਕਾਉਣੀ ਉੱਤਮ ਜੀਵਕਾ ਹੈ। ਗ੍ਰੰਥ, ਪੇਖੀ, ਮੰਦਰ, ਮੂਰਤਿ ਅੱਗੇ ਚੜ੍ਹਿਆ ਹੋਇਆ ਪਦਾਰਥ ਪੂਜਾ ਦਾ ਹੁੰਦਾ ਹੈ। ਏਸ ਨਾਲ ਜਾਂ ਮਾਤਾ, ਪਿਤਾ, ਗੁਰੂ ਦੀ ਖੱਟੀ ਖਾਣੀ ਮੱਧਮ ਜੀਵਕਾ। ਆਪਣੀ ਇਸਤ੍ਰੀ ਦੀ ਕਮਾਈ ਯਾ ਧੀ, ਭੈਣ ਦੇ

*ਕੁਲ ਕੁਟੰਬ ਬੋਹਰ ਬਿੜਾ ਨਖ ਸਿੱਖ ਕੰਟਕ ਮੂਰਾ। ਬੁਧਿ ਬਸਤ੍ਰ ਜਾਂ ਸੈਂਫ ਫਟੇ ਰੱਜਬ ਰਹੀਏ ਦੂਰ।

ਧਨ ਨਾਲ ਜੀਵਕਾ ਕਰਨੀ ਅਧਮ ਜੀਵਕਾ ਹੈ। ਜੇਹੜੀ ਆਪਣੇ ਹੱਥੀ ਧਰਮ ਦੀ ਮਜ਼ੂਰੀ ਕਿਰਤ ਕਰ ਕੇ ਖਾਣੀ ਹੈ ਏਹ ਅਤਿ ਉੱਤਮ ਜੀਵਕਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਪਣ ਹੋਯਾ ਹੋਯਾ ਪਦਾਰਥ ਨਹੀਂ ਵਰਤਣਾ। ਏਸ ਲਈ ਏਹ ਗ੍ਰੰਥ ਸਾਹਿਬ ਤੁਸੀਂ ਧੀਰਮਲ ਪਾਸ ਪੁਚਾ ਦਿਓ। ਓਹ ਏਸੇ ਦੇ ਪਾਸ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਰਹੂ। ਅਸੀਂ ਤਾਂ ਆਪਣੇ ਅੱਗੇ ਆਯਾ ਆਪਣੇ ਭਾਗ ਦਾ ਪਦਾਰਥ ਛਕ ਛਕਾ ਕੇ ਪ੍ਰਸੰਨ ਹਾਂ।

ਤਦੋਂ ਨੂੰ ਮਾਤਾ ਜੀ ਦੇ ਰਥ ਤੇ ਸ੍ਰੀ ਗੁਜਰੀ ਜੀ ਦੇ ਡੋਲੇ ਸਮੇਤ ਸਾਰਾ ਵਹੀਰ ਆ ਪਹੁੰਚਿਆ। ਗੁਰੂ ਜੀ ਨੇ ਸਾਰੇ ਵਹੀਰ ਸਮੇਤ ਬਿਆਸਾ ਤੋਂ ਪਾਰ ਉੱਤਰ ਕੇ ਇਸ਼ਨਾਨ ਦਾਨ ਕਰ, ਛਾਯਾ ਵਿੱਚ ਡੇਰਾ ਲਾ ਲੰਗਰ ਤਿਆਰ ਕਰਵਾ ਛਕਿਆ ਛਕਾਇਆ। ਓਥੋਂ ਤੁਰਨ ਲੱਗੇ ਤਾਂ ਗੁਰੂ ਜੀ ਨੇ ਉਸੇ ਚਰਨ ਦਾਸ ਸਾਧੂ ਨੂੰ ਆਖਿਆ, “ਤੂੰ ਕਰਤਾਰਪੁਰ ਜਾ ਕੇ ਏਹ ਗ੍ਰੰਥ ਸਾਹਿਬ ਧੀਰਮਲ ਨੂੰ ਦੇ ਆਂ।” ਸਾਧੂ ਨੇ ਅਤਿ ਨਿੰਮ੍ਹੁ ਹੋ ਬੇਨਤੀ ਕੀਤੀ, “ਸੱਚੇ ਪਾਤਸ਼ਾਹ! ਹੋਰ ਭਾਵੇਂ ਕਿਤੇ ਭੇਜ ਦਿਓ, ਗੁਰ ਦ੍ਰੋਹੀ ਨਿੰਦਕ ਦੇ ਮੱਥੇ ਮੈਂ ਨਹੀਂ ਲੱਗਣਾ ਚਾਹੁੰਦਾ ਕਿਉਂਕਿ ਜੇਹੜਾ ਪਹਿਲੇ ਛੇਵੇਂ ਗੁਰੂ ਜੀ ਨਾਲ ਵਿਰੋਧ ਕਰਦਾ ਰਿਹਾ ਤੇ ਦਗ ਕੀਤਾ, ਹੁਣ ਆਪ ਉੱਤੇ ਬੰਦੂਕ ਚਲਵਾਈ ਤੇ ਛਲ ਵਲ ਕੀਤੇ, ਫੇਰ ਉਸ ਦੇ ਘਰ ਅਸੀਂ ਆਪ ਐਸੀ ਅਮੋਲਕ ਵਸਤੂ ਦੇਣ ਜਾਈਏ, ਏਹ ਅਯੋਗ ਬਾਤ ਮੈਥੋਂ ਨਹੀਂ ਹੁੰਦੀ।” ਜਦ ਏਸੇ ਤਰ੍ਹਾਂ ਹੋਰ ਭੀ ਕਈ ਸਿੱਖ ਉਥੇ ਜਾਣੋਂ ਮੁੱਕਰੇ {ਧੀਰ ਮੱਲ ਨੂੰ ਬੀੜ ਵਾਪਿਸ} ਤਾਂ ਗੁਰੂ ਸਾਹਿਬ ਜੀ ਨੇ ਮੰਜੀ ਸਮੇਤ ਰੁਮਾਲਾਂ ਵਿੱਚ ਲਪੇਟਿਆ ਗ੍ਰੰਥ ਸਾਹਿਬ ਜੀ ਦਰਜਾ ਵਿੱਚ ਅਮਾਨਤ ਰੱਖ ਦਿੱਤਾ ਤੇ ਉਧਰ ਜਾਣ ਵਾਲੇ ਇੱਕ ਰਾਹੀਂ ਨੂੰ ਆਖਿਆ ਤੂੰ ਧੀਰਮਲ ਨੂੰ ਆਖ ਜਾਈਂ ਕਿ ਸ੍ਰੀ ਗ੍ਰੰਥ ਸਾਹਿਬ ਜੀ ਏਥੋਂ ਆ ਕੇ ਲੈ ਜਾਵੇ। ਉਸ ਸਮੇਂ ਭਾਵੇਂ ਮਾਤਾ ਸਾਹਿਬਾਂ ਤੇ ਹੋਰ ਅਨੇਕ ਸਿੱਖਾਂ ਸਾਧਾਂ ਨੇ ਆਪਣੇ ਘਰ ਸ੍ਰੀ ਗ੍ਰੰਥ ਸਾਹਿਬ ਜੀ ਰੱਖਣ ਦੇ ਨਫੇ, ਦਰਜਾ ਵਿੱਚ ਰੱਖਣੇ ਤੇ ਸ਼ਰੀਕ ਨੂੰ ਦੇਣ ਦੇ ਨੁਕਸਾਨ ਬਹੁਤ ਵਰਣਨ ਕੀਤੇ, ਪਰ ਗੁਰੂ ਜੀ ਨੇ ਇੱਕ ਨਾ ਮੰਨੀ। ਕੀਰਤਪੁਰ ਵਲ ਕੂਚ ਕਰ ਦਿੱਤਾ।

ਉਧਰ ਜਦ ਉਸ ਰਾਹੀਂ ਨੇ ਗੁਰੂ ਕੇ ਹੁਕਮਾਨੁਸਾਰ ਕਰਤਾਰਪੁਰ ਜਾ ਕੇ ਧੀਰਮਲ ਨੂੰ ਸੁਨੇਹਾ ਦਿੱਤਾ ਤਾਂ ਓਹ ਬਹੁਤ ਪ੍ਰਸੰਨ ਹੋ ਕੇ ਤੁਰਨ ਲੱਗ ਤਾਂ ਸੀਹੋਂ ਮਸੰਦ ਨੇ ਆਖਿਆ, “ਤੂੰ ਕਮਲਾ ਕਿਉਂ ਹੋਇਆ ਹੈਂ? ਕਦੇ ਗ੍ਰੰਥ ਪੋਥੀਆਂ ਭੀ ਕਿਨੇ ਦਰਜਾ ਵਿੱਚ ਰੱਖੇ ਹਨ? ਸ਼ਰੀਕ ਨੇ ਤੈਨੂੰ ਬਹਿਕਾਊਣ ਵਾਸਤੇ ਕੈਹ ਭੇਜਿਆ ਹੈ।” ਜਦ ਧੀਰਮਲ ਉਸ ਦੀ ਸਿੱਖ ਮਤ ਲੈ ਕੇ ਢੇਰੀ ਢਾਹ ਬੈਠਾ, ਤਾਂ ਉਸ ਰਾਹੀਂ ਨੇ ਸਾਰਾ ਬਿੜਾਂਤ ਸੁਨਾ ਕੇ ਆਖਿਆ, “ਤੂੰ ਕਿਉਂ ਏਸ ਮੰਦ ਮਤੀ ਮਸੰਦ ਦੀ ਠੁਸ ਸੁਣ ਕੇ ਐਸੀ ਅਮੋਲਕ ਵਸਤੂ ਚਿੰਤਾਮਣੀ ਨੂੰ ਗੁਵਾ ਕੇ ਆਪਨੀ ਉਲਾਦ ਦਾ ਰਿਜਕ ਮਾਰਦਾ ਹੈਂ, ਫੇਰ ਪਛਤਾਏਂਗਾ। ਉਸ ਸੱਚੇ ਸਤਿਗੁਰੂ ਜੀ ਨੇ ਮੇਰੇ ਵੇਖਦੇ ਐਉਂ ਆਖ ਕੇ ਜਲ ਵਿੱਚ ਸ੍ਰੀ ਗ੍ਰੰਥ ਸਾਹਿਬ ਰੱਖਿਆ ਸੀ ਕਿ ਹੇ ਦਰਜਾ! ਏਹ ਸਾਡੀ ਅਮਾਨਤ ਬਿਗੜੇ ਨਾ। ਧੀਰਮਲ ਜਦ ਚਾਹੇ, ਲੈ ਜਾਵੇ। ਉਸ ਨੂੰ ਦੇਣਾ।” ਸੀਹੀਂ ਫੇਰ ਬੋਲਿਆ, “ਇਆਣਾ ਗੱਲ ਕਰੇ ਸਿਆਣਾ ਕਿਆਸ ਕਰੋ। ਅੱਵਲ ਤਾਂ ਓਹ ਅਵਾਣ ਨਹੀਂ, ਜੋ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਜਲ ਵਿੱਚ ਰੱਖਣਾ। ਭਲਾ ਜੇ ਸੱਚਮੁਚ ਰੱਖ ਗਏ ਹਨ ਤਾਂ ਉਨ੍ਹਾਂ ਬਹੁਤ ਬੁਰਾ ਕੀਤਾ। ਸਾਡੇ ਘਰੋਂ ਭੀ ਗਵਾਇਆ ਤੇ ਆਪ ਭੀ ਨਾ ਰੱਖ ਜਾਤੇ ਨੇ। ਹੁਣ ਹੜ੍ਹ ਕੇ ਖਬਰੇ ਕਿਥੇ ਗਿਆ ਹੋਊ? ਐਡਾ ਕੀ ਓਹ ਲਖਮਣ ਦਾ ਪਰਬਤ ਹੈ, ਜੋ ਚੱਲਦੇ ਦਰਯਾ ਵਿੱਚ ਇੱਕ ਥਾਂ ਪਿਆ ਰਹੇ? ਅੱਗੇ ਤਾਂ ਸੁਣਦੇ ਹੀ ਸਾਂ ਕਿ ਤੇਗਾ ਕਮਲਾ ਹੈ। ਜੋ ਗੁਰੂ ਗ੍ਰੰਥ ਸਾਹਿਬ ਰੱਖ ਗਿਆ ਤਾਂ ਏਹ ਪ੍ਰਤੱਖ ਕਮਲ ਪੁਣਾ ਓਨ ਕਰ ਦਿਖਾਇਆ।” ਏਹੋ ਜਿਹੀਆਂ ਗੱਲਾਂ ਕਰਦਿਆਂ ਰਾਤ ਪੈ ਗਈ। ਓਹ ਰਾਹੀਂ ਭੀ ਓਥੇ ਹੀ ਰਾਤ ਰਹਿ ਪਿਆ।

ਰਾਤੀ ਸੁਪਨੇ ਵਿੱਚ ਧੀਰਮਲ ਨੂੰ ਆਵਾਜ਼ ਆਈ ਕਿ ਏਸ ਮੰਦ ਮਸੰਦ ਦੇ ਆਖੇ ਲਗ ਕੇ ਵੱਡਿਆਂ ਦੇ ਹੱਥ ਦੀ ਨਿਸ਼ਾਨੀ ਅਮੋਲਕ ਚੀਜ਼ ਨਾ ਗੁਵਾ, ਜਾ ਕੇ (ਗੁਰੂ) ਗ੍ਰੰਥ ਸਾਹਿਬ ਜੀ ਲੈ ਆ। ਫੇਰ ਧੀਰਮਲ ਨੇ ਉਸ ਦੁਸ਼ਟ ਦੀ ਇੱਕ ਨਾ ਸੁਣੀ। ਬੜੇ ਤਕੜੇ ਦਸਾਂ ਕੁ ਸੇਵਕਾਂ ਤੇ ਮਹਰਜਾਂ ਨਾਲ

ਅਰ ਉਸ ਰਾਹੀਂ ਸਮੇਤ ਪੱਤਣ ਉੱਤੇ; ਜਿੱਥੇ ਉਸ ਨੇ ਦੱਸਿਆ, ਜਾ ਮੱਥਾ ਟੇਕਿਆ। ਅਰਦਾਸ ਕਰ ਪ੍ਰਸ਼ਾਸਦ ਵੰਡਿਆ। ਰਾਹੀਂ ਦੇ ਪਤਾ ਦੇਣੇ ਪੁਰ ਜਾ ਓਥੇ ਗੋਤਾ ਲਵਾਯਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਬਿਆਸ ਵਿੱਚੋਂ ਨਿੱਕਲਿਆ। ਅਤਜੰਤ ਖੁਸ਼ੀ ਮਨਾਈ। ਕਹਾਰਾਂ ਨੂੰ ਇਨਾਮ ਦਿੱਤਾ। ਖੋਲ ਕੇ ਡਿਠਾ ਤਾਂ ਹਾਸ਼ੀਏ ਨੂੰ ਸਲਾਭ ਪਹੁੰਚੀ ਮਲ੍ਹਮ ਹੋਈ। ਸੋ ਫੇਰ ਚੜਾਯਾ ਗਿਆ ਤੇ ਅੱਖਰ ਇੱਕ ਨਾ ਵਿਗਤਿਆ। ਫੇਰ ਤਾਂ ਓਹ ਸਭੇ ‘ਧੰਨ ਗੁਰੂ ਤੇਗ ਬਹਾਦਰ! ਧੰਨ ਗੁਰੂ ਤੇਗ ਬਹਾਦਰ!’ ਆਖਦੇ ਹੋਏ ਵੱਡੀ ਖੁਸ਼ੀ ਤੇ ਬਾਜੇ ਗਾਜੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਤਾਰਪੁਰ ਲੈ ਆਏ ਤੇ ਕੜਾਹ ਪ੍ਰਸ਼ਾਸਦ ਵੰਡਿਆ। ਓਹੋ ਗੁਰੂ ਗ੍ਰੰਥ ਸਾਹਿਬ ਜੀ ਹੁਣ ਕਰਤਾਰਪੁਰ ਸੌਦੀ ਨੌਨਿਹਾਲ ਸਿੰਘ ਸਾਹਿਬਾਨ ਪਾਸ ਹੈ।

ਏਧਰ ਗੁਰੂ ਸਾਹਿਬ ਜੀ ਸਿੱਖ ਸਾਧਾਂ ਦੀ ਜਮਾਤ ਸਮੇਤ ਦੁਆਬੇ ਦੇਸ ਵਿੱਚ ਦੀ ਅਨੇਕ ਲੋਕਾਂ ਦਾ ਭਲਾ ਕਰਦੇ ਹੋਏ ਸਤਲੁਜ ਪਾਰ ਹੋ ੧੯੮ ਸਾਉਣ ਸੰਮਤ ੧੭੨੧ ਬਿਕ੍ਰਮੀ ਨੂੰ ਕੀਰਤਪੁਰ ਆ ਪਹੁੰਚੇ, ਲੋਕਾਂ ਨੇ ਖੁਸ਼ੀ ਮਨਾਈ। ਯੱਦਿਪ ਸੂਰਜਮਲ ਜੀ ਆਪਣੇ ਮਸੰਦਾਂ ਤੇ ਸੇਵਕਾਂ ਸਮੇਤ ਅੱਗੋਂ ਜਾ ਕੇ ਗੁਰੂ ਸਾਹਿਬ ਜੀ ਨੂੰ ਲੈ ਆਏ। ਡੇਰਾ ਕਰਾਯਾ, ਲੰਗਰ ਬਨਵਾਯਾ। ਪਰ ਸ਼੍ਰੀਕ ਦੀ ਵਡਿਆਈ ਦੇਖ ਕੇ ਅੰਦ੍ਰੋਂ ਰਾਜੀ ਨਾ ਹੋਏ। ਏਧਰੋਂ ਪਹਿਲੇ ਮਾਤਾ ਨਾਨਕੀ ਜੀ ਤੇ ਸ਼੍ਰੀ ਗੁਜਰੀ ਜੀ ਮਾਈ ਕ੍ਰਿਸ਼ਨ ਕੌਰ ਦੇ ਗਲ ਮਿਲੀਆਂ। ਫੇਰ ਸਭ ਸੋਢਾਣੀਆਂ ਨਾਲ ਮਿਲ ਗਿਲ ਕੇ ਇੱਕ ਦੂਜੇ ਦੇ ਸਮਾਚਾਰ ਸੁਨਾਏ ਤੇ ਸੁਣੇ ਕਿਉਂਕਿ ਸ਼੍ਰੀ ਗੁਰੂ ਹਰਿਰਾਇ ਜੀ ਤੇ ਸ਼੍ਰੀ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਸੱਚਖੰਡ ਜਾਣ ਪਿੱਛੋਂ ਮੁਕਾਣ ਦੇਣ ਲਈ ਮਾਤਾ ਨਾਨਕੀ ਜੀ ਕੀਰਤਪੁਰ ਨਹੀਂ ਪਹੁੰਚੀ ਸੀ। ਹੁਣ ਅਗਲੀਆਂ ਪਿਛਲੀਆਂ ਗੱਲਾਂ ਕਰ ਕੇ; ਜਿਸ ਘਰ ਵਿੱਚ ਮਾਤਾ ਨਾਨਕੀ ਜੀ ਪਹਿਲੇ ਰਿਹਾ ਕਰਦੇ, ਉਸੇ ਵਿੱਚ ਰੈਹਣ ਲੱਗੇ।

(ਪਾ: ੯ - ੫)

ਅਨੰਦਪੁਰ ਵੱਸਣਾ ਪੀਰ ਦਾ ਸੰਬਾਦ

ਹੁਣ ਮਾਤਾ ਕ੍ਰਿਸ਼ਨ ਕੌਰ ਦੇ ਬੁਲਾਏ ਹੋਏ ਕੀਰਤਪੁਰ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸੇ ਨੂੰ ਆਪਣੀ ਸਹਾਇਕ ਸਮਝ ਕੇ ਓਸ ਦਾ ਸੱਚਾ ਮਾਣ ਤੇ ਦਿਲ ਵਧਾਉਣ ਲਈ ਆਮਦਨੀ ਖਰਚ ਸਭ ਓਸੇ ਨੂੰ ਸੌਂਪ ਰੱਖਿਆ ਤੇ ਓਸ ਦੀ ਸੰਮਤੀ ਨਾਲ ਕੰਮ ਕਰਨ ਲੱਗੇ। ਗੁਰੂ ਸਾਹਿਬ ਜੀ ਨੂੰ ਸਭ ਤਰ੍ਹਾਂ ਆਪਣਾ ਸੁਖਦਾਈ ਮਾਨ ਵਡਿਆਈ ਰੱਖਣ ਵਾਲਾ ਮੰਨ ਕੇ ਏਨ੍ਹਾਂ ਦੀ ਬਹੁਤ ਆਗਤ ਭਾਗਤ ਕੀਤੀ ਤੇ ਛੇਵੇਂ ਸੱਤਵੇਂ ਅੱਠਵੇਂ, ਗੁਰੂ ਜੀ ਬੈਠਣ ਦਾ ਤਖਤ, ਸਸਤ੍ਰ, ਬਸਤ੍ਰ, ਜਿਗਾ, ਕਲਗੀ ਲੰਗਰ ਦੇ ਬਰਤਨ, ਤੰਬੂ, ਦਰੀਆਂ ਫਰਸ਼, ਕਲੀਚੇ, ਸਾਈਵਾਨ, (ਮਸਨਦ) ਗੱਦੀ, ਚੌਰ, ਮੁਠਾ, ਆਦਿਕ ਗੁਰਿਆਈ ਦਾ ਸਭ ਸਾਮਾਨ ਜੋ ਓਸ ਦੇ ਹੱਥ ਸੀ; ਨੌਵੇਂ ਪਾਤਸ਼ਾਹ ਜੀ ਨੂੰ ਸੌਂਪ ਦਿੱਤਾ ਤੇ ਬੜੇ ਆਨੰਦ ਨਾਲ ਮਿਲ ਕੇ ਰਹਿਣ ਲੱਗੇ। ਗੁਰੂ ਤੇਗ ਬਹਾਦਰ ਜੀ ਭੀ ਪਿਛਲੇ ਗੁਰੂਆਂ ਵਾਂਕ ਦੋ ਵੇਲੇ ਦੀਵਾਨ ਵਿੱਚ ਬੈਠ ਕੇ ਸ਼ਬਦ ਕੀਰਤਨ ਸੁਣਨ ਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਯਥਾ ਯੋਗ ਸਿੱਖਾਂ ਦੀ ਮਨੋਕਾਮਨਾ ਪੂਰੀ ਕਰਨ ਲੱਗੇ।

ਜਦ ਏਹ ਬ੍ਰਿਤਾਂਤ ਦੇਸ਼ ਦੇਸ਼ਾਂਤ੍ਰਾਂ ਵਿੱਚ ਸਾਰੇ ਫੈਲ ਗਿਆ, ਤਾਂ ਸੱਤਵੇਂ ਗੁਰੂ ਜੀ ਦੇ ਸਮੇਂ ਵਾਂਗੂੰ ਸੰਗਤਾਂ ਭੀ ਕੀਰਤਪੁਰ ਆਉਣ, ਭੇਟਾ ਚੜ੍ਹਾਉਣ, ਬਾਂਛਿਤ ਫਲ ਪਾਉਣ ਲੱਗੀਆਂ। ਲੰਗਰ ਭੀ ਰਾਤ ਦਿਨੇ ਪੱਕਦਾ ਵਰਤਦਾ ਰਹੇ। ਭਾਵੇਂ ਕੋਈ ਕਿਸੇ ਵੇਲੇ ਪ੍ਰਸ਼ਾਸਦ ਆ ਮੰਗੇ, ਓਸੇ ਵੇਲੇ ਮਿਲ ਜਾਵੇ। ਨੌਵੇਂ ਗੁਰੂ ਜੀ ਦਾ ਬਹੁਤ ਸਤੋਗਣੀ ਤੇ ਉਦਾਰ ਸੁਖਦਾਈ ਦੇਖ ਕੇ ਸੰਗਤਾਂ ਖੁਸ਼ੀ ਹੋ ਹੋ ਸੇਵਾ ਕਰਨ ਲੱਗੀਆਂ। ਏਸ ਕਰ ਕੇ ਬੇਅੰਤ ਦੌਲਤ ਚਲੀ ਆਵੇ। ਹਰ ਵੇਲੇ ਮੇਲੇ ਦਾ ਰੰਗ ਢੰਗ ਬਣਿਆ ਰਹੇ। ਭਾਵੇਂ ਗੁਰੂ ਸਾਹਿਬ ਜੀ ਨੇ ਸਾਰੇ ਵਿਹਾਰ ਮਾਤਾ ਕ੍ਰਿਸ਼ਨ ਕੌਰ ਦੇ ਹੱਥ ਦੇ ਰੱਖੇ ਸੇ ਤੇ ਸੂਰਜ ਮੱਲ ਜੀ ਨੂੰ ਭੀ ਵੱਡਾ ਭਾਈ ਸਮਝ ਕੇ ਬਹੁਤ ਧਨ ਪਦਾਰਥ ਦਿੰਦੇ ਰਹਿੰਦੇ ਸੇ, ਤਾਂ ਭੀ ਈਸ਼੍ਵਰ ਦੀ ਨੇਤ ਐਡੀ ਡਾਢੀ ਹੈ ਕਿ ਇੱਕ ਮੁੱਠ ਰਹਿਣ ਨਹੀਂ ਦਿੰਦੀ। ਪਰਾਈ ਬਿਛੋਂ ਨੂੰ ਵੇਖ ਕੇ ਜ਼ਰੂਰ ਮਤਸਰ ਤੇ ਹਿਰਸ ਕੁੱਦ ਪੈਂਦੀ ਹੈ। ਯਥਾ:

ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥

ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ ॥੨॥

(ਆਸ, ਮ: ੫ - ੩੮੪)

ਕੋਈ ਵਿਰਲਾ ਹੀ ਪੁਰਖ ਹੈ ਜੋ ਮਤਸਰ ਦੀ ਅੱਗ ਨੇ ਨਾ ਭੁੰਨਿਆ ਹੋਵੇ। ਭਾਵੇਂ ਗੁਰੂ ਜੀ ਤਾਂ ਕਿਸੇ ਨੂੰ ਭੀ ਆਪਣਾ ਸਰੀਕ ਨਹੀਂ ਸਮਝਦੇ ਸਨ, ਪਰ ਸੂਰਜ ਮੱਲ, ਧੀਰ ਮੱਲ, ਰਾਮਰਾਇ ਆਦਿ ਸੋਢੀ ਤਾਂ ਗੁਰੂ ਜੀ ਨੂੰ ਸਰੀਕ ਸਮਝਦੇ ਸਨ। ਤਦੇ ਏਨ੍ਹਾਂ ਦੀ ਵਡਿਆਈ ਮੰਨਤ ਹੁੰਦੀ ਨੂੰ ਦੇਖ ਦੇਖ ਸੜਨ ਲਗ ਪਏ।

ਉਨ੍ਹਾਂ ਦੀ ਸਖਾਵਤ ਨੇ ਮਾਤਾ ਕ੍ਰਿਸ਼ਨ ਕੌਰ ਨੂੰ ਭੀ ਚਮਕਾ ਦਿੱਤਾ। ਫੇਰ ਤਾਂ ਦੂਤਾਂ ਨੇ ਓਸ ਦੇ ਅਰ ਗੁਰੂ ਜੀ ਦੇ ਵਿਚਕਾਰ ਫਿੱਕ ਪਾਵਣ ਲਈ ਅਜੇਹੇ ਚੂਹੇ ਛੱਡੇ ਤੇ ਚਾਲਾਂ ਕੀਤੀਆਂ, ਜੋ ਆਪੋ ਵਿੱਚ ਦੀ ਅੱਠੀ ਖੰਡ ਕਰ ਦਿੱਤਾ, ਜਿਸ ਦਾ ਫਲ ਓੜਕ ਕੀਰਤਪੁਰ ਦੀ ਰੌਣਕ ਤੇ ਬਖੀਲ ਆਪਣਾ ਹੀ ਸੁਖ ਗਵਾ ਬੈਠੇ। ਪਹਿਲੇ ਤਾਂ ਸਰੀਕਾਂ ਨੇ ਮਾਤਾ ਕ੍ਰਿਸ਼ਨ ਕੌਰ ਨੂੰ ਸਿਖਾ ਕੇ ਮਾਤਾ ਨਾਨਕੀ ਜੀ ਨਾਲ ਲੜਾਇ ਦਿੱਤਾ। ਫੇਰ ਜਦ ਆਪ ਭੀ ਹਰ ਵੇਲੇ ਆਨੇ ਬਹਾਨੇ ਤਰਕਾ ਤਰਕੀ ਕਰਨ ਲੱਗੇ ਤੇ ਸੰਗਤਾਂ ਨੂੰ ਤੂਤ ਭੀਤੀਆਂ ਸਿਖਾ ਸਿਖਾ ਗੁਰੂ ਜੀ ਵਿੱਚ ਅਸ਼ਰਧਾ ਕਰਾਉਣੀ ਚਾਹੀ। ਤਦ ਗੁਰੂ ਜੀ ਨੇ; ਜੋ ਪਹਿਲੇ ਹੀ ਏਨ੍ਹਾਂ ਕੁਥਿਤਾਂ ਤੋਂ ਡਰਦੇ ਕੀਰਤਪੁਰ ਸਰੀਕਾਂ ਵਿੱਚ ਆਵਣਾ ਨਹੀਂ ਚਾਹੁੰਦੇ ਸਨ, ਸੰਗਤ ਦੀ ਸਲਾਹ ਨਾਲ ਏਸ ਹਮੇਸ਼ ਦੇ ਕਲੇਸ਼ ਨੂੰ ਆਪਣੇ ਆਨੰਦ ਵਿੱਚ ਵਿਘਨਕਾਰੀ ਦੇਖ ਰਾਜੇ ਦੀਪ ਚੰਦ ਕਹਲੂਰੀ ਤੋਂ {ਮਾਖੋਵਾਲ} ਮਾਖੋਵਾਲ^{*} ਪਿੰਡ ਦਾ ਜਿਮੀਦਾਰਾ;

*ਇੱਕ ਪੋਥੀ ਵਿੱਚ ਲਿਖਿਆ ਹੈ ਕਿ ਏਹ ਪਿੰਡ ਮਾਖੋਵਾਲ ਪਹਿਲੇ ਕਿਸੇ ਸਮੇਂ ਮਾਖੇ ਦੈਂਤ ਦਾ ਸੀ। ਜਦ ਓਰ ਮਰ ਕੇ ਪ੍ਰੇਤ ਬਣ ਆਪਣੇ ਪਰਵਾਰ ਸਮੇਤ ਏਸੇ ਥਾਂ ਪਿੱਪਲ ਪੁਰ ਰਹਿਣ ਲੱਗਾ, ਤਦ ਪ੍ਰੇਤਾਂ ਨੇ ਪਿੰਡ ਉਜਾੜ ਛੱਡਿਆ। ਫੇਰ ਬਥੇਰੇ ਲੋਕਾਂ ਨੇ ਉਦਮ ਕੀਤੇ

ਜੋ ਉਜ਼ਿੱਗਿਆ ਪਿਆ ਸੀ, ਜ਼ਰ ਖਰੀਦ ਕਰ ਕੇ ੨੬ ਅੱਸੂ ਸੰਮਤ ੧੭੨੧ ਬਿਕ੍ਰਮੀ ਨੂੰ ਆਨੰਦਪੁਰ ਨਾਮ ਨਗਰ ਵਸਾ ਲੀਤਾ। ਜਿੱਥੇ ਗੁਰੂ ਜੀ ਦੀ ਕ੍ਰਿਪਾ ਤੇ ਸਹਾਇਤਾ ਨਾਲ ਸਤਲੁਜ ਤੇ ਪਰਬਤਾਂ ਦੇ ਵਿਚਕਾਰ ਚੰਗੀ ਜ਼ਮੀਨ ਹੋਣੇ ਕਰ ਥੋੜੇ ਚਿਰ ਵਿੱਚ ਹੀ ਚੰਗੀ ਮੌਜ ਹੋ ਗਈ। ਜਦ ਗੁਰੂ ਜੀ ਨੇ ਆਪਣੀ ਵੱਸੋਂ ਓਥੇ ਕਰ ਲਈ ਤਾਂ ਸੰਗਤਾਂ ਭੀ ਸਭ ਉਸੇ ਥਾਂ ਜਾਣ ਲੱਗੀਆਂ, ਜਿਸ ਕਰ ਕੇ ਬਪਾਰੀਆਂ ਤੇ ਕਾਰੀਗਰਾਂ ਨੇ ਭੀ ਬਹੁਤ ਰੌਣਕ ਆ ਕੀਤੀ।

ਜਦ ਗੁਰੂ ਜੀ ਦੇ ਮਕਾਨ ਬਣ ਰਹੇ ਸਨ ਤਦੋਂ ਇੱਕ ਸੱਯਦ ਰੋਪੜ ਦਾ {ਰੋਪੜ ਦੇ ਸੱਯਦ ਮੇਲੇਸ਼ਾਹ ਦਾ ਸੰਕਾ} ਮੇਲੇਸ਼ਾਹ ਜੋ ਉਸ ਦੇਸ ਦਾ ਪੀਰ ਮਸ਼ਹੂਰ ਸੀ, ਆਪਣੇ ਮੁਰੀਦਾਂ ਤੋਂ ਕਾਰ ਭੇਟ ਲੈਂਦਾ ਹੋਇਆ ਆਨੰਦਪੁਰ ਆ ਗਿਆ, ਤਾਂ ਗੁਰੂ ਜੀ ਦੇ ਮੰਦਰ ਬਣਦੇ ਵੇਖ ਕੇ ਕਹਿਣ ਲੱਗਾ, “ਬਾਬੇ ਨਾਨਕ ਜੀ ਦਾ ਕੌਲ ਤਾਂ ਏਹ ਹੈ:

ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥
ਚਲਣੁ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥

(ਵਾਰ-ਸੁਹੀ, ਮ: ੨ - ੨੮੨)

ਏਹ ਗੁਰੂ ਵੈਰਾਗਵਾਨ ਸਦਾਂਦੇ ਹਨ, ਤਾਂ ਫੇਰ ਐਡੇ ਅਫੰਬਰ ਕਿਉਂ ਕਰਦੇ ਹਨ?” ਜਾਂ ਸਿੱਖਾਂ ਨੇ ਏਹ ਗੱਲ ਗੁਰੂ ਜੀ ਤੱਕ ਪੁਚਾਈ ਤਾਂ ਗੁਰੂ ਜੀ ਨੇ ਉਸ ਨੂੰ ਬੁਲਾ ਕੇ ਪ੍ਰਸ਼ਾਦ ਛਕਵਾਇਆ। ਉਸ ਨੂੰ ਨੀਂਦ ਆ ਗਈ। ਸੁਪਨੇ ਵਿੱਚ ਕੀ ਦੇਖਦਾ ਹੈ ਕਿ ਬਹਿਸ਼ਤ ਵਿੱਚ ਇੱਕ ਜੀਵ ਨੂੰ ਹੋਰ ਸਾਰੇ ਬਹਿਸ਼ਤੀ ਜੀਵਾਂ ਨਾਲੋਂ ਅਧਕ ਸੁਖ ਮਾਨ ਵਡਾਈ ਪ੍ਰਾਪਤ ਹੈ। ਉਸ ਨੂੰ ਪੀਰ ਨੇ ਪੁਛਿਆ, “ਤੂੰ ਐਡਾ ਕੀ ਪੁੰਨ ਕੀਤਾ ਹੈ, ਜੇ ਸਾਰੇ ਬਹਿਸ਼ਤ ਦਾ ਸਿਰੋਮਣੀ ਬਣ ਰਿਹਾ ਹੈਂ?” ਆਖਿਆ, “ਮੈਂ ਪਿਛਲੇ ਜਨਮ ਸ਼ੇਰ ਸਾਂ। ਘੁਰਾ ਬਹੁਤ ਚੰਗਾ ਬਣਾ ਰੱਖਿਆ ਸੀ। ਇੱਕ ਦਿਨ ਪਾਲੇ ਦੀ ਰੁੱਤੇ ਬਰਖਾ ਗੜੇ ਬਹੁਤ ਬਰਸੇ ਤਾਂ ਦੋ ਰਾਹੀ ਮਾਰੇ ਸੀਤ ਦੇ ਗੜਿਆਂ ਦੀ ਫੰਡ ਦੇ ਰਾਹ ਭੁੱਲ ਕੇ ਮੇਰੇ ਘੁਰੇ ਵਿੱਚ ਆ ਵੱਡੇ। ਜਾਂ ਮੈਂ ਬਾਹਰੋਂ ਆਇਆ ਤੇ ਉਨ੍ਹਾਂ ਨੂੰ ਸੁਖ ਵਿੱਚ ਪਏ ਦੇਖਿਆ, ਤਾਂ ਮੈਂ ਉਨ੍ਹਾਂ ਨੂੰ ਦੁੱਖ ਪੁਰੰਛਣ ਤੋਂ ਡਰਦਾ ਅੰਦਰ ਨਾ ਗਿਆ। ਬਾਹਰ ਹੀ ਖੜਾ ਰਿਹਾ। ਪਾਲੇ ਦੇ ਮਾਰੇ ਬੇਸੁਧ ਹੋ ਮੇਰੀ ਦੇਹ ਛੁੱਟੀ। ਉਸ ਪਰੋਪਕਾਰ ਤੇ ਮੁਸਾਫਿਰਾਂ ਨੂੰ ਆਰਾਮ ਦੇਣ ਬਦਲੇ ਪ੍ਰਮੇਸ਼ੂਰ ਨੇ ਮੈਨੂੰ ਉਸ ਸੂਰਗ ਦੇ ਸੰਪੂਰਨ ਸੁਖ ਦੇ ਰੱਖੇ ਹਨ।” ਏਨੇ ਨੂੰ ਪੀਰ ਦੀ ਅੱਖ ਖੁੱਲ੍ਹੀ ਗਈ। ਗੁਰੂ ਜੀ ਦੇ ਪਾਸ ਸੁਪਨੇ ਦਾ ਹਾਲ ਦੱਸਿਆ ਤਾਂ ਗੁਰੂ ਜੀ ਨੇ ਆਖਿਆ ਸਾਡੇ ਮੰਦਰ, ਮਕਾਨ ਬਨਾਵਣ ਦਾ ਤੈਨੂੰ ਉੱਤਰ ਆ ਗਿਆ ਜੋ ਲੋਕ ਸਰਾਵਾਂ, ਧਰਮਸ਼ਾਲਾਂ, ਮਸੀਤਾਂ ਬਣਵਾਉਂਦੇ ਹਨ, ਉਹ ਇਸੇ ਕਰ ਕੇ ਸੁਖਾਂ ਦੇ ਭਾਗੀ ਹੋ ਜਾਂਦੇ ਹਨ।

ਗੁਰੂ ਜੀ ਉਸ ਨਾਲ ਗੱਲਾਂ ਕਰਦੇ ਬਾਹਰ ਨੂੰ ਚਲੇ ਆਏ। ਅੱਗੇ ਬਹੁਤ ਸਾਰੇ ਬਾਲਕ ਰੇਤ ਦੇ ਕਿਲ੍ਹੇ, ਕੋਟ ਘੋੜੇ, ਮਹੌਂ ਬਨਾ ਬਨਾ ਖੇਡ ਰਹੇ ਸੀ ਪਲ ਕੁ ਪਿੱਛੋਂ ਉਹੋ ਕਿਲ੍ਹੇ ਕੋਟ ਢਾਹ ਕੇ ਚਲੇ ਗਏ, ਏਸ ਦ੍ਰਿਸ਼ਟਾਂਤ ਤੋਂ ਭੀ ਪੀਰ ਨੂੰ ਨਿਸਚੇ ਹੋ ਗਿਆ ਕਿ ਏਨ੍ਹਾਂ ਸਤਗੁਰਾਂ ਦੇ ਮੰਦਰ ਰਚਵਾਣੇ ਭੀ ਠੀਕ ਬਾਲਾਂ ਦੀ ਤਰ੍ਹਾਂ ਰਾਗ ਤੇ ਦੋਖ ਤੋਂ ਬਿਨਾਂ ਪਰੋਪਕਾਰ ਵਾਸਤੇ ਹਨ। ਏਨ੍ਹਾਂ ਉੱਤੇ ਜਿਨ੍ਹਾਂ ਸਿੱਖਾਂ ਦਾ ਪਦਾਰਥ ਲੱਗਦਾ ਹੈ ਉਹ ਉਸ ਸ਼ੇਰ ਦੀ ਤਰ੍ਹਾਂ ਅਵੱਸ਼ ਸੂਰਗ ਦੇ ਭਾਗੀ ਹੋਣਗੇ। ਉਸ ਦਿਨ ਤੋਂ ਗੁਰੂ ਜੀ ਨੂੰ ਆਪਣਾ ਮੁਰਸਦ ਮੰਨ ਕੇ ਆਪਣੇ ਮੁਰੀਦਾਂ ਵਿੱਚ ਫਿਰ ਫਿਰ ਉਸ ਪੀਰ ਨੇ ਅਨੇਕ ਧਰਮਸ਼ਾਲਾ, ਤਕੀਏ, ਸਰਾਵਾਂ ਬਨਵਾਏ ਤੇ ਹਰ ਸਾਲ ਬਹੁਤ ਕੁੱਝ ਨਜ਼ਰ ਭੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਰਿਹਾ।

ਵਸਾਉਣਾ ਚਾਹਿਆ ਪਰ ਮਾਖਾ ਦੈਤ ਕਿਸੇ ਨੂੰ ਮਾਰ ਛੱਡੇ, ਕਿਸੇ ਨੂੰ ਡਰਾ ਕੇ ਭਜਾ ਦੇਵੇ। ਹੁਣ ਜਦ ਗੁਰੂ ਜੀ ਉੱਤੇ ਉਸ ਦਾ ਬਲ ਨਾ ਚਲਿਆ ਤਾਂ ਆ ਬੇਨਤੀ ਕੀਤੀ, “ਸੱਚੇ ਪਾਤਸ਼ਾਹ! ਆਪ ਦੇ ਸਿੱਖ ਜੋ ਗੁਰੂ ਨਾਨਕ ਜੀ ਦੀ ਬਾਣੀ ਪੜ੍ਹਦੇ ਹਨ ਤੇ ਭਜਨ ਕਰਦੇ ਹਨ, ਉਹ ਸਬਦ ਸਾਨੂੰ ਸਾਡੇ ਹਨ ਸਹੇ ਨਹੀਂ ਜਾਂਦੇ। ਜਿੱਥੇ ਹੁਕਮ ਹੋਵੇ ਉਥੇ ਜਾ ਵੱਸੀਏ ਅਤੇ ਗੁਰੂ ਕੇ ਘਰੋਂ ਕੁਛ ਪ੍ਰਸ਼ਾਦ ਸਾਨੂੰ ਮਿਲਿਆ ਕਰੋ। ਗੁਰੂ ਜੀ ਨੇ ਹੁਕਮ ਦਿੱਤਾ ਤੁਸੀਂ ਸਰਹੰਦ ਦੇ ਇਰਦ ਗਿਰਦ ਜਾ ਰਹੋ। ਉਥੇ ਬੇਅੰਤ ਹਵੇਲੀਆਂ ਸੁੰਵੀਆਂ ਹੋਣਗੀਆਂ। ਉਨ੍ਹਾਂ ਵਿੱਚ ਤੁਸੀਂ ਮੌਜਾਂ ਕਰੋ। ਏਹ ਬਚਨ ਮੰਨ ਕੇ ਉਹ ਬੜੇ ਖੁਸ਼ੀ ਹੋ ਕੇ ਉਥੇ ਜਾ ਰਹੋ।

(ਪਾ: ਈ - ਈ)

ਸੋਢੀਆਂ ਦੀ ਮਤਸਰ, ਗੁਰੂ ਜੀ ਦਾ ਤੀਰਥਾਂ ਨੂੰ ਤੁਰਨਾ

ਹੁਣ ਗੁਰੂ ਤੇਗ ਬਹਾਦਰ ਜੀ ਦੇ ਨਗਰ ਦੀ ਵਸੋਂ ਤੇ ਲੰਗਰ ਦੀ ਰੌਣਕ ਸੰਗਤ ਦੀ ਬਿਧੀ ਦਿਨੋਂ ਦਿਨ ਸਰਸ ਹੁੰਦੀ ਵੇਖ ਕੇ ਸਰੀਕ ਭਾਈ ਸੋਢੀਆਂ ਨੂੰ ਮਤਸਰ ਦਾ ਸੂਲ ਵਧੇਰੇ ਦੁੱਖ ਦੇਣ ਲੱਗਾ। ਇਸ ਦੀ ਨਵਿਰਤੀ ਵਾਸਤੇ ਪਹਿਲੇ ਤਾਂ ਏਹ ਫੱਕੀ ਫੱਕੀ ਕਿ ਮਸੰਦਾਂ ਨੂੰ ਬਹੁਤ ਬੁਹਤ ਰੁਪਯਾ ਦੇਣਾ ਕਰ ਕੇ ਆਪਣੇ ਬਨਾਉਣ ਲੱਗੇ, ਜਾਂ ਸਿੱਖਾਂ ਤੇ ਓਨ੍ਹਾਂ ਸੰਗਤਾਂ ਨੂੰ ਆਪਣੀ ਵਲ ਲਿਆਉਣ ਦਾ ਜਤਨ ਕੀਤਾ ਤਦ ਗੁਰੂ ਕੇ ਸਿਦਕੀ ਸਿੱਖਾਂ ਨੇ ਮਸੰਦਾਂ ਨੂੰ ਹੀ ਆਪਣੇ ਪਿੰਡਾਂ ਘਰਾਂ ਵਿੱਚ ਵੜਨੋਂ ਰੋਕ ਦਿੱਤਾ। ਮਸੰਦਾਂ ਦਾ ਕੋਈ ਮੰਤਰ ਨਾ ਚਲਿਆ। ਹਾਰ ਕੇ ਸਿੱਖਾਂ ਦੇ ਲੇਟੇ ਪੇਟੇ ਪੈ ਕੇ ਆਪਣੇ ਕੰਮ ਲੱਗੇ। ਜਦ ਏਹ ਮੰਤਰ ਭੀ ਸ਼ਰੀਕਾਂ ਦਾ ਨਾ ਚਲਿਆ ਤੇ ਗੁਰੂ ਕੀ ਆਮਦਨੀ ਸਗੋਂ ਦਿਨੋਂ ਦਿਨ ਵਧੇਰੇ ਹੋਣ ਕਰ ਓਨ੍ਹਾਂ ਦੀ ਅੱਖ ਵਿੱਚ ਕਣ ਵਾਂਗੂੰ ਰੜਕਣ ਲੱਗੀ, ਤਾਂ ਸਭਨਾਂ ਨੇ ਸਲਾਹ ਕਰ ਕੇ {ਸੋਢੀਆਂ ਨੇ ਰਾਮਰਾਇ ਨੂੰ ਦਿੱਲੀਓਂ ਬੁਲਾਇਆ} ਰਾਮਰਾਇ ਨੂੰ ਦਿੱਲੀਓਂ ਬੁਲਾਯਾ। ਧੀਰਮਲ ਦੇ ਘਰ ਕੱਠੇ ਹੋਏ ਤੇ ਓਸ ਨੂੰ ਆਖਿਆ, “ਅੱਜ ਤੂੰ ਹੀ ਸਾਡੀ ਕੁਲ ਵਿੱਚ ਅਜ਼ਮਤ ਤੇ ਪ੍ਰਤਾਪ ਦਾ ਸੂਰਜ ਹੈ, ਜਿਸ ਨੇ ਬਹੁੜ੍ਹ ਕਰਾਮਾਤਾਂ ਦਿਖਾ ਕੇ ਅੱਰੰਗੇ ਬਾਦਸ਼ਾਹ ਨੂੰ ਕਚੈਹਰੀ ਸਮੇਤ ਆਪਣੇ ਵੱਸ ਕਰ ਰੱਖਿਆ ਹੈ। ਐਡਾ ਸਮਰੱਥ ਹੋ ਕੇ ਫੇਰ ਤੂੰ ਆਪਣਾ ਹੱਕ ਗੱਦੀ ਗੁਰਿਆਈ ਕਿਉਂ ਨਹੀਂ ਸਾਂਭਦਾ? ਤੇਗ ਬਹਾਦਰ ਨੂੰ ਕਿਸੇ ਗੁਰੂ ਨੇ ਗੱਦੀ ਨਹੀਂ ਦਿੱਤੀ ਤੇ ਨਾ ਹੀ ਭਾਈਚਾਰੇ ਅਰ ਮਸੰਦਾਂ ਨੇ ਗੁਰੂ ਬਾਪਿਆ ਹੈ। ਕੇਵਲ ਇੱਕ ਮੱਖਣ ਸ਼ਾਹ ਲੁਬਾਣੇ ਸਿੱਖ ਨੇ ਰੌਲਾ ਚੁੱਕ ਪਾਯਾ ਕਿ ਮੇਰਾ ਜਹਾਜ਼ ਏਨ੍ਹਾਂ ਨੇ ਬੰਨ੍ਹੇ ਲਾਯਾ ਹੈ, ਜਿਸ ਬਾਬਤ ਮੈਂ ਪੰਜ ਸੌ ਮੋਹਰ ਗੁਰੂ ਕੀ ਸੁੱਖੀ ਸੀ, ਓਹ ਗੁਰੂ ਤੇਗ ਬਹਾਦਰ ਜੀ ਬਿਨਾਂ ਹੋਰ ਕਿਨੇ ਨਾ ਮੰਗੀ। ਏਹ ਇੱਕ ਗਲ ਕਰਾਮਾਤ ਦੀ ਉੱਘੀ ਕਰ ਕੇ ਆਪੇ ਆਪ ਓਸੇ ਨੇ ਗੁਰੂ ਬਾਪ ਕੱਢਿਆ। ਭਾਵੇਂ ਗੁਰੂ ਤੇਗ ਬਹਾਦਰ ਸ਼ਕਲ ਦਾ ਸੋਹਣਾ ਬਣਦਾ ਤਣਦਾ ਜਵਾਨ ਹੈ, ਉਂਵ ਜਪੀ ਤਪੀ ਉਦਾਰ ਹੋਣ ਵਿੱਚ ਭੀ ਕਸਰ ਨਹੀਂ, ਪਰ ਅਕਲ ਗੁਰਿਆਈ ਕਰਨ ਦੀ ਨਹੀਂ। ਡਰਾਕਲ ਅਜੇਹਾ ਹੈ ਕਿ ਜੇ ਤੁਸੀਂ ਇੱਕ ਵਾਰ ਬਾਦਸ਼ਾਹ ਨੂੰ ਕਹਿ ਕੇ ਦਿੱਲੀ ਬੁਲਾਓ ਤਾਂ ਓਸੇ ਘੜੀ ਗੁਰਿਆਈ ਛੱਡ ਕੇ ਨੱਸ ਜਾਏਗਾ ਤੇ ਅਜੇਹੇ ਪਰਬਤ ਦੀ ਕੰਦ੍ਰਾਂ ਵਿੱਚ ਜਾ ਕੇ ਲੁਕੇਗਾ ਕਿ ਜਿੱਥੋਂ ਲੱਭਿਆ ਭੀ ਨਾ ਲੱਭੋ। ਇੱਕ ਵਾਰੀ ਸਾਡੀਆਂ ਉਰਲੀਆਂ ਸੁਣਦੇ ਸਾਰ ਹੀ ਕੀਰਤਪੁਰ ਛੱਡ ਕੇ ਦੋ ਦਰਯਾ ਟੱਪ ਗਿਆ ਸੀ, ਬਕਾਲੇ ਜਾ ਸਾਹ ਲੀਤਾ ਸਾਸੁ। ਜੇ ਕਦੇ ਪਰਲੀਆਂ ਭੀ ਸੁਣ ਲੈਂਦਾ, ਤਾਂ ਖਬਰ ਨਹੀਂ ਕਿਥੇ ਪਹੁੰਚਦਾ। ਤੂੰ ਜ਼ਰਾ ਕੁ ਬਾਦਸ਼ਾਹ ਨੂੰ ਕਹਿ ਕੇ ਦਿੱਲੀ ਬੁਲਵਾਇਆ ਤਾਂ ਏਨ੍ਹਾਂ ਓਸੇ ਘੜੀ ਗੁਰਿਆਈ ਤੁਸਾਂ ਨੂੰ ਦੇ ਦੇਣੀ ਹੈ। ਫੇਰ ਅਸੀਂ ਸਭ ਤੇਰੇ ਤਾਬੇਦਾਰ ਤੇ ਕੰਮ ਸੁਧਾਰ ਬਣੇ ਰਹਾਂਗੇ। ਭਾਵੇਂ ਲਿਖਤ ਕਰਾ ਲੈ, ਜਿਸ ਜਿਸ ਪ੍ਰਗਣੇ ਦੀ ਸਿੱਖੀ ਖੁਸ਼ੀ ਹੋ ਕੇ ਤੂੰ ਸਾਨੂੰ ਦੇਵੇਂਗਾ, ਓਹੋ ਲੈ ਕੇ ਅਸੀਂ ਖੁਸ਼ੀ ਰਹਾਂਗੇ, ਕਿਉਂਕਿ ਤੂੰ ਸੱਤਵੇਂ ਗੁਰੂ ਦਾ ਵੱਡਾ ਪੁੱਤ੍ਰ ਕਰਾਮਾਤ ਦਾ ਸਮੁੰਦਰ ਗੱਦੀ ਗੁਰਿਆਈ ਦਾ ਮਾਲਕ, ਬਾਦਸ਼ਾਹਾਂ ਤੱਕ ਮੰਨਿਆ ਹੋਇਆ ਸਭ ਤਰ੍ਹਾਂ ਲਾਇਕ ਹੈ, ਜਿਸ ਤੋਂ ਇੱਕ ਸਾਨੂੰ ਕੀ ਸਾਰੇ ਦੇਸ ਨੂੰ ਹੀ ਫਾਇਦਾ ਪਿਆ ਪਹੁੰਚੇਗਾ। ਨਹੀਂ ਤਾਂ ਸਾਨੂੰ ਜ਼ਰਾ ਕੁ ਸੀਤਾ ਵਾਲਾ ਹੁਕਮ ਦੇਰ ਫੇਰ ਹਨੂਮਾਨ ਦੀ ਤਰ੍ਹਾਂ ਏਨ੍ਹਾਂ ਦੀ ਗੁਰਿਆਈ ਦੇ ਬਾਗ ਨੂੰ ਵੈਰਾਨ ਕਰਨ ਲਈ ਅਸੀਂ ਬਥੇਰੇ ਤਕੜੇ ਹਾਂ।”

ਸਰੀਕਾਂ ਭਾਈਆਂ ਦੀਆਂ ਏਹੋ ਜੇਹੀਆਂ ਬਾਉਲੀਆਂ ਸਿੱਖ ਮਤਾਂ ਸੁਣ ਕੇ ਰਾਮਰਾਇ ਤਾਂ ਸੱਚਮੁਚ ਆਪ ਨੂੰ ਸੋਚਬੰਸ ਦਾ ਸੂਰਜ ਮੰਨ ਬੈਠਾ ਤੇ ਅਜੇਹਾ ਫੁੱਲਿਆ ਕਿ ਜਾਮੇ ਦੀਆਂ ਤਣੀਆਂ ਟੁੱਟ ਗਈਆਂ ਤੇ ਓਸ ਖਿਆਲੀ ਖੁਸ਼ੀ ਵਿੱਚ ਆਖਣ ਲਗਾ, “ਤਾਜਾ ਜੀ! ਮੈਂ ਆਪ ਦਾ ਸਦਾ ਅਨੁਸਾਰੀ ਹਾਂ। ਹੁਣ ਜਿੱਥੋਂ ਤੱਕ ਮੇਰੀ ਵਾਹ ਲੱਗੂ ਤੁਹਾਡੀ ਆਗਯਾ ਪਾਲਣ ਵਾਸਤੇ ਸਾਰਾ ਜ਼ੋਰ ਲਾਵਾਂਗਾ। ਮੈਨੂੰ ਭਰੋਸਾ ਹੈ, ਕਿ ਜਦ ਤੁਸੀਂ ਮੇਰੇ ਵਲ ਹੋਏ ਤਾਂ ਏਹ ਕੰਮ ਸਹਿਜੇ ਹੀ ਕਰ ਲਵਾਂਗੇ। ਜਦ

ਚਾਰ ਗਿੱਦੜਾਂ ਨੇ ਇੱਕ ਮੁੱਠ ਹੋ ਕੇ ਹਾਥੀ ਮਾਰ ਲੀਤਾ ਸੀ ਤੇ ਚਾਰ ਯਾਰ ਬੱਕਰੇ ਨੂੰ ਕੁੱਤਾ ਠਹਿਰਾ ਕੇ ਛੱਕ ਗਏ ਸੇ, ਫੇਰ ਤੁਸੀਂ ਅਸੀਂ ਤਾਂ ਸਤਿਗੁਰਾਂ ਦੀ ਅੰਸ ਸਭਨੀਂ ਗੱਲੀਂ ਸਮਰੱਥ ਮੰਨੇ ਦੰਨੇ ਹੋਏ ਹਾਂ। ਹੁਣ ਤੁਸੀਂ ਨਚਿੰਤ ਰਹੋ। ਦਿੱਲੀ ਹਿਮਾਲੇ ਵਿੱਚ ਜੇਹੜਾ ਗਿਆ ਹੈ ਬਚਕੇ ਨਹੀਂ ਆਯਾ, ਮੈਂ ਆਪ ਕਿਉਂ ਕੌੜਾ ਬੋਲਣਾ ਏ? ਬੰਦੀਖਾਨੇ ਭਿਜਵਾ ਕੇ ਓਸੇ ਥਾਂ ਮੁਕਾ ਛੱਡਾਂਗੇ।” ਏਹ ਹੰਕਾਰ ਦੀ ਗੱਲ ਰਾਮਰਾਇ ਦੇ ਮੂੰਹੋਂ ਸੁਣ ਕੇ ਦੁਸ਼ਟ ਚੌਕੜੀ ਬਹੁਤ ਖੁਸ਼ੀ ਹੋਈ। ਰਾਮਰਾਇ ਤਾਂ ਦਿੱਲੀ ਨੂੰ ਤੁਰ ਗਿਆ ਤੇ ਏਹ ਕੱਛਾਂ ਪਿਦਕਾਉਂਦੇ ਆਪਣੇ ਆਪਣੇ ਘਰੀਂ ਪੁੱਜੇ।

ਇਕ ਦਿਨ ਰਾਮਰਾਇ ਨੇ {ਰਾਮਰਾਇ ਤੋਂ ਬਾਦਸ਼ਾਹ ਨੇ ਪਾ:੯ ਬਾਬਤ ਪੁੱਛਣਾ} ਕਿਸੇ ਢੰਗ ਨਾਲ ਬਾਦਸ਼ਾਹ ਪਾਸ ਗੁਰੂ ਘਰ ਦੀ ਗੱਲ ਚਲਵਾ ਦਿੱਲੀ, ਜਾਂ ਔਰੰਗੇ ਨੇ ਪੁੱਛਿਆ ਕਿ ਹੁਣ ਬਾਬੇ ਨਾਨਕ ਸ਼ਾਹ ਦੀ ਗੱਦੀ ਉੱਤੇ ਕੌਣ ਹੈ? ਤਾਂ ਰਾਮਰਾਇ ਨੇ ਆਖਿਆ, “ਹੱਕ ਤਾਂ ਮੇਰਾ ਸੀ ਪਰ ਮੇਰੇ ਓਥੇ ਨਾ ਹੋਣ ਕਰ ਕੇ ਕਈਕੁ ਸਿੱਖਾਂ ਤੇ ਮਸੰਦਾਂ ਨੇ ਆਪਣੇ ਹੱਥ ਰੰਗਣ ਲਈ ਇੱਕ ਕਮਲੇ ਜੇਹੇ ਸੋਢੀ ਨੂੰ; ਜੋ ਮੇਰਾ ਬਾਬਾ ਲੱਗਦਾ ਹੈ, ਗੁਰੂ ਗੁਰੂ ਉਜਾਗਰ ਕਰ ਰੱਖਿਆ ਹੈ। ਭਾਈਚਾਰਾ ਸਾਰਾ ਓਸ ਨੂੰ ਗੁਰੂ ਨਹੀਂ ਮੰਨਣਾ ਚਾਹੁੰਦਾ। ਏਸੇ ਵਾਸਤੇ ਕਿਨੇ ਦਸਤਾਰ ਭੀ ਨਹੀਂ ਬੰਧਾਈ। ਓਹ ਤਾਂ ਮਸਤ ਜੇਹਾ ਅੰਦਰ ਬੈਠਾ ਰਹਿੰਦਾ ਹੈ, ਉਸ ਦੇ ਕਾਰਦਾਰ ਸੰਗਤ ਨੂੰ ਪਏ ਲੁੱਟ ਲੁੱਟ ਖਾਂਦੇ ਹਨ। ਪੀਰਾਂ ਨੂੰ ਮੁਰੀਦਾਂ ਦੇ ਉਡਾਉਣ ਵਾਂਗੂੰ ਝੂਠ ਮੂਠ ਓਸ ਦੀਆਂ ਕਰਮਾਤਾਂ ਲੋਕਾਂ ਨੂੰ ਸੁਣਾ ਸੁਣਾ ਕੇ ਓਸ ਅੱਗੇ ਮੱਥਾ ਟਿਕਾ ਛੱਡਦੇ ਹਨ। ਇੱਕ ਵਾਰੀ ਆਪ ਆਪਣੇ ਰੂਬੜੂ ਬੁਲਾ ਕੇ ਉਸ ਦੀ ਲਾਇਕੀ ਤੇ ਕਰਮਾਤ ਤਾਂ ਦੇਖੋ।” ਬਾਦਸ਼ਾਹ ਬੋਲਿਆ, “ਪੀਰ ਜੀ! ਤੇਰੇ ਜਿਤਨੀ ਅਜ਼ਮਤ ਕਿਸੇ ਵਿੱਚ ਨਹੀਂ। ਅਸਾਂ ਜੋ ਕੁਛ ਦੇਖਣਾ ਹੋਊ, ਤੁਸਾਂ ਪਾਸੋਂ ਦੇਖ ਲਵਾਂਗੇ। ਓਸ ਵਿਚਾਰੇ ਨੂੰ ਬੁਲਾਵਣ ਦੀ ਕਿਉਂ ਖੇਤਲ ਕਰਨੀ ਹੈ? ਪਰ ਏਹੋ ਜੇਹੇ ਮਸਤ ਰੈਹਣ ਵਾਲੇ ਕਰਮਾਤ ਤੋਂ ਖਾਲੀ ਨਹੀਂ ਹੁੰਦੇ।”

ਉਧਰ ਰਾਮਰਾਇ ਤਾਂ ਭਾਵੇਂ ਏਹ ਟਕੇ ਜੇਹਾ ਜਵਾਬ ਲੈ ਕੇ ਸਗੋਂ ਅੱਗੇ ਨੂੰ ਬੀ ਕੁੱਝ ਕਹਿਣ ਜੋਗਾ ਨਾ ਰਿਹਾ, ਪਰ ਏਧਰ ਸੋਢੀਆਂ ਨੇ ਝੂਠ, ਮੂਠ ਸਾਰੇ ਦੇਸ ਵਿੱਚ ਏਹ ਗਲ ਉਡਾ ਦਿੱਤੀ, ਕਿ ਹੁਣ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਰਾਮਰਾਇ ਨੇ ਦਿੱਲੀ ਬੁਲਵਾ ਕੇ ਕਦੇ ਕੈਦ ਵਿੱਚੋਂ ਛੁੱਟਣ ਨਹੀਂ ਦੇਣਾ, ਕਿਉਂਕਿ ਔਰੰਗਾ ਤਾਂ ਪਹਿਲੇ ਹੀ ਏਹੋ ਜੇਹੇ ਮਾਨਨੀਕ ਹਿੰਦੂਆਂ ਨੂੰ ਫੜ ਫੜ ਕੇ ਦੀਨ ਮਨਾਉਣ ਲਈ ਕਤਲ ਕਰਾ ਰਿਹਾ ਹੈ। ਜਦ ਓਨ ਸੈਂਕੜੇ ਪੰਡਤ ਤੇ ਮਹੰਤ ਸੰਤ ਜਮਾਤਾਂ ਵਾਲੇ ਹਿੰਦੂ ਅਰ ਸਰਮੱਦ ਜੇਹੇ ਮੁਸਲਮਾਨ ਮਰਵਾ ਛੱਡੇ, ਤਾਂ ਫੇਰ ਏਨ੍ਹਾਂ ਦੀ ਕੀ ਵਟਤਾ? ਜਿਨ੍ਹਾਂ ਉੱਤੇ ਮੁਦਈ ਕੂਕ ਰਿਹਾ ਹੈ। ਸੋ ਮਲੂਮ ਹੁੰਦਾ ਹੈ ਜੋ ਅੱਜ ਕਲੁ ਏਨ੍ਹਾਂ ਨੂੰ ਬੀ ਅਵੱਸ਼ ਦਿੱਲੀ ਬੁਲਾਯਾ ਜਾਵੇਗਾ। ਏਹੋ ਜੇਹੀਆਂ ਗੱਲਾਂ ਸੁਣ ਕੇ ਗੁਰੂ ਸਾਹਿਬ ਜੀ ਹਿਮਾਲੇ ਵਾਂਝੂੰ ਅਹਿਲ ਤੇ ਸ਼ਾਂਤ ਰੂਪ ਹੀ ਬਣੇ ਰਹੇ।

ਕੁਝ ਸਮੇਂ ਪਿੱਛੋਂ ਸਤਿਗੁਰੂ ਜੀ ਸੰਗਤਾਂ ਦੇ ਉਧਾਰ ਤੇ ਗੁਰਸਿੱਖੀ ਦੇ ਪ੍ਰਚਾਰ ਲਈ ਅਨੰਦਪੁਰ ਨਗਰ ਤੇ ਆਪਣੇ ਘਰਾਂ ਦੀ ਰਖਵਾਲੀ ਵਾਸਤੇ ਭਾਗੂ ਚੂਹਣੀਆਂ ਦੇ ਅਰੋੜੇ ਨੂੰ ਤੇ ਰਾਮੇ ਸੰਧੂ, ਸਾਧੂ ਮੁਲਤਾਨੀ, ਬਹਿਲੋ ਕੇ ਦੇਸ ਰਾਜ ਆਦਿਕ ਕਈ ਮੁਹਤਬਿਰ ਸਿੱਖਾਂ ਨੂੰ ਆਨੰਦਪੁਰ ਦਾ ਕਾਰ ਵਿਹਾਰ ਸੌਂਪ ਕੇ ਹੁਕਮ ਕੀਤਾ ਕਿ ਸਾਡੇ ਆਉਂਦਿਆਂ ਨੂੰ ਇੱਕ ਖੂਹ ਤੇ ਲੰਗਰ ਦੀ ਜਗਾ ਤਿਆਰ ਕਰਾ ਛੱਡਣੀ। ਗੁਰੂ ਕੀ ਤਿਆਰੀ ਤੀਰਥਾਂ ਵੱਲ ਜਾਣ ਦੀ ਸੁਣ ਕੇ ਰਾਜੇ ਦੀਪ ਚੰਦ ਕਹਿਲੂਰ ਪਤੀ ਨੇ ਆ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਕਾਈ ਟੈਹਲ ਦੱਸੋ? ਤਾਂ ਗੁਰੂ ਜੀ ਨੇ ਭਾਈ ਭਾਗੂ ਆਦਿਕ ਸਿੱਖਾਂ ਦੀ ਬਾਂਹ ਫੜਾ ਕੇ ਬਚਨ ਕੀਤਾ, “ਨਗਰੀ ਸਮੇਤ ਏਨ੍ਹਾਂ ਦੀ ਸਹਾਇਤਾ ਰੱਖਨੀ।”

੨੫ ਅੱਸੂ ਨੂੰ ਦੁਸੈਹਰਾ ਦੇਖ ਕੇ {ਤੀਰਥਾਂ ਨੂੰ ਰਵਾਨਗੀ} ਸੰਮਤ ੧੭੨੨ ਬਿਕ੍ਰਮੀ ਨੂੰ ਗੁਰੂ ਜੀ ਆਪਣੇ ਪਰਵਾਰ ਤੇ ਸਿੱਖਾਂ ਸਮੇਤ ਅਨੰਦਪੁਰੋਂ ਤੁਰ ਕੇ ਦੋ ਕੋਹ ਉੱਤੇ ਜਾ ਉੱਤਰੇ, ਕਿਉਂਕਿ ਇੱਕ ਤਾਂ

ਰਾਮਰੰਦ੍ਰ ਜੀ ਦੇ ਬਣਥਾਸ ਸਮੇਂ ਅਯੁੱਧਯਾ ਵਾਸੀਆਂ ਵਾਂਗੂੰ ਅਨੰਦਪੁਰ ਦੇ ਇਸਤ੍ਰੀ ਪੁਰਖ ਸਭ ਗੁਰੂ ਸਾਹਿਬ ਜੀ ਦੇ ਪਿੱਛੇ ਲੱਗ ਤੁਰੇ ਸਨ। ਗੁਰੂ ਜੀ ਨੇ ਆਪਣੀ ਆਤਮਕ ਸ਼ਕਤੀ ਤੇ ਵੈਰਾਗ ਮਈ ਬਾਣੀ ਦੇ ਬਲ ਨਾਲ ਓਨ੍ਹਾਂ ਨੂੰ ਗਿਆਨ ਦ੍ਰਿੜਾ ਕਰ ਨਿਰਮੋਹ ਕੀਤਾ। ਦੂਜੇ ਅਨੰਦਪੁਰੋਂ ਤੁਰਨ ਲੱਗਿਆਂ ਖਬਰ ਆਈ ਕਿ ਦਿੱਲੀ ਦੀ ਸੰਗਤ ਕੀਰਤਪੁਰ ਆ ਗਈ ਹੈ, ਅੰਮ੍ਰਿਤ ਵੇਲੇ ਹਾਜ਼ਰ ਹੋਵੇਗੀ। ਓਹ ਸੰਗਤ ਓਸੇ ਥਾਂ ਗੁਰੂ ਕੇ ਚਰਨਾਂ ਵਿੱਚ ਆ ਪਹੁੰਚੀ। ਓਨ੍ਹਾਂ ਨੇ ਗੁਰੂ ਕੇ ਦਰਸਨ ਪਾਏ। ਯਥਾ ਯੋਗ ਪਦਾਰਥ ਚੜ੍ਹਾਏ। ਗੁਰੂ ਜੀ ਨੇ ਅਣਮਾ ਮਹਿੰਮਾਂ, ਲਘੁਮਾਂ ਈਸਤਾ ਆਦਿਕ ਸਿੱਧੀਆਂ ਦਵਾਰਾ ਜਥਾ ਜੋਗ ਸਿੱਖਾਂ ਦੀਆਂ ਕਾਮਨਾ ਪੂਰੀਆਂ ਕੀਤੀਆਂ। ਸਭ ਸੇਵਕ ਬਾਂਛਿਤ ਦੁਧ, ਪੁੜ੍ਹ, ਧਾਨ, ਮਾਨ, ਵਡਿਆਈ, ਨਿਰੋਗਤਾ ਪਾ ਕਰ ਅਤਯੰਤ ਖੁਸ਼ੀ ਹੋਏ। ਬਹੁਤੇ ਸਤਿਨਾਮ ਮੰਡ੍ਰ ਉਪਦੇਸ਼ ਲੈ ਕੇ ਗੁਰਮੁਖ ਹੋਏ। ਨਾਲੇ ਦਿੱਲੀ ਵਾਲੇ ਸਿੱਖਾਂ ਨੇ ਰਾਮਰਾਇ ਵਾਲੀ ਸਾਰੀ ਕਥਾ ਸੁਣਾਈ, ਜਿਸ ਪ੍ਰਕਾਰ ਓਨ ਦੂਸਰੇ ਸੌਢੀਆਂ ਦੇ ਚੁੱਕੇ ਹੋਏ ਬਾਦਸ਼ਾਹ ਪਾਸ ਚੁਗਲੀ ਕੀਤੀ ਸੀ ਤੇ ਓਸ ਨੂੰ ਜੋ ਕੁਛ ਉੱਤਰ ਮਿਲਿਆ ਸੀ। ਗੁਰੂ ਸਾਹਿਬ ਜੀ ਨੇ ਸਾਰਾ ਬਿ੍ਰਿਤਾਂਤ ਸੁਣ ਕੇ ਬਚਨ ਕੀਤਾ, “ਜੋ ਕਰੇਗਾ ਸੋ ਭਰੇਗਾ। ਸਾਡਾ ਤੁਹਾਡਾ ਰੱਖਜਕ ਗੁਰੂ ਨਾਨਕ ਪਾਤਸ਼ਾਹ ਹੈ।”

(ਪਾ: ਈ - ੨)
ਮਾਲਵੇ ਦੇਸ ਵਿਚਰਨਾ

ਦੂਜੇ ਦਿਨ ਦਿੱਲੀ ਵਾਲੇ ਸਿੱਖਾਂ ਨੂੰ ਵਿਦਾ ਕਰ ਕੇ ਗੁਰੂ ਜੀ ਨੇ ਅਨੰਦਪੁਰ ਦੇ ਵਾਸੀਆਂ ਨੂੰ ਤਿੰਨ ਬਰਸ ਤੱਕ ਆਉਣ ਦਾ ਬਚਨ ਦੇ ਕੇ ਮੌਝਿਆ। ਤਾਂ ਬੀ ਬਹੁਤ ਪ੍ਰੇਮੀ ਤੀਰਥ ਦੇਖਣ ਵਾਸਤੇ ਆਪਣੇ ਟੱਬਰਾਂ ਸਮੇਤ ਗੁਰੂ ਜੀ ਦੇ ਨਾਲ ਹੀ ਰਹੇ। ਫੇਰ ਤੰਬੂ, ਕਨਾਤ, ਸਾਏਬਾਨ, ਫਰਸ਼ਾਦਿਕ ਸਮਾਨ ਗੱਡੀ ਉੱਤੇ ਲਦਾ ਕੇ ਭਾਈ ਸੰਗਤੀਆ, ਸੁਖਾਨੰਦ, ਨੱਥੂ ਰਬਾਬੀ ਨਾਲ ਤੋਰੇ। ਮਾਤਾ ਨਾਨਕੀ ਜੀ ਦਾ ਰਥ, ਸ੍ਰੀ ਗੁਜਰੀ ਜੀ ਦਾ ਡੋਲਾ, ਦਾਸ ਦਾਸੀਆਂ ਬਹਿਲਾਂ ਤੋਰ ਕੇ ਕ੍ਰਿਪਾਲ ਚੰਦ ਸਾਹਿਬ ਚੰਦ, ਗੁਰਬਖਸ਼, ਮਤੀਰਾਮ, ਸਾਧੂ ਆਦਿਕ ਸਾਥੀਆਂ ਸਮੇਤ ਘੋੜਿਆਂ ਪੁਰ ਸਵਾਰ ਹੋ ਕੇ ਘਨੋਲੀ ਪਿੰਡ ਜਾ ਉੱਤਰੇ। ਅਗਲੇ ਦਿਨ ਰੋਪੜ, ਅਨੰਦਪੁਰ, ਕਲੋੜ, ਦਾਦੂ ਮਾਜਰੇ, ਉਗਾਣੇ, ਨੌ ਲਖੇ, ਟਹਿਲਪੁਰੇ ਲੰਗ ਆਦਿਕ ਪਿੰਡਾਂ ਵਿੱਚ ਉੱਤਰ ਕੇ ਧਰਮ ਦਾ ਉਪਦੇਸ਼ ਦੇ ਕੇ ਅਨੰਤ ਪੁਰਖਾਂ ਦਾ ਉਧਾਰ ਕਰਦੇ ਹੋਏ {ਮੁਲੋਵਾਲ ਪਹੁੰਚੇ} ਮੁਲੋਵਾਲ ਪਿੰਡ ਜਾ ਉੱਤਰੇ। ਮਾਈਆ, ਗੋਂਦਾ ਓਥੋਂ ਦੇ ਪੈਂਚ ਗੁਰੂ ਜੀ ਪਾਸ ਰਸਦ ਲੈ ਕੇ ਆਏ। ਗੁਰੂ ਜੀ ਨੇ ਜਲ ਚਾਹਜਾ ਤਾਂ ਮਾਈਏ ਨੇ ਬੇਨਤੀ ਕੀਤੀ, “ਆਹ ਨੇੜੇ ਦਾ ਖੂਹ ਤਾਂ ਖਾਰਾ ਤੇ ਕੌੜਾ ਹੈ। ਮਿੱਠੇ ਪਾਣੀ ਵਾਲਾ ਖੂਹ ਜਿੱਥੋਂ ਸਾਰਾ ਪਿੰਡ ਜਲ ਭਰਦਾ ਹੈ, ਓਹ ਦੂਰ ਹੈ। ਓਥੋਂ ਮੰਗਾਓ।” ਗੁਰੂ ਜੀ ਬੋਲੇ, “ਏਹੋ ਮਿਠਾ ਹੈ, ਲੈ ਆਓ।” ਓਹ ਬਚਨ ਮੰਨ ਕੇ ਓਸੇ ਖੂਹ ਤੋਂ ਜਲ ਭਰ ਲਿਆਇਆ। ਜਾਂ ਪੀਤਾ ਤਾਂ ਮਿੱਠਾ ਸ੍ਰਾਵ ਆਯਾ। ਫੇਰ ਤਾਂ ਸਾਰਾ ਪਿੰਡ ਓਸੇ ਥਾਉਂ ਤੋਂ ਪਾਣੀ ਪੀਨ ਲੱਗ ਪਿਆ। ਗੁਰੂ ਜੀ ਦੀ ਏਹ ਸ਼ਕਤੀ ਵੇਖ ਕੇ ਲੋਕਾਂ ਨੇ ਬਹੁਤ ਸੇਵਾ ਕੀਤੀ ਤੇ ਪੰਜ ਦਿਨ ਗੁਰੂ ਜੀ ਨੂੰ ਰੱਖਿਆ। ਗੁਰੂ ਜੀ ਨੇ ਮਾਈਏ ਨੂੰ ਪੈਂਚਾਈ ਦਾ ਵਰ ਤੇ ਸਿਰੋਪਾਉ ਦਿੱਤਾ। ਹੁਣ ਉਸ ਦੀ ਸੰਤਾਨ ਉਥੇ ਨੰਬਰਦਾਰ ਹੈ। ਏਹ ਗੁਰਦਵਾਰਾ ਮਹਾਰਾਜੇ ਕਰਮ ਸਿੰਘ ਪਟਿਆਲੇ ਵਾਲੇ ਨੇ ਸੰਮਤ ੧੯੮੨ ਬਿਕ੍ਰਮੀ ਵਿੱਚ ਬਨਵਾਯਾ ਤੇ ਜਾਗੀਰ ਲਾਈ।

ਓਥੋਂ ਚੱਲ ਕੇ ਗੁਰੂ ਜੀ ਸੇਖੇ ਪਿੰਡ ਦਾ ਉੱਤਰੇ। ਓਥੋਂ ਦੇ ਜੱਟਾਂ ਨੇ ਕੁੱਝ ਸੇਵਾ ਨਾ ਕੀਤੀ। ਓਸ ਸਮੇਂ ਓਥੋਂ ਦਾ ਮਲੂਕਾ ਚੌਪਰੀ ਤੇਹੀਆ {ਸੇਖੇ ਪਿੰਡ ਦਾ ਮਲੂਕਾ ਚੌਪਰੀ} ਪਿੰਡਾਂ ਦਾ ਸ਼ਾਹੀ ਬਾਜ਼ ਗੁਜ਼ਾਰ ਕੰਠੀ ਬਧ ਬੈਰਾਗੀ ਦਾ ਸੇਵਕ ਸੀ। ਓਸ ਨੇ ਬੈਰਾਗੀ ਫੁਕੀਰ ਦੇ ਆਖੇ ਲੱਗ ਕੇ ਗੁਰੂ ਜੀ ਨੂੰ ਉਠਾਉਣ ਵਾਸਤੇ ਆਦਮੀ ਘੱਲ ਦਿੱਤੇ, ਜਿਨ੍ਹਾਂ ਨੂੰ ਗੁਰੂ ਕੇ ਸਾਥੀ ਸੁਰਬੀਰ ਸਿੱਖਾਂ ਨੇ ਝਿੜਕ ਸਿੱਟਿਆ ਤੇ ਗੁਰੂ ਜੀ ਨੇ ਰਸਦ ਮੁੱਲ ਮੰਗਵਾ ਕੇ ਲੰਗਰ ਕੀਤਾ। ਮਲੂਕਾ ਤਿੰਨ ਚਾਰ ਵਾਰੀ ਗੁਰੂ ਕੇ ਫੇਰੇ ਪਾਸੋਂ ਲੰਘਿਆ ਪਰ ਨਮਸਕਾਰ ਨਾ ਕੀਤੀ। ਓਥੋਂ ਦੇ ਲੋਕਾਂ ਨੇ ਜਦ ਓਸ ਦੇ ਬਹੁਤ ਖੋਟੇ ਕਰਮ ਤੇ ਪ੍ਰਜਾ ਨੂੰ ਦੁਖਦਾਈ ਦੱਸਿਆ ਤਾਂ ਗੁਰੂ ਜੀ ਨੇ ਭਵਿਸ਼ਤ ਬਾਣੀ ਕਹੀ ਬੋਲੇ “ਜਵੰਦੇ ਅਕਲ ਦੇ ਅੰਧੇ ਏਨ੍ਹਾਂ ਦਾ ਬਾਈਆ ਤੇਈਆ, ਹੋਸੀ ਥੇਹੀਆ ਥੇਹੀਆ” ਜਦ ਏਹ ਬਚਨ ਮਲੂਕ ਦੇ ਗੁਰੂ ਬੈਰਾਗੀ ਤੱਕ ਪੁਜਾ ਤਾਂ ਓਨ ਮਲੂਕ ਨੂੰ ਆਖਿਆ, “ਜਾਹ! ਗੁਰੂ ਜੀ ਦੇ ਚਰਨ ਫੜ। ਓਨ੍ਹਾਂ ਦਾ ਬਚਨ ਤਿੱਖੀ ਤਲਵਾਰ ਹੈ; ਸੇਵਾ ਕਰ ਸਰਾਪ ਬਖਸ਼ਾ।” ਫੇਰ ਮਲੂਕੇ ਨੇ ਗੁੜ ਦੀ ਭੇਲੀ, ਰੁਪਯਾ, ਥਾਨ ਗੁਰੂ ਜੀ ਅੱਗੇ ਆ ਰੱਖਿਆ ਤੇ ਚਰਨ ਫੜ ਲੀਤੇ। ਮਹਾਰਾਜਾ ਬੋਲੇ, “ਏਥੇ ਪੌਣੇ ਹੋਰ ਥਾਂ ਚੌਣੇ।” ਓੜਕ ਓਹੋ ਬਚਨ ਸਫਲ ਹੋਯਾ। ਅਠਾਰਵੀਂ ਸਦੀ ਦੇ ਸੁਰੂ ਵਿੱਚ ਜਵੰਦੇ ਜੱਟਾਂ ਦੇ; ਜੋ ਏਤੇ ਤੇਈ ਪਿੰਡ ਵਸਦੇ ਸਨ, ਗਿਲਜ਼ਾਂ ਦੇ ਉਜਾਦੇ ਹੋਏ ਦਿੱਲੀ ਤੋਂ ਪਰੇ ਜਾ ਵੱਸੇ। ਏਥੇ ਓਨ੍ਹਾਂ ਦੇ ਥੇਹ ਪਏ ਹਨ। ਓਥੇ ਹੁਣ ਛਿਆਸੀ ਪਿੰਡ ਵੱਸ ਪਏ ਜੋ ਜੜੰਦਜਾਂ ਦਾ ਜਟਵਾੜਾ ਉੱਘਾ ਹੈ। ਓਨ੍ਹਾਂ ਵਿੱਚੋਂ ਹੀ ਬਲਮ ਗੜ੍ਹ ਵਾਲਾ ਰਾਜਾ ਸੀ ਜੋ ੧੯੧੪ ਬਿਕ੍ਰਮੀ ਨੂੰ ਕਾਲਜਾਂ ਦੇ ਗਦਰ ਸਮੇਂ ਕਾਲਜਾਂ ਨੂੰ ਰਸਦ ਦੇਣ ਬਦਲੇ ਸਰਕਾਰ ਅੰਗ੍ਰੇਜ਼ੀ ਨੇ ਝੱਜਰ ਵਾਲੇ ਨਵਾਬ ਵਾਂਗੂੰ ਫਾਂਸੀ ਦੇ ਕੇ ਰਾਜ ਜ਼ਬਤ ਕਰ ਲੀਤਾ।

ਸੇਖੇ ਤੋਂ ਚੱਲ ਕੇ ਇੱਕ ਜੰਗਲ ਵਿੱਚ ਤਾਲ ਕੰਢੇ ਦੋਪਹਿਰ ਠਹਿਰੇ, {ਕੱਟੂ ਅਤੇ ਫਰਵਾਹੀ ਪਿੰਡ} ਜਿੱਥੇ ਹੁਣ ਕੱਟੂ ਪਿੰਡ ਦੀ ਜੂਹ ਵਿੱਚ ਗੁਰਦਵਾਰਾ ਹੈ। ਓਥੋਂ ਅੱਗੇ ਫਰਵਾਹੀ ਪਿੰਡ ਰਾਤ ਨੂੰ ਜਾ ਰਹੇ।

ਲੋਕਾਂ ਨੇ ਅਤਯੰਤ ਪ੍ਰੇਮ ਨਾਲ ਸੇਵਾ ਕੀਤੀ। ਦੂਜੇ ਦਿਨ ਤੁਰਨ ਵੇਲੇ ਲੋਕਾਂ ਨੇ ਬੇਨਤੀ ਕੀਤੀ ਕਿ ਸਤਸੰਗ ਭਗਤੀ ਭਜਨ ਕਰਾਵਨ ਵਾਲਾ ਕੋਈ ਸੰਤ ਛੱਡ ਜਾਓ। ਬਚਨ ਹੋਯਾ, “ਫੇਰ ਭੇਜਾਂਗੋ।” ਸੋ ਭਾਈ ਸੋਭਾ ਸਿੰਘ ਪੂਰੇ ਭਾਂਡੇ ਸੰਤ ਸੰਮਤ ੧੮੦੭ ਬਿਕ੍ਰਮੀ ਵਿੱਚ ਉਥੇ ਆ ਕੇ ਸੱਠ ਬਰਸ ਰਹੇ ਜਿਨ੍ਹਾਂ ਦਾ ਚੇਲਾ ਥੰਮਣ ਸਿੰਘ ਸਾਰੇ ਦੇਸ ਦਾ ਪੂਜਾ ਹੋਯਾ। ਹੁਣ ਬੀ ਬੱਛੋਆਣੇ ਸਾਲ ਵਿੱਚ ਦੋ ਮੇਲੇ ਲੋਹੜੀ, ਵੈਸਾਖੀ ਨੂੰ ਭਰਦੇ ਹਨ। ਬਹੁਤ ਪਦਾਰਥ ਚੜ੍ਹਦੇ ਹਨ, ਲੰਗਰ ਚੱਲਦਾ ਹੈ। ਗੁਰੂ ਜੀ ਦੇ ਨਾਲ ਗੁਰੂ ਘਰ ਦੇ ਸਾਧੂ ਬਹੁਤ ਸੇ। ਜਿੱਥੇ ਜਾ ਕੇ ਉੱਤਰਦੇ ਓਹ ਸਾਧੂ ਪਿੰਡਾਂ ਵਿੱਚੋਂ ਦੁੱਧ, ਦਹੀਂ, ਘਿਊ, ਦਾਣਾ, ਰਸਦ ਆਦਿਕ ਸਭ ਚੀਜ਼ ਆਪੇ ਲੈ ਆਉਂਦੇ। ਮੀਹੋਂ ਵਰਗੇ ਅਨੇਕ ਜਲ ਢੋਂਦੇ, ਛਿੜਕਾਉ ਕਰਦੇ, ਕੋਈ ਲੰਗਰ ਕਰਦੇ, ਸਭ ਟਹਿਲ ਆਪ ਤੋਂ ਆਪ ਕਰਦੇ ਰਹਿੰਦੇ।

ਫਰਵਾਹੀ ਤੋਂ ਚੱਲ ਕੇ {ਹੰਦਿਆਏ ਤਾਪ ਹਟਾਇਆ} ਹੰਦਾਏ ਜਾ ਬਿਰਾਜੇ। ਪਹਿਲੇ ਤਾਂ ਕਿਨੇ ਸੇਵਾ ਨਾ ਕੀਤੀ ਜਦ ਇੱਕ ਪੈਂਚ ਦਾ ਪੁੱਤ੍ਰ; ਜਿਸ ਨੂੰ ਤਾਪ ਚੜ੍ਹਦਾ ਸੀ, ਗੁਰੂ ਜੀ ਪਾਸ ਆ ਕੇ ਦੁੱਖ ਸੁਣਾਵਣ ਲੱਗਾ। ਤਾਂ ਗੁਰੂ ਜੀ ਦੇ ਸਤਿਨਾਮ ਜਪਾ ਕੇ ਟੋਭੇ ਵਿੱਚ ਇਸ਼ਨਾਨ ਕਰਾ ਦਿੱਤਾ। ਤਾਪ ਲਹਿ ਗਿਆ। ਏਸੇ ਤਰ੍ਹਾਂ ਜਦ ਅਨੇਕਾਂ ਦੇ ਤਾਪ ਉਤਾਰੇ, ਫੇਰ ਤਾਂ ਸਾਰਾ ਨਗਰ ਸੇਵਕ ਹੋ ਗਿਆ। ਓਸ ਤਾਲ ਦਾ ਨਾਮ ਹੁਣ ਗੁਰੂਸਰ ਹੈ। ਇਸ਼ਨਾਨ ਕਰਨੇ ਕਰ ਅਨੇਕ ਰੋਗ ਦੂਰ ਹੁੰਦੇ ਹਨ। ਹੰਦਾਏ ਤੋਂ ਚੱਲ ਕੇ ਜਦ ਧੌਲੇ ਪਿੰਡ ਪਾਸ ਦੀ ਲੰਘਣ ਲੱਗੇ ਤਾਂ ਘੋੜਾ ਅੜੀ ਕਰ ਖਲੋਤਾ। ਗੁਰੂ ਜੀ ਬੋਲੇ, “ਏਥੇ ਧਾਰੀਵਾਲ ਜੱਟ ਤੁਰਕਾਂ ਦੇ ਬੰਦੇ ਹਨ। ਅੱਗੇ ਉੱਤਰਾਂਗੋ।” ਸਿੱਖਾਂ ਦੇ ਪੁੱਛਣ ਪੁਰ ਬਚਨ ਹੋਇਆ, “ਸਮਾਂ ਪਾ ਕੇ ਏਹ ਭੀ ਗੁਰੂ ਕੇ ਸੇਵਕ ਹੋ ਜਾਣਗੇ।” ਉਥੋਂ ਅੱਗੇ ਮੌੜ ਪਿੰਡ ਦੀ ਜੂਹ ਵਿੱਚ ਮੋਹੀਵਾਲ ਨਾਮੇ ਢਾਬ ਉੱਤੇ ਉੱਤਰ ਕੇ ਸੁਚੇਤ ਪਾਣੀ ਹੋ ਪੰਜ ਇਸ਼ਨਾਨਾ ਕਰ ਰਾਤ ਨੂੰ ਢਿੱਲਵਾਂ ਪਿੰਡ ਜਾ ਰਹੇ। ਉਥੋਂ ਦੇ ਢਿੱਲੋਂ ਜੱਟਾਂ ਨੇ ਪ੍ਰੇਮ ਨਾਲ ਸੇਵਾ ਕੀਤੀ। ਤਿੰਨ ਦਿਨ ਰਖੇ। ਗੁਰੂ ਜੀ ਨੇ ਉਥੋਂ ਦੇ ਦਾਨ ਅਧਿਕਾਰੀ ਗਰੀਬ ਬ੍ਰਾਹਮਣਾਂ ਨੂੰ ਕਈ ਗਊਆਂ ਮੁੱਲ ਮੰਗਵਾ ਕੇ ਦਾਨ ਕੀਤੀਆਂ। ਫੇਰ ਓਸੇ ਥਾਂ ਇੱਕ ਭਾਰਾ ਜੱਗ ਕੀਤਾ। ਪੱਕਾ ਭੋਜਨ ਬਣਵਾ ਕੇ ਬ੍ਰਾਹਮਣਾਂ ਤੇ ਓਸ ਦੇਸ ਦੇ ਸਾਰੇ ਸਾਧਾਂ ਅਰ ਗਰੀਬਾਂ ਨੂੰ ਛੁਕਾਇਆ।

ਉਥੋਂ ਦੇ ਲੋਗਾਂ ਨੂੰ ਭਗਤੀ ਭਜਨ {ਪੰਧੇਰਾਂ ਦਾ ਪ੍ਰਸੰਗ} ਦ੍ਰਿੜਾ ਕੇ ਜਦ ਗੁਰੂ ਜੀ ਭੰਦੇਹਰ ਪਿੰਡ ਗਏ, ਤਾਂ ਉਥੋਂ ਦੇ ਸੁਲਤਾਨੀਏਂ ਚਹਿਲ ਜੱਟਾਂ ਨੇ ਉੱਤਰਨ ਲਈ ਘੁਸਿਆਰਾਂ ਦਾ ਘਰ ਦੱਸਿਆ। ਉਨ੍ਹਾਂ ਦੀ ਮਤਿ ਮਲੀਨ ਦੇਖ ਕੇ ਗੁਰੂ ਜੀ ਖੀਵੇ ਪਿੰਡ ਜਾ ਰਹੇ। ਜਦ ਗੁਰੂ ਕੇ ਪ੍ਰਤਾਪ ਤੇ ਗੁਣਾਂ ਦੀ ਖਬਰ ਹੋਈ ਤਾਂ ਸਰਾਪ ਤੋਂ ਡਰਦੇ ਭੰਦੇਰਾਂ ਦੇ ਪੈਂਚ ਗੁੜ ਦੀ ਭੇਲੀ ਤੇ ਰੁਪਏ ਲੈ ਕੇ ਬਖਸ਼ਾਉਣ ਚੱਲੇ। ਰਾਹ ਵਿੱਚ ਖਬਰ ਲੱਗੀ ਕਿ ਗੁਰੂ ਜੀ ਨੇ ਤਾਂ ਜ਼ਰਾ ਭਰ ਗੁੱਸਾ ਨਹੀਂ ਕੀਤਾ ਤੇ ਓਹ ਸਦਾ ਇੱਕ ਰਸ ਅਨੰਦ ਰਹਿੰਦੇ ਹਨ, ਰਾਗ ਰੋਖ ਕੁਛ ਨਹੀਂ ਕਰਦੇ। ਇਹ ਗੱਲ ਸੁਣ ਕੇ ਉਨ੍ਹਾਂ ਪੈਂਚਾਂ ਨੇ ਓਸ ਥਾਂ ਭੇਲੀ ਭੰਨ ਕੇ ਵੰਡ ਲਈ ਤੇ ਰੁਪਏ ਧਰਤੀ ਵਿੱਚ ਦੱਬ ਦਿੱਤੇ ਕਿ ਗੁਰੂ ਜੀ ਦੇਖ ਕੇ ਮੰਗ ਨਾ ਲੈਣਾ। ਤਾਂ ਬੀ ਗੁਰੂ ਜੀ ਨੇ ਉਨ੍ਹਾਂ ਗਿਆਂ ਨੂੰ ਬੇਸਮਝ ਜਾਣ ਕੇ ਸਮਝ ਬਖਸ਼ੀ। ਖੀਵੇ ਪਿੰਡ ਦੇ ਜੱਟ ਬੀ ਸੁਲਤਾਨੀਏਂ ਸੇ, ਕੁਛ ਸੇਵਾ ਨਾ ਕੀਤੀ। ਉਥੇ ਰਾਤ ਕੱਟ ਕੇ ਜਦ ਉਥੋਂ ਤੁਰੇ। ਸਮਾਉਂ ਪਿੰਡ ਦੇ ਨੇੜੇ ਗਏ ਤਾਂ ਮੇਵੜੇ ਨੇ ਖਬਰ ਦਿੱਤੀ, “ਮਹਾਰਾਜ! ਪਸੱਰ ਦੇ ਗਿਰਦੇ ਦੀ ਸੰਗਤ ਅਨੰਦਪੁਰੋਂ ਹੋ ਕੇ ਆਪ ਦੇ ਦਰਸ਼ਨ ਵਾਸਤੇ ਆ ਪੁੱਜੀ ਹੈ।” ਸੰਗਤ ਦੀ ਸ਼ਰਧਾ ਦੇ ਵੱਸ ਹੋਏ ਹੋਏ ਗੁਰੂ ਜੀ ਦੇ ਦਰਸ਼ਨ ਆ ਪਾਏ, ਪਦਾਰਥ ਚੜ੍ਹਾਏ। ਓਸ ਦੇਸ ਦੇ ਮੇਵੇ; ਜੋ ਉਠਾਂ ਉੱਤੇ ਲੱਦ ਕੇ ਲਿਆਏ ਸਨ, ਅਰਪਣ ਕੀਤੇ। ਗੁਰੂ ਜੀ ਦੇ ਮੁਖਾਰਬਿੰਦ ਤੋਂ ਸ਼ਬਦ ਸਾਖੀ ਉਪਦੇਸ਼ ਸੁਣ ਕੇ ਨਿਹਾਲ ਹੋਏ। ਸਮਾਉਂ ਦੇ ਇੱਕ ਜ਼ਿਮੰਦਾਰ ਨੇ; ਜਿਸ ਦਾ ਖੇਤ ਨੇੜੇ ਸੀ, ਸੰਗਤ ਨੂੰ ਲੱਸੀ ਲਿਆ ਕੇ ਛਕਾਈ, ਬਚਨ ਹੋਯਾ ਤੇਰੇ ਸਦਾ ਦੁੱਧ ਰਹੇਗਾ। ਉਥੋਂ ਸੰਗਤ ਸਮੇਤ ਗੁਰੂ ਜੀ ਕਸਬੇ ਭੀਖੀ ਢਾਬ ਦੇ ਕਿਨਾਰੇ ਜਾ ਉੱਤਰੇ। ਲੰਗਰ ਤਿਆਰ ਹੋਯਾ। ਸਭ ਨੇ ਛਕ ਕੇ ਆਰਾਮ ਕੀਤਾ।

ਪਿਛਲੇ ਪਹਿਰ ਦੀਵਾਨ ਲੱਗਾ। ਰਾਗੀਆਂ ਰਬਾਬੀਆਂ ਨੇ ਕੀਰਤਨ ਕੀਤਾ। ਭੀਖੀ ਦੇ ਤਖਾਣਾਂ ਸਿੱਖਾਂ ਨੇ ਸਭ ਤਰ੍ਹਾਂ ਸੇਵਾ ਕੀਤੀ। ਦੂਜੇ ਦਿਨ ਗੁਰੂ ਜੀ ਦਾ ਪ੍ਰਤਾਪ ਵੇਖ ਕੇ ਓਥੋਂ ਦੇ ਬਾਣੀਏਂ ਤੇ ਜ਼ਿਮੀਂਦਾਰ ਭੀ ਝੁਕ ਪਏ। ਗੁਰੂ ਜੀ ਨੇ ਫੁਰਮਾਇਆ, “ਭਾਈ ਸਿੱਖੋ! ਮਨੁੱਖ ਜਨਮ ਅਮੇਲਕ ਰਤਨ ਵਾਂਗੂਂ ਦੁਰਲੱਭ ਹੈ। ਏਸ ਨੂੰ ਵਿਸ਼ੇ ਵਿਕਾਰਾਂ ਵਿੱਚ ਨਾ ਗਵਾਣਾ ਚਾਹੀਏ। ਸੂਸ ਸੂਸ ਵਾਹਿਗੁਰੂ ਦਾ ਸਿਮਰਨ, ਸੰਤ ਸੇਵਾ ਈਸ਼੍ਵਰ ਦੀ ਭਗਤੀ ਕਰਦੇ ਹੋਏ ਧਰਮ ਦੀ ਕ੍ਰਿਤ ਕਰ ਕੇ ਖਾਣੀ। ਈਸ਼੍ਵਰ ਦੀ ਰਜ਼ਾ ਵਿੱਚ ਪ੍ਰਸੰਨ ਰਹਿਣਾ, ਏਹੋ ਮਨੁੱਖ ਦੇਹ ਦਾ ਧਰਮ ਹੈ। ਐਸੇ ਆਚਰਨ ਰੱਖਣ ਵਾਲੇ ਪੁਰਸ਼ ਸੰਸਾਰ ਦੇ ਸੰਪੂਰਨ ਸੁਖ ਭੋਗ ਕੇ ਅੰਤ ਨੂੰ ਸੱਚਖੰਡ ਦੇ ਨਿਵਾਸੀ ਹੁੰਦੇ ਹਨ।” ਸੱਚੇ ਸਤਿਗੁਰੂ ਦੇ ਬਚਨ ਤੀਰੰਦਾਜ਼ ਦੇ ਨਿਸ਼ਾਨਾਂ ਬੰਨਣ ਵਾਂਗੂਂ ਜੱਗਜਾਸੂਆਂ ਦੇ ਮਨ ਵਿੱਚ ਪ੍ਰਵੇਸ਼ ਕਰ ਗਏ, ਜਿਨ੍ਹਾਂ ਨੂੰ ਮੰਨਨ ਕਰ ਕੇ ਸਿੱਖ ਪਰਮਪਦ ਦੇ ਅਧਿਕਾਰੀ ਹੋ ਗਏ।

ਅਗਲੇ ਦਿਨ ਭੀਖੀ ਦਾ ਸਰਦਾਰ {ਭੀਖੀ ਦੇ ਦੇਸੂ ਚੌਧਰੀ ਦਾ ਪ੍ਰਸੰਗ} ਦੇਸੂ ਨਾਮੇ ਚਹਿਲ ਜੱਟ; ਜੋ ਆਪਣੇ ਤੀਹ ਚਾਲੀ ਪਿੰਡਾਂ ਦਾ ਰਾਜਾ ਬਣ ਰਿਹਾ ਸੀ, ਗੁਰੂ ਮਹਿਮਾ ਤੇ ਪਸੌਰੀ ਸੰਗਤ ਆਈ ਸੁਣ ਕੇ ਗੁਰੂ ਜੀ ਪਾਸ ਆਯਾ। ਪੰਜ ਰੁਪਯੇ, ਗੁੜ ਦੀ ਭੇਲੀ ਅੱਗੇ ਰੱਖ ਕੇ ਮੱਥਾ ਟੇਕਿਆ। ਗੁਰੂ ਜੀ ਨੇ ਬਚਨ ਕੀਤਾ, “ਆ ਭਾਈ ਦੇਸ ਰਾਜ! ਤੂੰ ਹਿੰਦੂ ਚੌਧਰੀ ਧਰਮ ਦਾ ਰਾਖਾ ਹੋ ਕੇ ਫੇਰ ਹਿੰਦੂ ਧਰਮ ਦਾ ਘਾਤਕ ਬਣ ਰਿਹਾ ਹੈਂ, ਏਹ ਕੀ ਮਨਮਤ ਫੜੀ ਹੈ? ਜੀਕੂੰ ਵਾੜ ਖੇਤ ਦੀ ਰਖਵਾਲੀ ਹੁੰਦੀ ਹੈ ਉਜਾੜਨ ਵਾਸਤੇ ਨਹੀਂ, ਏਸ ਤਰ੍ਹਾਂ ਪੈਂਚ ਤੇ ਸਰਦਾਰ ਪ੍ਰਜਾ ਦੇ ਧਰਮ ਦੀ ਰੱਖਜਾ ਵਾਸਤੇ ਬਨਾਏ ਹੋਏ ਹਨ। ਤੂੰ ਹਿੰਦੂ ਧਰਮ ਹੋ ਕੇ ਤੁਰਕ ਨੂੰ ਭੋਗ ਲਗਾ ਹੋਯਾ ਓਸ ਦਾ ਉਚਿਸਟ ਛਕਦਾ ਹੈਂ। ਤੇਰਾ ਕਿੱਥੇ ਭਲਾ ਹੋਵੇਗਾ? ਏਹ ਕੰਮ ਕਰਨ ਵਾਲਾ ਉਭੇ ਭਰਿਸ਼ਟ ਹੁੰਦਾ ਹੈ, ਨਾ ਹਿੰਦੂ, ਨਾ ਤੁਰਕ। ਤੈਨੂੰ ਦੇਖ ਕੇ, ਤੇਰੀ ਪਰਜਾ ਸੁਲਤਾਨ ਮੁਸਲਮਾਨ ਦਾ ਜੂਠਾ ਖਾਂਦੀ ਹੈ ਕਿਉਂਕਿ ਜਦ ਭਿਰਾਈ ਰੋਟ ਉੱਤੇ ਟਾਹਰ, ਦੇ ਕੇ ਦਰੂਦ ਦਿੰਦਾ ਹੈ ਓਹ ਉਸ ਤੁਰਕ ਪੀਰ ਨੂੰ ਭੋਗ ਲਗ ਜਾਂਦਾ ਹੈ। ਉਹ ਉਚਿਸਟ ਤੁਰਕ ਦਾ ਖਾਣ ਵਾਲੇ ਧਰਮੀ ਨਹੀਂ ਕਹੇ ਜਾ ਸਕਦੇ। ਫੇਰ ਤੂੰ ਚੌਧਰੀ ਹੋ ਕੇ ਸੋਚਦਾ ਨਹੀਂ ਕਿ ਜਿਸ ਪ੍ਰਮੇਸ਼ਰ ਦੀ ਭਗਤੀ ਕਰ ਕੇ ਦੇਵੀ ਦੇਵਤੇ ਪੀਰ, ਫ਼ਕੀਰ ਮੰਨੇ ਜਾਂਦੇ ਹਨ ਤੇ ਸਭ ਓਸੇ ਦੀ ਭਿਖਾਰੀ ਹਨ। ਓਸ ਸਰਬ ਸ਼ਕਤੀਵਾਨ ਦਾਤਾਰ ਨੂੰ ਵਿਸਾਰ ਕੇ ‘ਮੰਗਤਿਆਂ ਤੋਂ ਮੰਗਣਾ, ਲਾਨਤੀਆਂ ਦਾ ਕੰਮ’ ਏਹ ਚੰਗੇ ਪੁਰਖਾਂ ਦਾ ਕੰਮ ਨਹੀਂ, ਅਧਰਮੀ ਮੂਰਖਾਂ ਦਾ ਹੈ। ਫੇਰ ਤੂੰ ਏਸ ਸੱਯਦ ਅਹਿਮਦ ਦੀ ਕਹਾਣੀ ਨਹੀਂ ਸੁਣੀ ਜੋ ਤੂੰ ਸੁਲਤਾਨ ਮੰਨ ਛੱਡਿਆ ਹੈ?’ ਓਨ ਕਥਾ ਸੁਣਨੀ ਚਾਹੀ ਤਾਂ ਗੁਰੂ ਜੀ ਨੇ ਦੱਸਿਆ, “ਪਹਿਲੇ ਓਸ ਦੀ ਮਾਸੀ ਦੇ ਪੁੱਤ੍ਰ ਭਾਈਆਂ ਨੇ ਮਾਰ ਕੁੱਟ ਕੇ ਆਪਣੇ ਪਿੰਡ ਵਿੱਚੋਂ; ਜੋ ਮੁਲਤਾਨ ਪਾਸ ਸੀ, ਕੱਢ ਛੱਡਿਆ। ਫੇਰ ਓਨ੍ਹਾਂ ਤੋਂ ਡਰਦਾ ਨੱਸ ਕੇ ਧੋਂਕਲ ਪਿੰਡ ਵਜ਼ੀਰਾਬਾਦ ਦੇ ਪ੍ਰਗਣੇ ਜਾ ਵੱਸਿਆ। ਜਦ ਓਨ੍ਹਾਂ ਓਥੇ ਭੀ ਓਸ ਨੂੰ ਜਾ ਫੜਿਆ ਤਾਂ ਰਾਤ ਨੂੰ ਦੌੜ ਕੇ ਨੂਰਪੁਰ ਦੇ ਬਲਾਂ ਵਿੱਚ ਪ੍ਰਗਣੇ ਇਸਮਾਈਲ ਖਾਂ ਦੇ ਫੇਰੇ ਜਾ ਲੁਕਿਆ। ਓੜਕ ਓਥੇ ਹੀ ਨਗਾਹੇ ਪਿੰਡ ਵਸਦੇ ਨੂੰ ਓਸ ਦੇ ਵੈਰੀਆਂ ਨੇ ਜਾ ਕੇ ਫੜ ਕੇ ਬੁਰੀ ਦੁਰਦਸ਼ਾ ਨਾਲ ਮਾਰ ਸੁਟਿਆ। ਭਰਾਈ ਕੌਮ ਦੇ ਮੰਗਤੇ ਲੋਕ ਜੋ ਓਸ ਦੇ ਸੇਵਕ ਬਣੇ ਸਨ, ਝੂਠੀਆਂ ਸੱਚੀਆਂ ਕਰਮਾਤਾਂ ਸੁਣਾ ਸੁਣਾ ਘਰ ਘਰ ਢੋਲ ਵਜਾ ਮੰਗਦੇ ਫਿਰਦੇ ਹਨ। ਓਨ੍ਹਾਂ ਤੋਂ ਮਹਿਮਾ ਸੁਣ ਕੇ ਮੂਰਖ ਲੋਕ ਹਿੰਦੂ ਭੀ ਮੰਨਣ ਲਗ ਪਏ। ਏਹੋ ਬੇਸਮਝੀ ਤੇ ਅਧਰਮ ਹਿੰਦੂਆਂ ਵਿੱਚੋਂ ਕੱਢਣ ਵਾਸਤੇ ਸਾਨੂੰ ਕਰਤਾਰ ਨੇ ਭੇਜਿਆ ਹੈ। ਜੇਹੜਾ ਆਦਮੀ ਆਪ ਹੀ ਆਪਣੇ ਵੈਰੀਆਂ ਅੱਗੇ ਭੱਜਾ ਫਿਰਿਆ, ਓੜਕ ਲੁਕ ਕੇ ਭੀ ਨਾ ਬਚ ਸਕਿਆ। ਬਹਾਦਰੀ ਨਾਲ ਲੜ ਕੇ ਮਰਦਾ ਤਾਂ ਬੀ ਸ਼ਹੀਦ ਹੁੰਦਾ। ਜੋ ਕਾਇਰ ਹੋ ਕੇ ਆਪ ਹੀ ਕਾਲ ਦੀ ਚਬੀਣੀ ਹੋ ਗਿਆ, ਓਸ ਤੋਂ ਦੂਜੇ ਦਾ ਕੀ ਭਲਾ ਹੋਣਾ ਹੈ? ਅਣਤਾਰੂ ਨੇ ਭੀ ਕਦੇ ਕਿਸੇ ਨੂੰ ਤਾਰਿਆ ਹੈ?”

ਗੁਰੂ ਸਾਹਿਬ ਜੀ ਦੇ ਸੱਚੇ ਬਚਨ ਸੁਣ ਕੇ ਦੇਸੂ ਨੇ ਭੀ ਉਸੇ ਵੇਲੇ ਖੂੰਡੀ ਤੇ ਮੁਸਲਾ; ਜੋ ਹਰ ਵੇਲੇ ਪਾਸ ਰੱਖਦਾ ਸੀ, ਭਵਾਂ ਕੇ ਢਾਬ ਵਿੱਚ ਸੁਟ ਘੱਤਿਆ ਅਤੇ ਹੋਰ ਭੀ ਅਨੰਤ ਲੋਕ ਸਤਿਨਾਮ ਦਾ ਉਪਦੇਸ਼ ਲੈ ਕੇ ਗੁਰੂ ਕੇ ਸਿੱਖ ਬਣ ਕੇ ਸੁਲਤਾਨ, ਗੁੱਗਾ, ਮੜੀ, ਮਸਾਣ ਮੰਨਣਾ ਛੱਡ ਬੈਠੇ। ਗੁਰੂ ਜੀ ਨੇ ਭੀ ਦੇਸੂ ਦੀ ਧੀਰਜਤਾਈ ਲਈ ਪੰਜ ਤੀਰ ਦੇ ਕੇ ਬਚਨ ਕੀਤਾ, “ਏਹ ਪੰਜੇ ਬੀਰ ਹਨ। ਧੂਪ ਦੇ ਕੇ ਅਦਬ ਨਾਲ ਰੱਖ ਛੱਡ। ਜਿੱਥੇ ਕੋਈ ਕੰਮ ਪਏ ਏਨ੍ਹਾਂ ਅੱਗੇ ਬੇਨਤੀ ਕਰੀਂ ਸਭ ਕਾਰਜ ਰਾਸ ਆਵੇਗਾ ਤੇ ਜਦੋਂ ਤੱਕ ਤੂੰ ਅਰ ਤੇਰੀ ਸੰਤਾਨ ਏਨ੍ਹਾਂ ਦੀ ਮੰਨਤ ਕਰੇਗੀ, ਬੇਅਦਬੀ ਨਾ ਕਰੋਗੇ, ਤਦੋਂ ਤੱਕ ਤੇਰਾ ਰਾਜ ਭਾਗ ਅਟੱਲ ਬਣਿਆ ਰਹੇਗਾ।” ਤੀਰ ਤੇ ਏਹ ਵਰ ਲੈ ਕੇ ਦੇਸ ਰਾਜ ਤਾਂ ਬਹੁਤ ਖੁਸ਼ੀ ਹੋਇਆ। ਤਨੋਂ ਮਨੋਂ ਗੁਰੂ ਜੀ ਦੀ ਸੇਵਾ ਕਰਨ ਲੱਗਾ। ਦਸ ਦਿਨ ਗੁਰੂ ਜੀ ਓਥੇ ਰਹੇ। ਪਸੌਰੀ ਸੰਗਤ ਦੀ ਮਨੋਕਾਮਨਾ ਪੂਰੀ ਕਰ ਕੇ ਉਸ ਨੂੰ ਵਿਦਾ ਕੀਤਾ। ਓਹ ਘਰ ਜਾ ਕੇ ਗੁਰੋਪਦੇਸ਼ ਨੂੰ ਕਮਾ ਕਮਾ ਕੇ ਪਰਮਪਦ ਦੇ ਅਧਿਕਾਰੀ ਹੋਏ। ਏਸੇ ਤਰ੍ਹਾਂ ਈਸੂਰ ਤੋਂ ਬੇਮੁਖਾਂ ਤੇ ਅਨੰਤ ਚੋਰਾਂ ਧਾੜਵੀਆਂ ਨੂੰ ਗੁਰੂ ਜੀ ਨੇ ਆਪਣੀ ਬਾਣੀ ਤੇ ਆਤਮਕ ਸ਼ਕਤੀ ਨਾਲ ਈਸੂਰ ਦੀ ਭਗਤੀ ਵਿੱਚ ਜੋੜ ਕੇ ਕਲਿਆਣ ਕੀਤੀ। ਜਿਨ੍ਹਾਂ ਦੇ ਮਨ ਧਰਮ ਦੀ ਖੇਤੀ ਵੱਲੋਂ ਵੰਜੜ ਤੇ ਕਲੇਰ ਹੋ ਰਹੇ ਸੇ, ਸਾਵਣ ਦੇ ਪਰੋਪਕਾਰੀ ਮੇਘ ਵਾਂਗੂੰ ਅੰਮ੍ਰਿਤ ਰੂਪੀ ਬਾਣੀ ਦੀ ਬਰਖਾ ਕਰ ਕੇ ਗੁਰੂ ਜੀ ਤੇ ਉਨ੍ਹਾਂ ਦੇ ਅੰਤਹਕਰਨ ਸਦਗੁਣਾਂ ਦੀ ਖੇਤੀ ਨਾਲ ਸੋਭਨੀਕ ਕਰ ਦਿੱਤੇ। ਬੇਅੰਤ ਲੋਕ ਚੋਰੀ, ਧਾੜਾ ਤੇ ਮੜੀ, ਮਸਾਣੀ, ਗੁੱਗੇ, ਸੁਲਤਾਨ ਦੀ ਮੰਨਤ ਕਰਨੀ ਛੱਡ ਕੇ ਪ੍ਰਮੇਸਰ ਦੇ ਭਗਤ ਬਣ ਗਏ। ਓਹੋ ਭਗਤੀਭਾਵ ਹੁਣ ਤੱਕ ਮਾਲਵੇ ਵਿੱਚ ਹੈ।

ਉਸ ਸਮੇਂ ਦਲੇਉ ਪਿੰਡ ਤੋਂ ਬਾਹਰ ਝਿੜੀ ਵਿੱਚ {ਦਲੇਉ ਦੇ ਬਿਧ ਜੋਗੀ ਤੇ ਕ੍ਰਿਪਾ} ਇੱਕ ਜੋਗੀ ਰਾਜ ਅਤਿਯੰਤ ਬਿਧ ਰਿਹਾ ਕਰਦਾ ਸੀ। ਗੁਰੂ ਜੀ ਦੇ ਗੁਣ ਸੁਣ ਸੁਣ ਦਰਸ਼ਨ ਦੀ ਤੀਬਰ ਇੱਛਾ ਕਰ ਰਿਹਾ ਸੀ। ਗੁਰੂ ਜੀ ਉਸ ਦੇ ਪ੍ਰੇਮ ਵਿੱਚ ਖਿੱਚੇ ਹੋਏ ਪੰਜਾਂ ਅਸਵਾਰਾਂ ਨਾਲ ਭੀਖੀ ਤੋਂ ਚੱਲ ਕੇ ਪਹਿਲੇ ਗੰਢੂ ਪਿੰਡ ਆਪਣੇ ਧਰਮ ਪ੍ਰੇਮੀ ਭਾਈ ਮੁਗਲੂ ਨਾਮੇ ਗ੍ਰਿਸਤੀ ਸਿੱਖ ਦੇ ਜਾ ਉੱਤਰੇ। ਉਨ ਛੀਵੇਂ ਗੁਰੂ ਜੀ ਅੱਗੇ ਬਡੀ ਸ਼ਰਧਾ ਤੇ ਸੂਰਬੀਰਤਾ ਨਾਲ ਬੜੇ ਬੜੇ ਬਹਾਦਰੀ ਦੇ ਕੰਮ ਕੀਤੇ ਸਨ। ਗੁਰੂ ਜੀ ਖੁਸ਼ ਹੋਏ ਤਾਂ ਵਰ ਮੰਗਿਆ ਕਿ ਮੈਨੂੰ ਅੰਤ ਸਮੇਂ ਆਪ ਦਾ ਦਰਸ਼ਨ ਹੋਵੇ। ਗੁਰੂ ਸਾਹਿਬ ਜੀ ਨੇ ਬਚਨ ਕੀਤਾ, “ਅਜੇ ਤੂੰ ਬਾਈ ਤੇਰੀ ਵਰਹੇ ਹੋਰ ਜੀਉਣਾ ਹੈ। ਦੂਸਰੇ ਰੂਪ ਵਿੱਚ ਤੈਨੂੰ ਅੰਤ ਸਮੇਂ ਦਰਸ਼ਨ ਦੇਵਾਂਗੇ। ਉਸ ਦਾ ਅੰਤ ਸਮਾਂ ਪੁੱਜ ਪਿਆ ਓਹ ਗੁਰੂ ਕੇ ਬਚਨ ਨੂੰ ਚਿਤਾਰ ਰਿਹਾ ਸੀ, ਉਸੇ ਘੜੀ ਅਚੱਨਚੇਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾ ਦਰਸ਼ਨ ਦਿੱਤੇ, ਉਹ ਦਰਸ਼ਨ ਕਰ ਕੇ ਨਿਹਾਲ ਹੋ ਗਿਆ। ਸਤਗੁਰਾਂ ਦੇ ਚਰਨਾਂ ਪੁਰ ਸੀਸ ਰਖਦਿਆਂ ਹੀ ਚੋਲਾ ਛੱਡ ਕੇ ਸੱਚਖੰਡ ਨੂੰ ਚਲਾ ਗਿਆ। ਓਥੋਂ ਦੇ ਸੰਗਤੀਆਂ ਨੂੰ ਭਜਨ, ਭਗਤੀ, ਭਾਣ ਮੰਨਣਾ ਏਹ ਦ੍ਰਿੜ ਉਪਦੇਸ਼ ਦ੍ਰਿੜਾ ਕੇ ਅਗਲੇ ਦਿਨ ਬਲੇਉ ਪਿੰਡ ਬਿਧ ਸਾਧੂ ਨੂੰ ਜਾ ਦਰਸ਼ਨ ਦਿੱਤੇ। ਅੱਗੇ ਓਹ ਗੁਰੂ ਕੇ ਸਰੂਪ ਵਿੱਚ ਬਿੜਤੀ ਅਰੂਢ ਕਰ ਕੇ ਸਮਾਧੀ ਲਾਈ ਬੈਠਾ ਸੀ। ਗੁਰੂ ਜੀ ਨੇ ਆਪਣੀ ਆਤਮਕ ਸ਼ਕਤੀ ਨਾਲ ਉਸ ਦੇ ਹਿਰਦੇ ਵਿੱਚੋਂ ਆਪਣਾ ਓਹ ਸਰੂਪ ਖਿੱਚ ਲੀਤਾ ਜਿਸ ਦੇ ਰਸ ਵਿੱਚ ਓਹ ਮਗਨ ਸੀ। ਫੇਰ ਤਾਂ ਮਣੀ ਗਈ ਤੋਂ ਫਣੀ ਦੇ ਬਿਆਕੁਲ ਹੋਣ ਵਾਂਗੂੰ ਘਬਰਾ ਕੇ ਸਮਾਧੀ ਖੁੱਲ੍ਹ ਗਈ ਤੇ ਜਿਸ ਸਰੂਪ ਦਾ ਧਯਾਨ ਧਰਦਾ ਸੀ ਓਹੋ ਸਾਖਜਾਤ ਸੱਚਾ ਸਤਿਗੁਰੂ ਅੱਗੇ ਬੈਠਾ ਨਜ਼ਰ ਆਯਾ। ਚਰਨਾਂ ਪੁਰ ਲਿਟ ਗਿਆ। ਫੇਰ ਉੱਠ ਕੇ ਅਤਿਯੰਤ ਪ੍ਰੇਮ ਪੁਲਕਾਵਲੀ ਸੰਯੁਕਤ ਚਾਰ ਪ੍ਰਕਮਾਂ, ਖੋੜਸ ਪ੍ਰਕਾਰ ਦੀ ਪੂਜਾ ਕਰ, ਚਰਨਾਮ੍ਰਿਤ ਪਾਨ ਕੀਤਾ। ਸੀਸ ਚਚਾਯਾ, ਹੱਥ ਜੋੜ ਸਨਮੁਖ ਖੜੇ ਹੋ ਉਸਤਤੀ ਕਰਨ ਲੱਗਾ। ਬਾਣੀ ਗਦਗਦ ਹੋ ਗਈ। ਉਸ ਵੇਲੇ ਦੇ ਸੁਖ ਦਾ ਏਹ ਵਰਨਣ ਹੈ:

ਜੋ ਸੁਖੁ ਦਰਸਨੁ ਪੇਖਤੇ ਪਿਆਰੇ ਮੁਖ ਤੇ ਕਹਣੁ ਨ ਜਾਇ ॥੫॥

(ਆਸਾ, ਮ: ੫ - ੪੩੧)

ਬੜੇ ਉਤਸ਼ਾਹ ਨਾਲ ਓਨ ਗੁਰੂ ਸਾਹਿਬਾਂ ਦੀ ਸੇਵਾ ਕੀਤੀ ਕਰਾਈ। ਰਾਤ੍ਰੀ ਦੇ ਸਮੇਂ ਬੇਨਤੀ ਕੀਤੀ,
“ਸੱਚੇ ਪਾਤਸ਼ਾਹ ! ਮੈਂ ਜਪ, ਤਪ, ਤੀਰਥ, ਬਰਤ, ਜੋਗ ਸਾਧਨ ਬਹੁਤ ਤਪੋਬਨ, ਚਿੜਕੂਟ,
ਉੱਤ੍ਰ ਕਾਂਸ਼ੀ ਆਦਿ ਬਣਾਂ ਪਰਬਤਾਂ ਵਿੱਚ ਨਿਵਾਸ ਕੀਤਾ, ਪਰ ਚਿੱਤ ਨੂੰ ਸ਼ਾਂਤੀ ਨਾ ਹੋਈ ਅਤੇ
ਨਾ ਆਤਮਾ ਪ੍ਰਮਾਤਮਾ ਦਾ ਸਾਖਜਾਤ ਗਿਆਨ ਹੋਯਾ। ਸੋ ਆਪ ਕ੍ਰਿਪਾ ਕਰੋ। ਕਿਉਂਕਿ ਆਪ
ਸੱਚੇ ਸਤਿਗੁਰੂ, ਤਾਰਕ ਬ੍ਰਹਮਵੇਤਾ ਮੇਰੇ ਜੈਸੇ ਭ੍ਰਮੀ ਜੀਵਾਂ ਨੂੰ ਨਿਹਾਲ ਕਰਦੇ ਫਿਰਦੇ ਹੋ।
ਯਥਾ:

ਸੰਤ ਨਦੀ ਅਰ ਮੇਧੁਲਾ ਚਲੈਂ ਭੁਯੰਗਮ ਚਾਲ।

ਰਜਬ ਜਹਿਂ ਜਹਿਂ ਪਗ ਧਰੋਂ ਤਹਿ ਤਹਿ ਕਰੋਂ ਨਿਹਾਲ।

ਗੁਰੂ ਜੀ ਨੇ ਉਸ ਦਾ ਸੱਚਾ ਪ੍ਰੇਮ ਵੇਖ ਕੇ ਏਹ ਸ਼ਬਦ ਉਚਾਰਿਆ:

ਕਾਹੇ ਰੇ ਬਨ ਖੋਜਨ ਜਾਈ ॥

ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥

ਪੁਹਧ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥

ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥

ਬਾਹਰਿ ਭੀਤਰਿ ਏਕੈ ਜਾਨਹੁ ਇਹੁ ਗੁਰ ਗਿਆਨੁ ਬਤਾਈ ॥

ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥

(ਧਾਰਮਿ, ਮ: ੯ - ੬੮੪)

ਹੁਣ ਭਰਮ ਕੀ ਕਾਈ ਅਵਿੱਦਜਾ ਮੇਟਣ ਵਾਸਤੇ ਗੁਰੂ ਜੀ ਨੇ ਆਤਮਾ ਅਨਾਤਮਾ ਦਾ ਅਨ੍ਹੈ ਬਿਡੇਕ ਕਰ
ਕੇ ਬਬੰਕ ਦੂਰਾ ਤਿੰਨਾਂ ਦੇਹਾਂ, ਤਿੰਨਾਂ ਅਵਸਥਾਂ ਤੋਂ ਨਿਆਰਾ ਕਰ ਕੇ ਏਨ੍ਹਾਂ ਦਾ ਸਾਖੀ
ਨਿਰਬਿਕਾਰ ਆਤਮਾ ਨੂੰ ਅਨੇਕ ਜੁਗਤੀ ਕਰ ਪ੍ਰਮਾਤਮਾ ਰੂਪ ਸਾਖਜਾਤ ਦਰਸ਼ਨ ਕਰਾ ਦਿੱਤਾ,
ਜਿਸ ਤੋਂ ਓਹ ਸ਼ਾਂਤ ਭਾਵ ਨੂੰ ਪ੍ਰਾਪਤ ਹੋ ਕੇ ਪਰਮਾਨੰਦ ਵਿਖੇ ਅਚੱਲ ਹੋ ਗਿਆ। ਏਸੇ ਭਾਂਤ
ਹੋਰ ਕਈ ਪਿੰਡਾਂ ਵਿੱਚ ਅੱਪੜ ਕੇ ਉਪਕਾਰੀ ਗੁਰੂ ਜੀ ਨੇ ਬਾਣੀ ਦੀ ਵਰਖਾ ਨਾਲ ਅਨੰਤ
ਪੁਰਖਾਂ ਦੇ ਦਿਲ ਠੰਢੇ ਕੀਤੇ ਤੇ ਓਨ੍ਹਾਂ ਨੂੰ ਪਰਮਪਦ ਦੇ ਅਧਿਕਾਰੀ ਬਣਾ ਕੇ ਗੁਰੂ ਸਾਹਿਬ ਜੀ
ਮੁੜ ਭੀਖੀ ਆ ਬਿਰਾਜੇ। ਚੌਪਰੀ ਦੇਸੂ ਆਦਿਕ ਗੁਰੂ ਕੇ ਸੇਵਕਾਂ ਨੇ ਰੱਖਣ ਵਾਸਤੇ ਪ੍ਰੇਮ ਪ੍ਰਗਟ
ਕੀਤਾ ਪਰ ਗੁਰੂ ਜੀ (ਮੇਘ ਦੀ ਤਰ੍ਹਾਂ ਉਪਦੇਸ਼ ਦੀ ਅੰਮ੍ਰਿਤ ਰੂਪ ਬਰਖਾ ਕਰਦੇ ਹੋਏ) ਬੇਅੰਤ
ਜੀਵਾਂ ਦਾ ਉਧਾਰ ਕਰਨ ਹਿਤ ਓਥੋਂ ਤੁਰ ਕੇ ਅਲੀ ਸ਼ੇਰ ਜਾ ਰਹੇ। ਓਥੋਂ ਜੋਗੇ ਪਿੰਡ ਗਏ ਤਾਂ
ਕਿਸੇ ਨੇ ਆਗਤ ਭਾਗਤ ਨਾ ਕੀਤਾ। ‘ਜੋਗਾ ਰਲੇ ਅਲੀ ਸ਼ੇਰੇ। ਧੀਆਂ ਦੇ ਬਣਜਾਰੇ ਹੋਰੇ।’ ਸੋ
ਪਰਤੱਖ ਹੈ। ਓਥੋਂ ਵਰਗਾ ਧੀਆਂ ਦਾ ਵਣਜ ਹੋਰ ਕਿਸੇ ਥਾਂ ਨਹੀਂ ਹੁੰਦਾ। ਦਿਖਾ ਕੇ ਹਜ਼ਾਰ
ਹਜ਼ਾਰ ਰੁਪੱਯਾ ਲੈਂਦੇ ਹਨ। ਗੁਰੂ ਜੀ ਭੁਪਾਲ ਪਿੰਡ ਇੱਕ ਦਿਨ ਰਹਿ ਕੇ ਖ਼ਜਾਲੇ ਜਾ ਰਹੇ।
ਭਾਵੇਂ ਓਥੋਂ ਦੇ ਜੱਟਾਂ ਨੇ ਤਾਂ ਸੇਵਾ ਕੁਛ ਨਾ ਕੀਤੀ, ਪਰ ਇੱਕ ਗੰਗਾ ਰਾਮ ਬ੍ਰਾਹਮਣ ਨੇ ਘਰ
ਆਈ ਗੰਗਾ ਸਮਝ ਕੇ ਸਰਬ ਭਾਂਤ ਗੁਰੂ ਜੀ ਦੀ ਸੇਵਾ ਕੀਤੀ। ਓਥੋਂ ਜਾਂ ਤੀਜੇ ਦਿਨ ਤੁਰਨ
ਲੱਗੇ ਤਾਂ ਬਚਨ ਕੀਤਾ, “ਜਦੋਂ ਏਥੇ ਬੋਹੜ ਦਾ ਬਿੜ ਤੇ ਖੂਹ ਲੱਗੇਗਾ, ਤਦ ਏਨ੍ਹਾਂ ਜੱਟਾਂ ਦੀ
ਬੁਧ ਸੌਰੇਗੀ।” ਸੋ ਹੁਣ ਓਥੇ ਖੂਹ ਤੇ ਬੋਹੜ ਲੱਗਣੇ ਕਰ ਗੁਰੂ ਜੀ ਦੇ ਬਚਨ ਅਨੁਸਾਰ ਸਿੱਖ
ਸਾਧ ਦੀ ਸੇਵਾ ਹੁੰਦੀ ਹੈ। ਖ਼ਜਾਲੇ ਤੋਂ ਚੱਲ ਕੇ ਖਾਨੇ {ਜੱਗਾ, ਖਿਆਲਾ, ਖਾਨਾ, ਮੌਜੀ/ਮੌੜ ਆਦਿ ਪਿੰਡ}
ਪਿੰਡ ਇੱਕ ਰਾਤ ਰਹਿ ਕੇ ਮੌਜੀ ਪਿੰਡ ਜੰਡ ਹੇਠ ਜਾ ਉੱਤਰੇ। ਓਥੋਂ ਦੇ ਲੋਕਾਂ ਨੇ ਆਖਿਆ,
“ਏਸ ਜੰਡ ਵਿੱਚ ਭੂਤ ਪ੍ਰੇਤ ਪਿਸਾਚ ਰਹਿੰਦੇ ਹਨ। ਆਪ ਏਥੇ ਨਾ ਉੱਤਰੋ, ਕਿਉਂ ਜੋ ਓਨ੍ਹਾਂ ਨੇ
ਏਥੇ ਉੱਤਰਨ ਵਾਲੇ ਅਨੇਕਾਂ ਪੁਰਸ਼ ਮਾਰ ਛੱਡੇ ਹਨ। ਤੁਹਾਡੇ ਵਾਂਗੂੰ ਇੱਕ ਸੰਨਜਾਸੀ ਮਹੰਤ
ਜਮਾਤ ਲੈ ਕੇ ਏਥੇ ਆ ਉੱਤਰਿਆ ਸੀ। ਰਾਤ ਨੂੰ ਐਡੇ ਡਰੇ ਕਿ ਸਭੇ ਡੇਰਾ ਡੰਡਾ ਛੱਡ ਕੇ ਨੱਠ
ਗਏ। ਓਨ੍ਹਾਂ ਵਿੱਚੋਂ ਕਈ ਡਰਦੇ ਮਾਰੇ ਦਹਿਲ ਕੇ ਮਰ ਗਏ। ਏਸੇ ਤਰ੍ਹਾਂ ਇੱਕ ਮੁਸਲਮਾਨ ਦਾ
ਪੀਰ ਸੱਯਦ ਆਯਾ। ਓਹ ਆਖੇ, “ਮੈਂ ਏਨ੍ਹਾਂ ਨੂੰ ਏਥੋਂ ਕੱਢ ਕੇ ਜਾਵਾਂਗਾ। ਓੜਕ ਆਪ ਹੀ

ਜਾਨ ਦੇ ਕੇ ਗਿਆ।” ਏਹ ਬਾਤਾਂ ਸੁਣ ਗੁਰੂ ਜੀ ਬੋਲੇ, “ਓਨ੍ਹਾਂ ਪ੍ਰੇਤਾਂ ਦੇ ਭਲੇ ਵਾਸਤੇ ਕਰਤਾਰ ਸਾਨੂੰ ਏਥੇ ਲਿਆਇਆ ਹੈ। ਉਸੇ ਜੰਡ ਹੇਠ ਤੰਬੂ ਤਣਵਾ ਕੇ ਗੁਰੂ ਜੀ ਬਿਰਾਜ ਰਹੇ, ਅੱਧੀ ਰਾਤ ਹੋਈ ਤਾਂ ਉਹੀ ਪਿਸਾਚ ਤੇ ਦੇਉ ਦੋਵੇਂ ਗੁਰੂ ਜੀ ਅੱਗੇ ਹੱਥ ਜੋੜ ਕੇ ਆ ਖਲੋਤੇ। ਗੁਰੂ ਜੀ ਦੇ ਹੁਕਮ ਨਾਲ ਉਹ ਅਗਲੇ ਦਿਨ ਸਰਹੰਦ ਵਲ ਜਾਂਦੇ ਹੋਏ ਲੋਕਾਂ ਨੂੰ ਪਤਿਆਵਾ ਦੇਣ ਲਈ ਕਈ ਦਰੱਖਤ ਤੋੜ ਕੇ ਚਲੇ ਗਏ। ਭਾਵੇਂ ਏਹ ਸ਼ਕਤੀ ਭੀ ਓਨ੍ਹਾਂ ਨੇ ਦੇਖ ਲੀਤੀ ਤਾਂ ਭੀ ਜੱਟਾਂ ਨੇ ਸੇਵਾ ਨਾ ਕੀਤੀ। ਗੁਰੂ ਜੀ ਦੇ ਨਾਲ ਦੇ ਸਾਧੂ ਬਾਂਛਤ ਚੀਜ਼ ਲੈ ਆਏ।

ਉਸੇ ਦਿਨ ਖ੍ਰਬਰ ਆਈ ਕਿ ਭੀਖੀ ਵਾਲੇ ਦੇਸੂ ਦੀ ਤੀਵੀਂ ਨੇ ਗੁਰੂ ਕੇ ਤੀਰ ਪੱਥਰਾਂ ਨਾਲ ਭੰਨ ਤੋੜ ਕੇ ਸੁਟ ਦਿੱਤੇ ਅਤੇ ਉਹੋ ਸੁਲਤਾਨ ਦੀ ਖੰਡੀ ਫੇਰ ਦੇਸੂ ਦੇ ਕੰਧੇ ਰਖਾ ਦਿੱਤੀ ਹੈ। ਗੁਰੂ ਜੀ ਨੇ ਬਚਨ ਕੀਤਾ, “ਮਾਨ ਮਿਤ ਨਹੀਂ, ਲਾਲਚੀ ਸਿੱਖ ਨਹੀਂ। ਕਿਸੇ ਸਮੇਂ ਸੰਤ ਸੁਧਾਰਨਗੇ। ਦੇਸੂ ਨੇ ਏਹ ਤੀਰ ਨਹੀਂ ਤੋੜੇ, ਆਪਣੀ ਬੰਸ ਮਰੋੜੀ ਹੈ। ਏਸ ਜੰਡ ਵਿੱਚ ਜਿਸ ਦਿਨ ਪਿੱਪਲ ਜੰਮੇਗਾ ਦੇਸੂ ਦਾ ਬੰਸ ਨਾ ਰਹੇਗਾ।” ਉਹੋ ਗੱਲ ਸੱਚ ਹੋਈ, ਵੀਹ ਕੁ ਵਰ੍ਹੇ ਪਿੱਛੋਂ ਉਸੇ ਜੰਡ ਵਿੱਚ ਪਿੱਪਲ ਜੰਮਿਆਂ, ਦੇਸੂ ਮਰ ਗਿਆ, ਉਸ ਦਾ ਬੇਟਾ ਗੈਂਡੇਰਾਇ ਮਾਲਕ ਮੁਲਕ ਹੋ ਕੇ ਆਪਣੇ ਸਾਕਾਂ ਦੇ ਹਥੋਂ ਕਤਲ ਹੋਯਾ। ਗੈਂਡੇ ਦੇ ਪੁੜ੍ਹ ਨੂੰ ਭੀ ਸਰੀਕਾਂ ਨੇ ਮਾਰ ਘੱਤਿਆ। ਰਾਜ ਓਨ੍ਹਾਂ ਦਾ ਬਾਬੇ ਆਲਾ ਸਿੰਘ ਨੇ ਲੈ ਲੀਤਾ। ਹੁਣ ਦੇਸੂ ਦੀ ਕੁਲ ਦਾ ਇੱਕ ਜੀ ਨਹੀਂ। ਸੱਚ ਹੈ, ‘ਸਾਧੂ ਬੋਲੇ ਸਹਿਜ ਸੁਭਾਇ। ਸਾਧੂ ਦਾ ਬੋਲਿਆ ਬਿਰਥਾ ਨ ਜਾਇ।’ ਮੌਜ਼ਾਂ ਤੋਂ ਚੱਲ ਕੇ ਗੁਰੂ ਸਾਹਿਬ ਜੀ ਮਾਈ ਸਰਖਾਨੇ ਤੇ ਡਿੱਖ ਪਿੰਡ ਇੱਕ ਰਾਤ ਰਹਿ ਕੇ ਸਾਬੋ ਕੀ ਤਲਵੰਡੀ ਜਾ ਰਹੇ, ਜਿੱਥੇ ਹੁਣ ਦਮਦਮਾ ਸਾਹਿਬ ਗੁਰਦੁਆਰਾ ਹੈ। ਹੁਨ ਉਥੇ ਦਰਬਾਰ ਦੇ ਸਾਹਮਣੇ ਨੌਵੇਂ ਗੁਰੂ ਜੀ ਦਾ ਮੰਦ੍ਰ ਹੈ। ਤਲਵੰਡੀ ਵਾਲੇ ਸਾਬੋ ਕੇ ਸ੍ਰਦਾਰਾਂ ਨੇ ਬਹੁਤ ਸੇਵਾ ਕੀਤੀ। ਪੜ੍ਹਣ ਦਾ ਜ਼ਿਕਰ ਚੱਲਿਆ ਤਾਂ ਗੁਰੂ ਜੀ ਨੇ ਬਚਨ ਕੀਤਾ, “ਏਥੇ ਗੁਰੂ ਕੀ ਕਾਂਸੀ ਹੋਵੇਗੀ।” ਸੋ ਸੱਚ ਹੈ, ਉਥੇ ਬਹੁਤ ਸਿੱਖ ਗੁਰਮੁਖੀ ਵਿੱਦਜਾ ਪੜ੍ਹਦੇ ਹਨ। ਤਾਂ ਹੀ ਉਥੋਂ ਦੇ ਨਿਵਾਸੀ ਉਸ ਤਾਲ ਨੂੰ; ਜਿਸ ਦੀ ਕਾਰ ਨੌਵੇਂ ਗੁਰੂ ਜੀ ਨੇ ਕਵੀ ਸੀ, ਗੁਰੂਸਰ, ਦਸਾ ਸਮੇਧ ਤੇ ਦਰਬਾਰ ਨੂੰ ਬਿਸੂਨਾਥ, ਦੇਗ ਨੂੰ ਅੰਨ ਪੂਰਨਾ ਬੋਲਦੇ ਹਨ। ਭਜਨ ਦੀ ਗੰਗਾ ਚਲਦੀ ਹੈ। ਕਈ ਦਿਨ ਤਲਵੰਡੀ ਰਹਿ ਕੇ ਉਥੋਂ ਅੱਗੇ ਪਰਮੂ ਦੇ ਕੋਟ ਜਾ ਰਹੇ। ਲੋਕਾਂ ਨੇ ਸੇਵਾ ਤਾਂ ਬਹੁਤ ਕੀਤੀ ਪਰ ਇੱਕ ਚੋਰ ਨੇ ਗੁਰੂ ਜੀ ਦਾ ਘੋੜਾ ਚੁਗਾ ਲੀਤਾ, ਜੋ ਉਥੋਂ ਤਿੰਨ ਕੋਹ ਉੱਤੋਂ ਇੱਕ ਢਾਬ ਵਿੱਚੋਂ ਜਿਸ ਨੂੰ “ਸੀਤਲ ਸਰ” ਆਖਦੇ ਹਨ ਪਾਣੀ ਪੀਣ ਲੱਗਾ ਫਤਿਆ ਗਿਆ। ਗੁਰੂ ਸਾਹਿਬ ਜੀ ਦੇ ਰੋਬਰੂ ਆ ਕੇ ਉਹ ਚੋਰ ਆਪੇ {ਸੂਲੀਸਰ} ਸੂਲੀ ਤੇ ਚੜ੍ਹ ਕੇ ਮਰ ਗਿਆ। ਤਾਂ ਹੀ ਉਸ ਗੁਰਦੁਆਰੇ ਦਾ ਨਾਮ ‘ਸੂਲੀਸਰ’ ਹੈ।

ਉਥੋਂ ਅੱਗੇ ਬਰੇ ਪਿੰਡ ਵਾਲੇ ਲੋਕ ਗੁਰੂ ਜੀ ਨੂੰ ਲੈ ਗਏ। ਬਹੁਤ ਪ੍ਰੇਮ ਨਾਲ ਸੇਵਾ ਕੀਤੀ। ਉਥੋਂ ਬੱਛੋਆਣੇ ਪਿੰਡ ਵਾਲੇ ਪ੍ਰੇਮੀ ਸਿੱਖ ਗੁਰੂ ਜੀ ਨੂੰ ਆਪਣੇ ਪਿੰਡ ਲੈ ਆਏ। ਕਈ ਦਿਨ ਰੱਖਿਆ। ਸਤਸੰਗ ਸੇਵਾ ਕਰ ਕੇ ਨਿਹਾਲ ਹੋਏ। ਉਥੋਂ ਅੱਗੇ ਗੋਬਿੰਦ ਪੁਰੇ ਗਏ ਤਾਂ ਓਨ੍ਹਾਂ ਸਗੋਂ ਗੁਰੂ ਜੀ ਦੇ ਘਾਈਆਂ ਦੇ ਭੂਰੇ ਤੇ ਰੰਬੇ ਖੋਹ ਲੀਤੇ। ਗੁਰੂ ਜੀ ਉਸੇ ਘੜੀ ਸਿੰਗ੍ਰੋੜੀ ਪਿੰਡ ਜਾ ਰਹੇ। ਓਨ੍ਹਾਂ ਮਨੋਂ ਤਨੋਂ ਸੇਵਾ ਕੀਤੀ। ਅਗਲੇ ਦਿਨ ਮਹਾਰਾਜ ਜੀ ਨੇ ਗਰਨੇ ਪਿੰਡ ਦੇ ਲੋਕਾਂ ਨੂੰ ਜਾ ਤਾਰਿਆ ਤੇ ਗੋਬਿੰਦ ਪੁਰੇ ਦੇ ਲੋਕਾਂ ਪਿੱਛੋਂ ਪਛਤਾ ਕੇ ਗੁਰੂ ਕੇ ਸਰਾਪ ਤੋਂ ਡਰ ਕੇ ਸੱਤ ਭੂਰੇ, ਦੋ ਘੜੇ ਘਿਉ ਦੇ ਤੇ ਇੱਕ ਘੋੜਾ ਲੈ ਕੇ ਗੁਰੂ ਜੀ ਦੇ ਚਰਨ ਜਾ ਫੜੇ। ਦੀਨ ਹੋ ਕੇ ਭੁੱਲ ਬਖਸ਼ਾਈ। ਤਾਂ ਭੀ ਏਹ ਬਚਨ ਹੋਯਾ, “ਏਨ੍ਹਾਂ ਗੋਲੇ ਜੱਟਾਂ ਦੀ ਬੰਸ ਨਾ ਵਧੇਗੀ। ਪਰ ਜਿਤਨੀ ਹੈ ਏਤਨੀ ਹੀ ਅਜੀਤ ਰਹੂ।” ਸੋ ਹੁਣ ਤੱਕ ਓਨ੍ਹਾਂ ਦੇ ਉਤਨੇ ਹੀ ਆਦਮੀ ਹਨ। ਵਧੇ ਘਟੇ ਨਹੀਂ, ਪਰ ਸੂਰਬੀਰ ਉੱਥੇ ਹਨ।

(ਪਾ: ੯ - ੮)

ਬਾਂਗਰ ਦੇਸ ਆਗਰੇ ਤਕ ਯਾਤ੍ਰਾ

ਏਸੇ ਪ੍ਰਕਾਰ ਵਿਚਰਦੇ ਹੋਏ ਗੁਰੂ ਸਾਹਿਬ ਜੀ ਗਾਗੇ, ਲੇਲ, ਮੂਲਕ ਆਦਿ ਪਿੰਡਾਂ ਵਿੱਚ ਉੱਤਰ ਕੇ ਲੋਕਾਂ ਦਾ ਉਧਾਰ ਕਰਦੇ ਹੋਏ ਮਕੌੜ ਪਿੰਡ ਦੇ ਪੱਤਣ ਘੱਗਰ ਨਦੀ ਲੰਘ ਕੇ ਥੋੜ੍ਹਾ ਚਿਰ ਮਕੌੜ ਦੇ ਬੋਹੜ ਬ੍ਰਿਛ ਹੇਠ ਠਹਿਰੇ। ਪਿਛਲੇ ਵਹੀਰ ਨੂੰ ਮਿਲਾਇਆ। {ਧਮਧਾਨ ਦੱਗ ਚੌਧਰੀ} ਫੇਰ ਧਮਧਾਨ ਪਿੰਡ ਪਾਸ ਤਾਲ ਦੇ ਕਿਨਾਰੇ; ਜੋ ਲਉ ਕੁਸ਼ ਦੇ ਸਮੇਂ ਦਾ ਦੱਸੀਦਾ ਹੈ, ਜਾ ਉੱਤਰੇ। ਦੱਗੇ ਨਾਮ ਚੌਧਰੀ ਦੁੱਧ ਦੀ ਗਾਗਰ ਲੈ ਕੇ ਆਯਾ। ਬਚਨ ਹੋਇਆ, “ਏਹ ਦੁੱਧ ਸਾਡੇ ਕੰਮ ਦਾ ਨਹੀਂ, ਤੁਸੀਂ ਮੂੜੀ ਚੜ੍ਹਾ ਕੇ ਚੋਇਆ ਹੈ।” ਗੁਰੂ ਜੀ ਨੂੰ ਜਾਣੀ ਜਾਣ ਸਮਝ ਕੇ ਦੱਗੇ ਜੱਟ ਓਹ ਦੁੱਧ ਲੈ ਗਿਆ। ਹੋਰ ਦੋ ਗਾਗਰਾਂ ਭਰ ਕੇ ਲੈ ਆਇਆ ਕਿਉਂਕਿ ਬਾਂਗਰ ਦੇਸ ਦੇ ਜੱਟ ਪਰਾਈਆਂ ਮਹੀਆਂ ਚਰਦੀਆਂ ਨੂੰ ਬਾਹਰ ਤੋਂ ਚੁਗਾ ਲਿਆਉਂਦੇ ਹਨ। ਕੱਟੇ ਵੱਛੇ ਰੋਂਦੇ ਪਿੱਛੇ ਮਾਲਕਾਂ ਦੇ ਘਰ ਰਹਿ ਜਾਂਦੇ ਹਨ, ਮੂੜੀ ਚੜ੍ਹਾ ਕੇ ਮਹੀਆਂ ਦਾ ਦੁੱਧ ਚੋਲੈਂਦੇ ਹਨ। ਦੱਗੇ ਚੌਧਰੀ ਨੇ ਗੁਰੂ ਜੀ ਨੂੰ ਪੂਰਾ ਗੁਰੂ ਵੇਖ ਬੜੀ ਸ਼ਰਧਾ ਨਾਲ ਸੇਵਾ ਕੀਤੀ। ਰਥ, ਡੋਲਾ, ਗੱਡੀ, ਉਠ, ਘੋੜੇ ਗੁਰੂ ਕੇ ਸਭ ਆਪਣੀ ਹਵੇਲੀ ਵਿੱਚ ਉਤਾਰ ਲੀਤੇ। ਗੁਰੂ ਕੇ ਤੰਬੂ ਬਾਹਰ ਲੱਗੇ ਰਹੇ। ਚੁਫੇਰੇ ਦੇ ਪਿੰਡਾਂ ਵਾਲੇ ਭੀ ਸੇਵਾ ਕਰਨ ਲੱਗ ਪਏ। ਤਦੋਂ ਨੂੰ ਗੁਰੂ ਦੀ ਸੰਗਤ ਦੇ ਦੋ ਟੋਲੇ ਪੋਠੋਹਾਰ ਵੱਲੋਂ ਓਥੇ ਜਾ ਪੁੱਜੇ। ਗੁਰੂ ਜੀ ਦੇ ਦਰਸ਼ਨ ਕੀਤੇ। ਭੇਟਾ ਚੜ੍ਹਾਈ ਮਨੋਕਾਮਨਾ ਪਾਈ। ਪੰਜ ਦਿਨ ਗੁਰੂ ਜੀ ਦੇ ਪਾਸ ਰਹਿ ਕੇ ਸਤਸੰਗ ਸੇਵਾ ਕਰਦੇ ਰਹੇ। ਫੇਰ ਖੁਸ਼ੀ ਤੇ ਵਿਦਾ ਲੈ ਕੇ ਆਪਣੇ ਦੇਸ ਨੂੰ ਗਏ। ਓਥੇ ਜੰਗਲ ਅਧਕ ਹੋਣੇ ਕਰ ਸ਼ਿਕਾਰ ਬਹੁਤ ਸੀ। ਗੁਰੂ ਸਾਹਿਬ ਜੀ ਹਮੇਸ਼ਾ ਸ਼ਿਕਾਰ ਬਹੁਤ ਲਿਆਉਂਦੇ ਰਹੇ। ਲੰਗਰ ਅਟੁੱਟ ਚੱਲਦਾ ਰਿਹਾ। ਹੁਣ ਤਾਂ ਓਥੇ ਬੜੇ ਬੜੇ ਮੰਦਰ ਪੱਕੇ ਬਣ ਗਏ ਹਨ। ਛੇ ਹਜ਼ਾਰ ਦੇ ਲਗਭਗ ਆਮਦਨੀ ਜਾਗੀਰ ਸਮੇਤ ਹੈ। ਇੱਕ ਬੜੇ ਤਲਾਈ ਦੇ ਦੋ ਪਾਸੇ ਮਹਾਰਾਜੇ ਮਹਿੰਦੂ ਸਿੰਘ ਨੇ ਬਣਵਾਏ ਅਤੇ ਦੂਜੇ ਧੋਬਸਰ ਨਾਮ ਦਾ ਤਾਲ ਦਾ ਚੁਫੇਰਾ (ਜਿੱਥੇ ਗੁਰੂ ਕਿਆਂ ਨੇ ਬਸਤਰ ਸਾਫ਼ ਕਰਾਏ ਸਨ) ਖਾਲਸੇ ਨੇ ਤਿਆਰ ਕਰਾ ਰੱਖਿਆ ਹੈ। ਏਸ ਗੁਰੁਦਾਅਰੇ ਜੇਡੀ ਰੱਣਕ ਤੇ ਲੰਗਰ ਦੇਣ ਦੀ ਰੀਤੀ ਹੋਰ ਕਿਤੇ ਨਹੀਂ। ਦੁੱਧ ਬਹੁਤ ਹੁੰਦਾ ਹੈ, ਰਿੜਕਦੇ ਨਹੀਂ। ਸਭ ਵਰਤਿਆ ਜਾਂਦਾ ਹੈ।

ਏਸ ਯਾਤ੍ਰਾ ਵਿੱਚ ਨੰਦਲਾਲ ਸੋਹਣੇ ਦਾ ਪੁੜ੍ਹ [ਭਾਈ ਮੀਂਹਾਂ, ਨੰਦਲਾਲ ਸੋਹਣੇ ਦਾ ਪੁੜ੍ਹ] ਮੀਂਹਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਜਿੱਥੇ ਜਾ ਕੇ ਉੱਤਰਦੇ ਓਹ ਮਸ਼ਕਾਂ ਜਲ ਦੀਆਂ ਭਰ ਭਰ ਘੋੜੇ, ਬੈਲਾਂ, ਆਦਮੀਆਂ ਨੂੰ ਪਿਲਾਉਂਦਾ ਤੇ ਇਸ਼ਨਾਨ ਕਰਾਉਂਦਾ ਰਹਿੰਦਾ। ਲੰਗਰ ਵਿੱਚ ਗਾਗਰਾਂ ਨਾਲ ਜਲ ਭਰਦਾ ਰਹਿੰਦਾ। ਛਿੜਕਾਊ ਐਸਾ ਕਰਦਾ, ਜਾਣੋਂ ਮੀਂਹ ਵਰ੍ਹਾ ਦੇਂਦਾ। ਤਾਂ ਹੀ ਗੁਰੂ ਜੀ ਓਸ ਨੂੰ ਮੇਹਾਂ ਆਖਿਆ ਕਰਦੇ ਸਨ। ਕਿਸੇ ਵੇਲੇ ਭੀ ਸਿਰੋਂ ਮੁੰਡਾਸਾ ਇੰਨ੍ਹੁੰ ਨਾ ਉਤਾਰਦਾ। ਭਾਵੇਂ ਸਿਰ ਤੇ ਜ਼ਖਮ ਹੋ ਗਿਆ ਪਰ ਪਾਣੀ ਢੋਨੋਂ ਨਾ ਹਟਿਆ। ਇੱਕ ਦਿਨ ਈਂਡੂਆ ਸਵਾਰਨ ਲੱਗਾ ਤਾਂ ਮਾਤਾ ਸਾਹਿਬ ਚਿਕ ਥਾਣੀ ਜ਼ਖਮ ਦੇਖਦੀ ਰਹੀ। ਓਨ੍ਹਾਂ ਗੁਰੂ ਸਾਹਿਬ ਜੀ ਨੂੰ ਦੱਸਿਆ ਤਾਂ ਗੁਰੂ ਜੀ ਨੇ ਪਾਸ ਬੁਲਾ ਕੇ ਮੰਡਾਸਾ ਲੁਹਾਇਆ। ਸਿਰ ਦਾ ਜ਼ਖਮ ਰਾਜੀ ਕਰਾਇਆ। ਉਸ ਦੀ ਸੱਚੀ ਸੇਵਾ ਭਗਤੀ ਦੇਖ ਕੇ ਗੁਰੂ ਜੀ ਨੇ ਖੁਸ਼ੀ ਹੋ ਕੇ ਬਚਨ ਕੀਤਾ, “ਭਾਈ ਮੇਹਾਂ ਤੇਰੀ ਘਾਲਨਾ ਪ੍ਰਵਾਨ ਹੋਈ। ਜੇ ਤੂੰ ਨਿਸਕਾਮ ਹੋ ਕੇ ਏਹ ਭਗਤੀ ਕਰਦਾ ਤਾਂ ਬ੍ਰਹਮਗਯਾਨ ਦੇ ਕੇ ਤੈਨੂੰ ਹੁਣੇ ਕੈਵੱਲਜ ਮੁਕਤੀ ਬਖਸ਼ਦੇ। ਪਰ ਤੇਰੇ ਮਨ ਵਿੱਚ ਵੱਡਾ ਸਦਾਉਣ ਦੀ ਇੱਛਿਆ, ਤਦੇ ਕਰ ਕੇ ਤੈਨੂੰ ਉੱਗਰ ਤਪ ਦਾ ਫਲ ਰਿੱਧੀ ਸਿੱਧੀ ਸਮੇਤ ਗੁਰੂ ਘਰ ਦੀ ਮਸੰਦੀ ਬਖਸ਼ੀ।” ਇੱਕ ਨਗਾਰਾ, ਇੱਕ ਝੰਡਾ ਭਗਵੇ ਉਛਾੜ ਵਾਲਾ, ਸੇਲੀ, ਇੱਕ ਬੈਲ ਦੱਖਣੀ ਦੇ ਕੇ ਹੁਕਮ ਕੀਤਾ ਏਸ ਬੈਲ ਉੱਤੇ ਨਗਾਰਾ ਧਰ ਕੇ ਵਜਾਉਂਦਾ ਤੇ ਸੱਤਨਾਮ ਦਾ ਉਪਦੇਸ਼ ਦੇ ਕੇ ਸਿੱਖੀ ਵਧਾਉਂਦਾ ਫਿਰ। ਤੂੰ ਮਹੰਤਾਂ ਦਾ ਮਹੰਤ ਸਦਾਵੇਂਗਾ। ਏਹ ਵਡਿਆਈ ਤੇ ਸੰਤ ਬਾਣਾ ਲੈ ਕੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਓਸੇ ਦਿਨ ਭਾਈ ਮੇਹਾਂ ਪੂਰਬ ਪਾਸੇ

ਤੁਰ ਗਿਆ। ਗੁਰੂ ਜੀ ਦੀ ਦਾਤ ਨੇ ਅਨੇਕ ਪ੍ਰਕਾਰ ਦੀ ਆਤਮਕ ਸ਼ਕਤੀ ਦਿਖਾ ਕੇ ਬੇਅੰਤ ਲੋਕਾਂ ਨੂੰ ਗੁਰੂ ਘਰ ਦਾ ਸਿੱਖ ਬਨਾਇਆ। ਹਣ ਤੱਕ ਮੁਰਾਦਾਬਾਦ, ਲਖਨਊ, ਬਾਰਾ ਬੰਕੀ, ਨਵਾਬ ਗੰਜ ਆਦਿ ਪ੍ਰਗਣਿਆਂ ਵਿੱਚ ਮੌਹਾਂ ਸਾਹਿਬ ਦੇ ਉਪਦੇਸ਼ੀ ਗੁਰੂ ਜੀ ਦੇ ਸਿੱਖ ਉਜਾਗਰ ਹਨ। ਓਸ ਦੇ ਪਿੱਛੋਂ ਓਸ ਦੇ ਚੇਲੇ ਲਖਮੀਰ ਤੇ ਮਗਨੀ ਰਾਮ ਆਦਿਕ ਕਈ ਜਪੀ ਤਪੀ ਹੋਏ, ਜਿਨ੍ਹਾਂ ਨੇ ਰਾਜਾ ਪਰਜਾ ਨੂੰ ਚਿਤਾ ਕੇ ਗੁਰੂ ਜੀ ਦੀ ਸਿੱਖੀ ਬਹੁਤ ਫੈਲਾਈ। ਏਸ ਸ਼ਾਖ ਦੀ ਸਾਰੀ ਕਥਾ ਪੰਜਵੇਂ ਹਿੱਸੇ ਵਿੱਚ ਹੈ।

ਧਮਧਾਣ ਪਿੰਡ ਗੁਰੂ ਜੀ ਬਹੁਤ ਦਿਨ ਰਹੇ ਕਿਉਂਕਿ ਲੰਮੇ, ਨੱਕੇ, ਪੋਠੋਹਾਰ ਦੜਪ ਆਦਿ ਦੇਸ਼ਾਂਤ੍ਰਾਂ ਦੀ ਸੰਗਤ ਓਥੇ ਨਜ਼ਰ ਭੇਟਾ ਲੈ ਕੇ ਬਹੁਤ ਆਉਂਦੀ ਤੇ ਬਾਂਛਿਤ ਫਲ ਪਾ ਕੇ ਜਾਂਦੀ ਰਹੀ। ਹਣ ਗੁਰੂ ਜੀ ਨੇ ਧਮਧਾਣ ਤੋਂ ਚੱਲਣ ਸਮੇਂ ਓਥੋਂ ਦੇ ਦੱਗੇ ਨਾਮ ਚੌਧਰੀ ਨੂੰ ਜੋ ਗੁਰੂ ਜੀ ਦੀ ਆਗਤ ਭਾਗਤ ਵਿੱਚ ਸੀ, ਬਹੁਤ ਸਾਰੀ ਮਾਯਾ ਦੇ ਕੇ ਬਚਨ ਕੀਤਾ ਕਿ ਇੱਕ ਖੂਹ, ਬਾਗ, ਧਰਮਸਾਲਾ ਏਸ ਰੁਪੱਜੇ ਨਾਲ ਜਿੱਥੇ ਅਸੀਂ ਰਹੇ ਹਾਂ, ਏਥੇ ਬਣਵਾ ਕਰ ਕਿਸੇ ਸਿੱਖ ਸਾਧੂ ਨੂੰ ਟਿਕਾ ਰੱਖਣਾ। ਏਥੇ ਗੁਰੂ ਜੀ ਦੇ ਝੰਡੇ ਤੇ ਹਾਥੀ ਝੁਲਣਗੇ। ਨਾਮ ਦਾ ਤੇ ਅੰਨ ਦਾ ਸਦਾਬੁੰਡ ਚਲੇਗਾ। ਜੇ ਸਾਡਾ ਬਚਨ ਨਾ ਕਮਾਵੇਂਗਾ ਤੇ ਤੇਰਾ ਬੰਸ ਨਾ ਰਹੇਗਾ। ਕਿਉਂਕਿ ਏਹ ਪੂਜਾ ਦਾ ਪੈਸਾ ਗ੍ਰਿਸਤੀ ਨੂੰ ਖਾਣਾ ਕੱਚੇ ਮਸਾਣ ਤੇ ਪਾਰੇ ਦੇ ਤੁਲ ਹੈ। ਓੜਕ ਓਹੋ ਗੱਲ ਸੱਚ ਹੋਈ। ਓਸ ਨੇ ਗੁਰੂ ਜੀ ਦੇ ਤੁਰ ਗਿਆਂ ਪਿੱਛੋਂ ਆਪਣੇ ਖੇਤ ਵਿੱਚ ਖੂਹ ਲਾ ਲੀਤਾ ਜੋ ਹਣ ਵਿੰਗਾ ਹੋਯਾ ਹੈ ਤੇ ਬੰਸ ਓਸ ਦਾ ਸਭ ਓਥੋਂ ਉਜੜ ਗਿਆ।

ਗੁਰੂ ਸਾਹਿਬ ਜੀ ਧਮਧਾਣ ਤੋਂ ਕੁਚ ਕਰ ਕੇ ਬਾਚਾਂ ਕੋਹ ਪਰ {ਖਰਕ ਪਿੰਡ ਚੋਰਾਂ ਤੇ ਵੀ ਕ੍ਰਿਪਾ} ਖਰਕ ਪਿੰਡ ਜਾ ਉੱਤਰੇ। ਓਥੋਂ ਅਗਲੇ ਦਿਨ ਜਦ ਖਟਕੜ ਪਿੰਡ ਗਏ ਤਾਂ ਸੇਵਾ ਕਰਨ ਦੀ ਥਾਂ ਉਲਟਾ ਓਥੋਂ ਦੇ ਜੱਟ ਗੁਰੂ ਕੇ ਘੋੜੇ ਚੁਰਾਉਣ ਵਾਸਤੇ ਸਲਾਹ ਕਰ ਕੇ ਰਾਤ ਨੂੰ ਗੁਰੂ ਜੀ ਦੇ ਡੇਰੇ ਵਿੱਚ ਆ ਵੜੇ। ਜਦ ਘੋੜੇ ਖੋਲ੍ਹਣ ਲੱਗੇ ਤਾਂ ਅੰਨ੍ਹੇ ਹੋ ਗਏ। ਡੇਰ ਛੱਡ ਗਏ। ਡੇਰਿਓਂ ਬਾਹਰ ਜਾ ਕੇ ਦਿਸਣ ਲਗ ਪਿਆ, ਭ੍ਰਮਚਿਤ ਹੋ ਕੇ ਡੇਰ ਖੋਲ੍ਹਣ ਆਏ ਤਾਂ ਡੇਰ ਓਹੋ ਦਸ਼ਾ ਹੋ ਗਈ। ਓੜਕ ਦਹਿਲ ਕੇ ਗੁਰੂ ਜੀ ਦੀ ਮਿੰਨਤ ਕੀਤੀ ਤਾਂ ਸੁਜਾਏ ਹੋਏ। ਸਵੇਰੇ ਉੱਠ ਕੇ ਪੰਚਾਇਤ ਜੋੜ ਗੁਰੂ ਜੀ ਕੇ ਚਰਨ ਆ ਫੜੇ। ਗੁਨਾਹ ਮਾਫ ਕਰਾਉਣ ਲਈ ਲੱਗੇ ਮਿੰਨਤਾਂ ਕਰਨ। ਗੁਰੂ ਜੀ ਬ੍ਰਹਮ ਗਿਆਨੀ ਸਮਦਰਸੀ ਸੇ। ਖੁਸ਼ੀ ਹੋ ਕੇ ਆਖਿਆ, “ਮੰਗੋ! ਤੁਸੀਂ ਕੀ ਚਾਹੁੰਦੇ ਹੋ?” ਪੈਂਚ ਬੋਲੇ, “ਮਹਾਰਾਜ! ਸਾਡੇ ਪਿੰਡ ਖੂਹਾਂ ਦਾ ਪਾਣੀ ਖਾਰਾ ਤੇ ਕੌੜਾ ਹੈ। ਕ੍ਰਿਪਾ ਕਰੋ ਮਿੱਠਾ ਹੋ ਜਾਵੇ, ਸਾਰਾ ਨਗਰ ਸੁਖ ਪਾਵੇ। ਗੁਰੂ ਜੀ ਨੇ ਤੀਰ ਚਲਾ ਕੇ ਆਖਿਆ, “ਜਿੱਥੋਂ ਤੱਕ ਤੀਰ ਗਿਆ ਹੈ, ਏਤੇਨੀ ਦੂਰ ਪਿੰਡ ਤੋਂ ਚੁਫੇਰੇ ਮਿੱਠਾ ਜਲ ਨਿੱਕਲੇਗਾ।” ਹਣ ਓਸ ਹੱਦ ਤੋਂ ਅੰਦਰ ਖੂਹ ਮਿੱਠੇ ਤੇ ਹੱਦੋਂ ਬਾਹਰ ਖਰੇ ਪਾਣੀ ਦੇ ਹਨ। ਸੱਚ ਹੈ ਸਤਿਗੁਰੂ ਸੰਤ ਬੁਰਾ ਕਰਨ ਵਾਲੇ ਦਾ ਭੀ (ਚੰਦਨ ਦੇ ਬਿੱਖਜ ਵਾਂਗੂੰ ਜੀਕੂੰ ਓਹ ਕੱਟਣ ਵਾਲੇ ਕੁਹੜੇ ਨੂੰ ਭੀ ਸੁਗੰਧਜ ਕਰ ਦੇਂਦਾ ਹੈ) ਭਲਾ ਹੀ ਕਰਦੇ ਹਨ। ਦੋ ਦਿਨ ਓਥੇ ਜੱਟਾਂ ਨੇ ਗੁਰੂ ਜੀ ਨੂੰ ਪਰੇਮ ਨਾਲ ਰੱਖਿਆ। ਦੁੱਧ ਬਹੁਤ ਛਕਾ ਕੇ ਘੋੜਿਆਂ ਨੂੰ ਭੀ ਦੁੱਧ ਪਿਲਾਉਂਦੇ ਰਹੇ। “ਤੁਹਾਡੇ ਪਿੰਡ ਦੁੱਧ ਬਹੁਤ ਰਹੇਗਾ” ਏਹ ਵਰ ਦੇ ਕੇ ਗੁਰੂ ਜੀ ਓਥੋਂ ਚੱਲ ਕੇ [ਜੀਂਦ, ਟੇਕ ਪਿੰਡ] ਜੀਂਦ ਜਾ ਰਹੇ। ਓਥੋਂ ਅੱਗੇ ਟੇਕ ਪਿੰਡ ਜੋ ਬਹਰਜਖ* ਦੇ ਪਾਸ ਹੈ ਜਾ ਰਹੇ। ਓਥੋਂ ਦੇ ਮਹੰਤ ਤਿਲੋਕਦਾਸ ਵੈਰਾਗੀ ਦਾ ਉਧਾਰ ਕੀਤਾ ਤੇ ਇੱਕ ਮੱਲਾ ਨਾਮ ਤਖਾਣ ਸਿੱਖ ਭਾਈ ਲਾਲੇ ਵਰਗਾ ਪਰਮ ਪ੍ਰੇਮੀ ਸੀ ਓਨ ਆਪਣੇ ਘਰ ਗੁਰੂ ਜੀ ਨੂੰ ਉਤਾਰ ਕੇ ਮਾਈਆਂ ਦੀ ਮਾਈਆਂ ਨੇ ਤੇ ਗੁਰੂ ਜੀ ਦੀ ਟਹਿਲ ਓਸ ਆਪ ਆਪ ਨੇ ਪੁੜ੍ਹਾਂ ਪੋਤ੍ਰਿਆਂ ਸਮੇਤ ਬੜੀ ਸ਼ਰਧਾ ਨਾਲ ਕੀਤੀ। ਰਾਤ ਨੂੰ ਸਤਸੰਗ ਦੇ ਬਚਨ ਤੇ ਭਗਤੀ

*ਬਹਰਜਖ ਸ੍ਰਸੂਤੀ ਨਦੀ ਕਨਾਰੇ ਹੈ। ਜਦ ਪਾਂਡਵਾਂ ਤੇ ਕੈਰਵਾਂ ਨੇ ਏਸ ਨਿਰਦਜ ਭੂਮੀ ਪਰ ਮਹਾਭਾਰਤ ਅਰਥਾਤ ਮਹਾਂ ਘੋੜ ਦੁੱਧ ਕਰਨਾ ਅੰਭੜਾ, ਤਦੋਂ ਕ੍ਰਿਸ਼ਨ ਜੀ ਨੇ ਚਾਰ ਜਖ ਚੋਹੀਂ ਪਾਸੀਂ ਖੜੇ ਕਰ ਕੇ ਹੁਕਮ ਦਿੱਤਾ ਕੋਈ ਜੰਗ ਵਿੱਚੋਂ ਨੱਸ ਕੇ ਬਾਹਰ ਜਾਣ ਚਾਹੇ ਉਸ ਨੂੰ ਜਾਣ ਨਾ ਦੇਵੇ। ਓਹ ਬਹਰ ੧ ਰਤਨ ੨ ਭੈਰਵ ੩ ਤਿਰਸੂ ੪, ਏਹ ਚਾਰ ਯੱਥ ਹਣ ਤੱਕ ਪ੍ਰਸਿੱਧ ਹਨ।

ਭਜਨ ਦੀ ਰੀਤ ਪੁੱਛਦਾ ਰਿਹਾ। ਨਾਲੇ ਮੁਠੀਆਂ ਭਰਦਾ ਰਿਹਾ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਜੀ ਨੇ ਸਭ ਪ੍ਰਵਾਰ ਸੰਗਤ ਸਮੇਤ ਸਰਸੂਤੀ ਤੀਰਥ ਵਿੱਚ ਇਸ਼ਨਾਨ ਕੀਤਾ ਦਾਨ ਦਿੱਤਾ। ਦੂਜੇ ਦਿਨ ਓਸ ਸਿੱਖ ਨੂੰ ਨਾਲ ਲੈ ਕੇ ਕੈਂਬਲ ਢੰਡਾਰ ਤੀਰਥ ਉੱਤੇ ਜਾ ਉੱਤਰੇ। ਇਸ਼ਨਾਨ ਦਾਨ ਕੀਤੇ। ਤਦੋਂ ਨੂੰ ਓਥੇ ਦੇ ਰਹਿਣ ਵਾਲੇ ਤਖਾਣ ਤੇ ਬਾਣੀਏਂ ਸਿੱਖ ਆ ਕੇ ਸ਼ਹਿਰ ਵਿੱਚ ਲੈ ਗਏ। ਓਥੇ ਵੀ ਭਾਵੇਂ ਰਹੇ ਤਾਂ ਤਖਾਣ ਸਿੱਖ ਦੇ ਘਰ ਹੀ, ਪਰ ਸੇਵਾ ਮਨੋਂ ਤਨੋਂ ਕਰ ਕੇ ਸਭ ਨੇ ਕੀਤੀ। ਮਾਈਆਂ ਨੇ ਮਾਈ ਸਾਹਿਬਾਂ ਦੇ ਦਰਸ਼ਨ ਪਾਏ, ਜੇਵਰ ਤੇਵਰ ਚੜਾਏ। ਦੋ ਦਿਨ ਓਥੇ ਰਹਿ ਕੇ ਗੁਰੂ ਜੀ ਆਪਣੇ ਅਮੋਲਕ ਬਚਨ ਸੁਣਾ ਸੁਣਾ ਸੰਗਤ ਨੂੰ ਨਿਹਾਲ ਕੀਤਾ।

ਕੈਂਬਲੋਂ ਚੱਲ ਕੇ {ਕੈਂਬਲ, ਬਰਨੇ} ਬਾਰਨੇ ਪਿੰਡ ਜਾ ਰਹੇ, ਓਥੇ ਇੱਕ ਘਰ ਜੱਟ ਸਿੱਖ ਦਾ ਸੀ। ਓਸੇ ਦਿਨ ਓਸ ਸਿੱਖ ਦਾ ਖੇਤ ਕੱਛਣ ਕਾਛੂ ਆਏ ਤਾਂ ਓਸ ਨੇ ਖੇਤ ਵਿੱਚ ਜਾਣਾ ਚਾਹਿਆ। ਗੁਰੂ ਜੀ ਬੋਲੇ, “ਤੇਰੀ ਸਹਾਇਤਾ ਗੁਰੂ ਕਰੇਗਾ, ਤੂੰ ਨਾ ਜਾਹਾ।” ਤਾਂ ਬੀ ਓਹ ਚਲਾ ਗਿਆ। ਖੇਤ ਮਿਣਿਆਂ ਦੋ ਸੌ ਵਿਘੇ ਦਾ ਸੌ ਵਿਘੇ ਹੋਯਾ। ਸ਼ਰੀਕਾਂ ਨੇ ਕਹਿ ਕੇ ਫੇਰ ਜੇਉੜੀ ਫਿਰਾਈ ਤਾਂ ਭੀ ਨਾ ਵਧਿਆ। ਅੱਧਾ ਕਣ ਲੱਗਾ। ਘਰ ਆ ਕੇ ਓਨ ਗੁਰੂ ਕੇ ਚਰਨ ਫੜ ਲੀਤੇ। ਬਚਨ ਹੋਯਾ, “ਜੇ ਤੂੰ ਨਾ ਜਾਂਦਾ ਤਾਂ ਏਤਨਾ ਕਣ ਭੀ ਨਾ ਲੱਗਦਾ।” ਓਸ ਸਿੱਖ ਨੇ ਵਡੀ ਸ਼ਰਧਾ ਨਾਲ ਸੇਵਾ ਕੀਤੀ। ਅਗਲੇ ਦਿਨ ਗੁਰੂ ਜੀ ਤਿਆਰ ਹੋਏ ਤਾਂ ਬੇਨਤੀ ਕੀਤੀ, “ਕੁਛ ਉਪਦੇਸ਼ ਕਰ ਜਾਓ।” ਗੁਰੂ ਜੀ ਨੇ ਆਖਿਆ, “ਗੰਦਾ ਧੂਆਂ ਨਾ {ਤੰਬਾਕੂ ਨਿਸ਼ੇਧ} ਘੁੱਟਣਾ ਸਗੋਂ ਧੂਮ੍ਰ ਪਾਨ ਕਰਨ ਵਾਲੇ ਬਿਪ੍ਰ ਨੂੰ ਦਾਨ ਭੀ ਨਹੀਂ ਦੇਣਾ ਕਿਉਂ ਜੋ ਉਸ ਨੂੰ ਦਾਨ ਦੇਣ ਵਾਲਾ ਨਰਕ ਵਿੱਚ ਜਾਂਦਾ ਹੈ ਤੇ ਓਹ ਬਿਪ੍ਰ ਗ੍ਰਾਮ ਦਾ ਸੂਕਰ ਹੁੰਦਾ ਹੈ। ਏਸ ਗੰਦੇ ਧੂਏਂ ਤੋਂ ਕੋਈ ਕੋਈ ਧਰਮਾਤਮਾ ਹੀ ਬਚਣਗੇ। ਬਾਕੀ ਬਹੁਤ ਲੋਕ ਭ੍ਰਾਸਟ ਹੋ ਜਾਨਗੇ। ਜੇ ਤੇਰੀ ਸੰਤਾਨ ਨਾ ਪੀਏਗੀ ਤਾਂ ਸਰਬ ਪ੍ਰਕਾਰ ਸੁਖ ਸੰਪਤੀ ਭੋਗੇਗੀ। ਜੇ ਤਮਾਕੂ ਵਰਤੇਗੀ ਤਾਂ ਕੰਗਾਲ ਹੋ ਜਾਓ।” ਓਸ ਵੇਲੇ ਤਾਂ ਓਸ ਦੇ ਸੰਬੰਧੀਆਂ ਨੇ ਸੌਂਹ ਪਾਈ ਕਿ ਗੰਦਾ ਧੂਆਂ ਛੱਡ ਦਿੱਤਾ, ਅਰ ਸਿੱਖਾਂ ਦੇ ਰਾਜ ਸਮੇਂ ਮਾਫ਼ੀਦਾਰ ਬਣੇ ਰਹੇ। ਪਰ ਫੇਰ ਹੁਣ ਜਿਸ ਦਿਨ ਤੋਂ ਕੁਸੰਗ ਦੇ ਪ੍ਰਤਾਪ ਨਾਲ ਹੁੱਕਾ ਪੀਣ ਲੱਗ ਪਏ, ਮਹਾਂ ਕੰਗਾਲ ਹੋ ਗਏ।

ਬਾਰਣੇ ਤੋਂ ਚੱਲ ਕੇ ਗੁਰੂ ਜੀ ਬਨੇਸਰ ਸ਼ਹਿਰ ਦੇ ਉੱਤ੍ਰ ਵੱਲ ਸਰਸੂਤੀ ਕਿਨਾਰੇ ਜਾ ਉੱਤਰੇ। ਸੂਰਜ ਗ੍ਰਹਿਣ ਉੱਤੇ ਆਏ ਲੋਕ ਗੁਰੂ ਜੀ ਦਾ ਆਗਮਨ ਸੁਣ ਕੇ ਦਰਸ਼ਨ ਕਰਨ ਆਉਣ ਲੱਗੇ। ਗੁਰੂ ਜੀ ਦੇ ਦੀਵਾਨ, ਕਥਾ, ਕੀਰਤਨ, ਲੰਗਰ ਦੇਣ ਦੀ ਮ੍ਰਿਯਾਦਾ ਦੇਖ ਦੇਖ ਜੋਗੀ, ਸੰਨਿਆਸੀ, ਬੈਰਾਗੀ ਹੱਕੇ ਬੱਕੇ ਰਹਿ ਗਏ। ਜੋ ਕੋਈ ਚਰਚਾ ਕਰਨ ਆਯਾ, ਗੁਰੂ ਜੀ ਦੇ ਮੁਖਾਰਬਿੰਦ ਤੋਂ ਸ਼ਬਦ ਸੁਣ ਨਿਰੁਤ੍ਤ ਤੇ ਨਿਹਾਲ ਹੋ ਗਿਆ। ਗੁਰੂ ਜੀ ਦਾ ਤੀਰਥਾਂ ਨੂੰ ਜਾਣਾ ਸੁਣ ਕੇ ਬਹੁਤ ਸਿੱਖ ਸਾਧੂ ਨਾਲ ਰਲ ਪਏ। ਬਨੇਸਰੋਂ ਤੁਰ ਕੇ ਗੁਰੂ ਸਾਹਿਬ ਯਾਰਾਂ ਕੋਹ ਬਨੀ ਬਦਰਪੁਰ ਜਾ ਠਹਿਰੇ। ਦੋ ਦਿਨ ਓਥੇ ਰਹੇ, ਬਹੁਤ ਸੰਗਤ ਦਰਸ਼ਨ ਕਰਨ ਆਈ। ਜਿਤਨੀ ਪੂਜਾ ਚੜ੍ਹੀ {ਪੂਜਾ ਦੇ ਧਨ ਨਾਲ ਖੂਹ ਧਰਮਸ਼ਾਲਾ} ਓਥੋਂ ਦੇ ਪੈਂਚਾਂ ਨੂੰ ਦੇ ਕੇ ਹੁਕਮ ਦਿੱਤਾ ਕਿ ਏਸ ਰੁਪੱਜੇ ਨਾਲ ਏਥੇ ਖੂਹ, ਧਰਮਸ਼ਾਲਾ ਬਨਵਾ ਕੇ ਬਿਛੁੰਦ ਲਗਾ ਦੇਵੇ ਮੁਸਾਫਰਾਂ ਦੇ ਸੁਖ ਵਾਸਤੇ। ਓਨ੍ਹਾਂ ਓਹੋ ਕੰਮ ਕਰ ਛੱਡਿਆ। ਹੁਣ ਓਨ੍ਹਾਂ ਦੀ ਸੰਤਾਨ ਦੇ ਕਈ ਪਿੰਡ ਵਸਦੇ ਹਨ। ਗੁਰੂ ਜੀ ਦਾ ਖੂਹ ਤੇ ਗੁਰਦੂਆਰਾ ਹੁਣ ਤੱਕ ਬਣੇ ਹੋਏ ਹਨ। ਓਥੋਂ ਚੱਲ ਕੇ ਸੁਢੈਲ ਆਦਿ ਪਿੰਡਾਂ ਪਾਸ ਉੱਤਰਦੇ ਹੋਏ ਗੁਰੂ ਸਾਹਿਬ ਜੀ ਜਮਨਾਂ ਦੇ ਇਸ਼ਨਾਨ ਕਰ ਸਨੇ ਸਨੇ ਥੋੜ੍ਹੀ ਥੋੜ੍ਹੀ ਮੰਜ਼ਲ ਕਰ ਕੇ ਜਿੱਥੇ ਜਾ ਕੇ ਉੱਤਰਦੇ ਰਹੇ, ਸਭ ਸਾਥੀਆਂ ਨੂੰ ਬਾਂਛਿਤ ਵਸਤੂ ਦੇ ਕਰ ਖੁਸ਼ੀ ਕਰਦੇ ਰਹੇ।

ਏਸੇ ਪ੍ਰਕਾਰ ਬਹੁਤ ਰਸਤਾ ਉਲੰਘਣ ਕਰ ਅਨੇਕ ਜਾਨਵਰਾਂ ਦਾ ਸ਼ਿਕਾਰ ਕਰ ਕੇ {ਮਲੁਕਦਾਸ ਬੈਸਨੋ} ਕੜੇ ਮਾਣਕਪੁਰ ਪਿੰਡ (ਜਿੱਥੇ ਮਲੂਕ ਦਾਸ ਜੋਗੀ ਰਾਜ ਸਿੱਧ ਬੈਸਨਾਂ ਸਾਧ ਰਿਹਾ ਕਰਦਾ ਸੀ) ਜਾ ਉੱਤਰੇ। ਏਹ ਮਲੂਕ ਦਾਸ ਗੁਰੂ ਹਰਿਰਾਇ ਜੀ ਪਾਸ ਕਈ ਮਹੀਨੇ ਕੀਰਤਪੁਰ ਰਹਿ ਗਿਆ ਸੀ। ਆਪਣੇ ਸੇਵਕਾਂ ਪਾਸ ਗੁਰੂ ਜੀ ਦੀ ਬਹੁਤ ਸੋਭਾ ਸੁਣਾਯਾ ਕਰਦਾ। ਹੁਣ ਜਦ ਓਨ ਸੁਣਿਆ

ਕਿ ਏਹ ਗੁਰੂ ਸ਼ਿਕਾਰ ਖੇਡ ਕੇ ਮਾਸ ਛੱਕਦਾ ਹੈ ਤਾਂ ਦਰਸ਼ਨ ਕਰਨ ਨਾ ਆਯਾ। ਪਰ ਮਨ ਦੁਚਿਤਾਈ ਵਿੱਚ ਪੈ ਗਿਆ। ਜਦ ਓਸ ਨੇ ਖੀਰ, ਪੂਰੀ, ਸਾਗ ਦਾਲ ਦਾ ਭੋਗ ਠਾਕਰ ਨੂੰ ਲਾਇਆ ਤਾਂ ਏਧਰ ਓਸੇ ਸਮੇਂ ਗੁਰੂ ਕਾ ਥਾਲ ਲਗਿਆ ਸੀ ਜਾਂ ਉਨ ਭੋਗ ਲਾ ਕੇ ਠਾਕਰ ਅੱਗੋਂ ਥਾਲ ਚੁੱਕਿਆ ਤਾਂ ਥਾਲ ਵਿੱਚ ਮਹਾਂ ਪ੍ਰਸ਼ਾਸਦ ਪਿਆ ਤੇ ਕ੍ਰਿਸ਼ਨ ਜੀ ਦੇ ਹੱਥ ਮੂੰਹ ਨੂੰ ਮਾਸ ਲਗਾ ਦੇਖਿਆ ਸਭ ਵੈਸ਼ਨਾਂ ਸਾਧ ਏਹ ਕੌਤਕ ਦੇਖ ਕੇ ਹੱਕੇ ਬੱਕੇ ਰਹਿ ਗਏ ਮਲੂਕ ਦਾਸ ਨੇ ਆਖਿਆ, “ਜਦ ਗੁਰੂ ਤੇਗ ਬਹਾਦਰ ਜੀ ਤੇ ਕ੍ਰਿਸ਼ਨ ਜੀ ਛੱਤ੍ਰੀ ਅਵਤਾਰ ਮਿਲ ਬੈਠੇ ਤਾਂ ਸੇਵਕਾਂ ਦੇ ਭੇਦ ਰੱਖਣ ਪੁਰ ਕੀ ਹੁੰਦਾ ਹੈ? ਚੱਲੋ ਸੰਤੋ! ਦਰਸ਼ਨ ਕਰੀਏ।” ਏਤਨਾ ਕਹਿ ਕੇ ਮਲੂਕ ਦਾਸ ਜੀ ਨੇ ਆਪਣੀ ਜਮਾਤ ਸਮੇਤ ਓਸੇ ਘੜੀ ਗੁਰੂ ਕੇ ਚਰਨ ਆ ਫੜੇ ਅਤੇ ਆਹ ਦੋਹਾ ਉਚਾਰਿਆ:

ਮੁਲਕਾ ਪਾਪੀ ਪੇਟ ਕੋ ਭਗਤਿ ਨਾ ਜਾਨੀ ਤੋਹਿ।
ਭਗਤੀ ਲਿਖੀ ਥੀ ਅਵਰ ਕੇ ਪ੍ਰਭ ਧੋ ਕੇ ਦਈ ਮੋਹਿ।

ਏਸ ਦਾ ਉੱਤਰ ਗੁਰੂ ਜੀ ਨੇ ਦਿੱਤਾ:

ਸੁਨ ਮਲੂਕ ਹਰਿ ਕੇ ਭਗਤਿ ਨਹਿ ਰਾਖਹੁ ਮਨ ਦ੍ਰੋਹਿ।
ਭਗਤ ਲਿਖੀ ਥੀ ਅਵਰ ਕੋ ਕਰ ਕਿਰਪਾ ਦਈ ਤੋਹਿ।

ਫੇਰ ਤਾਂ ਬਹੁਤ ਚਿਰ ਤੱਕ ਗੁਰੂ ਜੀ ਤੇ ਮਲੂਕ ਦਾਸ ਆਪਸ ਮੌਂ ਹਰਿ ਚਰਚਾ ਕਰਦੇ ਹੋਏ ਆਪਣੀ ਆਤਮਕ ਸ਼ਕਤੀ ਦੇਖਦੇ ਦਿਖਾਉਂਦੇ ਰਹੇ। ਓੜਕ ਮਲੂਕ ਦਾਸ ਗੁਰੂ ਜੀ ਨੂੰ ਉੱਪਰੋਂ ਰਾਜ ਰਿਖੀ ਅੰਦਰੋਂ ਬ੍ਰਹਮ ਬੇਤਾ ਸਰਬ ਸ਼ਕਤੀਵਾਨ ਦੇਖ ਕੇ ਬੇਨਤੀ ਕਰ ਕਰ ਆਪਣੇ ਡੇਰੇ ਲੈ ਗਿਆ। ਸਰਬ ਭਾਂਤ ਸੇਵਾ ਸਤਸੰਗ ਕਰਦਾ ਰਿਹਾ। ਮਲੂਕ ਦਾਸ ਦੇ ਸਾਰੇ ਸੇਵਕ ਗੁਰੂ ਜੀ ਦੇ ਦਰਸ਼ਨ ਨੂੰ ਆਏ। ਉਨ੍ਹਾਂ ਪੁੱਛਿਆ, “ਗੁਰੂ ਜੀ ਅੱਗੇ ਕਿੱਥੋਂ ਤੱਕ ਜਾਣਗੇ।” ਏਸ ਦਾ ਉੱਤਰ ਮਲੂਕ ਦਾਸ ਨੇ ਇਹ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਬ੍ਰਹਮਪੁੱਤ੍ਰ ਦਰਯਾ ਤੋਂ ਪਰੇ ਤੱਕ ਜੋ ਸਿੱਖੀ ਦਾ ਬੀਜ ਬੋ ਗਏ ਹਨ, ਏਹ ਗੁਰੂ ਸਾਹਿਬ ਤੀਰਥ ਦੇਖਣ ਦੇ ਬਹਾਨੇ ਉਸ ਨੂੰ ਪਾਣੀ ਦੇਣ ਚਲੇ ਹਨ, ਕਿਉਂਕਿ ਓਹ ਲੋਕ ਦੂਰ ਦੇਸ਼ ਦੇ ਸਬੱਬ ਪੰਜਾਬ ਵਿੱਚ ਜਾ ਨਹੀਂ ਸਕਦੇ। ਦਰਸ਼ਨ ਦੀ ਅਭਿਲਾਖਾ ਅਤਯੰਤ ਕਰ ਰਹੇ ਹਨ। ਕਿਸੇ ਨੇ ਸੁੰਦਰ ਪਲੰਘ ਬਣਾ ਕੇ ਮਖਮਲੀ ਤਕੀਏ ਸਜਾ ਕੇ ਏਹ ਪ੍ਰਤੱਗਿਆ ਕਰ ਰੱਖੀ ਹੈ ਕਿ ਜਦੋਂ ਤੱਕ ਏਸ ਉੱਤੇ ਬਿਰਜੇ ਹੋਏ ਗੁਰੂ ਜੀ ਦਾ ਦਰਸ਼ਨ ਨਾ ਕਰਾਂਗੇ, ਤਦੋਂ ਤੱਕ ਅਸੀਂ ਹੋਰ ਮੰਜੇ ਉੱਤੇ ਬੀ ਨਹੀਂ ਪੈਣਾ। ਓਹ ਗੁਰੂ ਕੇ ਪਲੰਘਾਂ ਨੂੰ ਪੂਜ ਰਹੇ ਹਨ। ਕਈਆਂ ਨੇ ਮੰਦਰ ਸੁੰਦਰ ਬਨਵਾ ਕੇ ਸੌਂਹ ਖਾ ਛੱਡੀ ਹੈ ਕਿ ਜਦੋਂ ਤੱਕ ਏਸ ਮੰਦਰ ਦੇ ਅੰਦਰ ਗੁਰੂ ਜੀ ਨਿਵਾਸ ਨਾ ਕਰ ਲੈਣਗੇ ਅਸੀਂ ਨਿਵਾਸ ਨਹੀਂ ਕਰਨਾ। ਅਨੇਕਾਂ ਨੇ ਬਾਗ ਲਵਾ ਕੇ ਓਹਨਾਂ ਦੇ ਫਲ ਰੱਖ ਛੱਡੇ ਹਨ ਕਿ ਗੁਰੂ ਜੀ ਛਕਣਗੇ ਤਾਂ ਅਸੀਂ ਛਕਾਂਗੇ। ਬਹੁਤਿਆਂ ਨੇ ਕੀਮਤੀ ਪੁਸ਼ਾਕੇ ਤੇ ਜੇਵਰ ਬਣਵਾ ਰੱਖੇ ਹਨ। ਪਹਿਨਦੇ ਨਹੀਂ ਕਿ ਗੁਰੂ ਜੀ ਅੰਗ ਲਾਉਣਗੇ ਤਾਂ ਅਸੀਂ ਪਹਿਨਾਂਗੇ। ਕਿਸੇ ਘੋੜਾ ਪਾਲ ਰੱਖਿਆ ਹੈ, ਕਿਨੇ ਪਾਲਕੀ ਤਿਆਰ ਕਰ ਰੱਖੀ ਹੈ। ਏਸੇ ਪ੍ਰਕਾਰ ਅਪਾਰ ਸਿੱਖਾਂ ਦੀ ਸ਼ੁਰਧਾ ਤੇ ਪ੍ਰਤੱਗਜਾ ਪੂਰੀ ਕਰਨ ਲਈ ਗੁਰੂ ਸਾਹਿਬ ਜੀ ਨਦੀ ਮੇਘ ਦੀ ਤਰ੍ਹਾਂ ਜੀਵਾਂ ਨੂੰ ਨਿਹਾਲ ਕਰਦੇ ਹੋਏ ਉਨ੍ਹਾਂ ਸਿੱਖਾਂ ਨੂੰ ਤਾਰਨ ਚਲੇ ਹਨ, ਜੋ ਗੁਰਮੁਖ ਹੋਣ ਦੀ ਤੀਬਰ ਉਤਕੰਠਾ ਵਿੱਚ ਏਸ ਪ੍ਰਕਾਰ ਬੇਨਤੀਆਂ ਕਰ ਰਹੇ ਹਨ ਕਿ “ਹੇ ਭਗਵਾਨ! ਆਪ ਨੇ ਅੰਬਰੀਕ ਰਾਜਾ ਦੀ ਇੱਛਿਆ ਪੂਰੀ ਕੀਤੀ। ਬਾਵਨ ਬਣ ਕੇ ਇੰਦ੍ਰ ਦੇ ਸਹਾਇਕ ਹੋਏ। ਬਲੀ ਰਾਜਾ ਦੀ ਬੁੱਧ ਹਰੀ, ਟ੍ਰੋਪਤੀ ਦੀ ਲਾਜ ਰੱਖੀ, ਸੁਦਾਮੇ ਦੇ ਦਾਰਿੱਦਰ ਤੋੜੇ, ਬਿਦਰ ਦਾ ਸਾਗ ਖਾਯਾ, ਭੀਲਣੀ ਦੇ ਬੇਰ ਛਕੇ, ਕਰਮਾਂ ਬਾਈ ਦੀ ਖਿਚੜੀ ਖਾਧੀ, ਧੰਨੇ ਨੇ ਵੱਛੇ ਚਾਰੇ, ਜਿਸ ਜਿਸ ਸਮੇਂ ਜਹਾਂ ਜਹਾਂ ਜਿਸ ਨੇ ਪਰਮ ਪ੍ਰੇਮ ਨਾਲ ਆਪ ਨੂੰ ਯਾਦ ਕੀਤਾ, ਓਥੇ ਹੀ ਆਪ ਪ੍ਰਗਟ ਹੁੰਦੇ ਰਹੇ, ਹੁਣ ਸਾਡੀ ਵਾਰੀ ਕਿਉਂ ਦੇਰ ਕੀਤੀ ਹੈ? ਸਤਗੁਰੋ! ਦਰਸ਼ਨ

ਦਿਓ।” ਇਸ ਪ੍ਰਕਾਰ ਅਨੰਤ ਸਿੱਖਾਂ ਨੂੰ ਪ੍ਰੇਮਾਕੁਲ ਦੇਖ ਕੇ ਗੁਰੂ ਜੀ ਤੀਰਥਾਟਨ ਦੇ ਮਿਸ ਉਨ੍ਹਾਂ ਦੀ ਕਲਿਆਣ ਕਰਨ ਚਲੇ ਹਨ। ਜਦੋਂ ਨੂੰ ਭੋਜਨ ਤਿਆਰ ਹੋਯਾ, ਮਲੂਕ ਦਾਸ ਨੇ ਅਤਯੰਤ ਪਰੇਮ ਨਾਲ ਗੁਰੂ ਜੀ ਨੂੰ ਚੌਂਕੀ ਪਰ ਬਠਾ ਕੇ ਸਭ ਸੰਗਤ ਦੀ ਪੰਗਤ ਵਿੱਚ ਖਟ ਰਸ ਭੋਜਨ ਛਕਾਏ, ਗੁਰੂ ਜੀ ਦਾ ਸੀਤ ਪ੍ਰਸ਼ਾਦ ਆਪ ਛੱਕਿਆ। ਰਾਤ ਨੂੰ ਗੁਰੂ ਸਾਹਿਬ ਜੀ ਨੇ ਆਪਣੀ ਆਤਮਕ ਸ਼ਕਤੀ ਤੇ ਬਾਣੀ ਦੇ ਬਲ ਉਸ ਨੂੰ ਬ੍ਰਹਮ ਗਿਆਨ ਦ੍ਰਿੜਾ ਕਰ ਅਨੰਦ ਕੀਤਾ। ਪੰਜ ਦਿਨ ਉਸ ਨੇ ਵੱਡੇ ਉਤਸ਼ਾਹ ਨਾਲ ਸੇਵਾ ਕੀਤੀ। ਗੁਰੂ ਜੀ ਤੁਰਨ ਲੱਗੇ ਤਾਂ ਉਨ ਗੁਰੂ ਨਾਨਕ ਜੀ ਦੀ ਬਾਣੀ ਦਾ ਪੁਸਤਕ ਦਰਸ਼ਨ ਪੂਜਨ ਵਾਸਤੇ ਗੁਰੂ ਜੀ ਪਾਸੋਂ ਮੰਗ ਲੀਤਾ, ਜੋ ਹੁਣ ਤੱਕ ਉਥੇ ਪੂਜਾ ਵਿੱਚ ਹੈ। ਕੜੇ ਮਾਨਕ ਤੋਂ ਚੱਲ ਕੇ ਗੁਰੂ ਸਾਹਿਬ ਜੀ ਸਨੇ ਸਨੇ {ਮਬਰਾ ਆਗਰਾ} ਮਬਰਾ ਸਹਿਰ ਕੰਸ ਟਿੱਲੇ ਪਾਸ (ਜਿਥੇ ਹੁਣ ਗੁਰੂ ਜੀ ਦੀ ਜਗ੍ਹਾ ਹੈ) ਜਾ ਬਿਰਜੇ। ਸੰਗੀਆਂ ਦੀ ਇਛਿਆ ਅਨੁਸਾਰ ਬਿੰਦ੍ਰਾਬਣ, ਗੋਕਲ ਆਦਿਕ ਕ੍ਰਿਸ਼ਨ ਲੀਲਾ ਦੇ ਸਾਰੇ ਥਾਂ ਦੇਖੇ ਦਿਖਾਏ। ਬਿਸਰਾਂਤ ਘਾਟ ਜਮਨਾ ਪਰ ਅਸ਼ਨਾਨ ਦਾਨ ਕੀਤੇ, ਤਿੰਨ ਰਾਤਾਂ ਰਹੇ। ਮਬਰਾ ਤੋਂ ਚੱਲ ਕੇ ਆਗਰੇ ਸਹਿਰ (ਜਿਥੇ ਮਾਈ ਬਾਨ ਪਾਸ ਗੁਰੂ ਜੀ ਦਾ ਮਕਾਨ ਹੈ) ਜਾ ਰਹੇ। ਸਿੱਖ ਸੇਵਕ ਵੱਡੇ ਉਤਸ਼ਾਹ ਨਾਲ ਦਰਸ਼ਨ ਕਰਨ ਆਏ। ਭੇਟਾ ਚੜ੍ਹਾਈ। ਸੈਂਕੜੇ ਸਿੱਖ ਸਿਖਣੀਆਂ ਗੁਰਮੰਤ੍ਰ ਲੈ ਕੇ ਗੁਰਮੁਖ ਬਣੇ। ਏਨ੍ਹਾਂ ਦੀ ਬਾਣੀ ਗਿਆਨ ਵੈਰਾਗ ਭਰੀ ਸੁਣ ਕੇ ਬਹੁਤ ਸਿੱਖਾਂ ਨੇ ਕੰਠ ਕਰਨ ਵਾਸਤੇ ਲਿਖ ਲੀਤੀ ਜੋ ਹੁਣ ਤੱਕ ਉਥੇ ਬਹੁਤ ਪੜ੍ਹਦੇ ਹਨ।

(ਪਾ: ੯ - ੯)
ਪ੍ਰਾਗ, ਕਾਂਸੀ, ਸੁਸਰਾਉ

ਆਗਰੇ ਤੋਂ ਅੱਗੇ ਚੱਲ ਕੇ ਅਨੇਕ ਪਿੰਡਾਂ ਦੇ ਲੋਕਾਂ ਨੂੰ ਤਾਰਦੇ ਹੋਏ ਅਟਾਵੇ ਸ਼ਹਿਰ ਨਦੀ ਕਿਨਾਰੇ ਜਾ ਉੱਤਰੇ। ਪਰੋਮੀ ਲੋਕ ਸ਼ਹਿਰ ਵਿੱਚ ਲੈ ਆਏ। ਹੁਣ ਦੋਹੀਂ ਥਾਂਈ ਗੁਰੂ ਜੀ ਦੀ ਸੰਗਤ ਬਣੀ ਹੋਈ ਹੈ। ਅਟਾਵੇ ਤੋਂ ਅਨੇਕ ਮੰਜ਼ਲਾਂ ਕਰ ਕਾਨਪੁਰ, ਗੰਗਾ ਕਿਨਾਰੇ ਜਿੱਥੇ ਹੁਣ ਗੁਰੂ ਜੀ ਦਾ ਅਸਥਾਨ ਹੈ ਜਾ ਬਿਰਾਜੇ। ਲੋਕਾਂ ਨੇ ਬਹੁਤ ਸੇਵਾ ਕੀਤੀ ਗੁਰਮੰਤ੍ਰ ਲੈ ਕੇ ਕਲਿਆਣ ਦੇ ਭਾਗੀ ਹੋਏ। ਓਥੋਂ ਚੱਲ ਕੇ [ਪ੍ਰਾਗ ਪਹੁੰਚੇ] ਪ੍ਰਾਗਰਾਜ ਅਹੀਆਪੁਰ ਮਹੱਲੇ ਵਿੱਚ; ਜਿੱਥੇ ਹੁਣ ਪੱਕੀ ਸੰਗਤ ਹੈ, ਗੁਰੂ ਜੀ ਨੇ ਡੇਰਾ ਰੱਖਿਆ। ਚੇਤ੍ਰ ਦੀ ਸੰਕ੍ਰਾਂਤ ਨੂੰ ਤ੍ਰਿਬੇਣੀ ਇਸ਼ਨਾਨ ਕੀਤੇ, ਦਾਨ ਦਿੱਤੇ। ਪੰਦਰਾਂ ਦਿਨ ਓਥੇ ਨਿਵਾਸ ਕੀਤਾ, ਸ਼ਹਿਰ ਦੀ ਸੰਗਤ ਨੇ ਸਰਬ ਭਾਂਤ ਸੇਵਾ ਕੀਤੀ। ਸ਼ਹਿਰ ਦੀਆਂ ਮਾਈਆਂ ਨੇ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਦੀ ਬਹੁਤ ਆਗਤ ਭਾਗਤ ਰੱਖੀ, ਜੇਵਰ ਤੇਵਰ ਅਰਪਣ ਕੀਤੇ, ਏਸੇ ਥਾਂ ਮਾਤਾ ਨਾਨਕੀ ਜੀ ਨੇ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਆਖਿਆ, “ਆਪ ਦੇ ਪਿਤਾ ਦਾ ਬਚਨ ਹੈ ਤੇਰਾ ਪੋਤਾ ਮਹਾਂ ਬਲੀ ਪ੍ਰਤਾਪੀ ਪੁਰਖ ਕੁਲ ਉਜਿਆਰੀ ਕਰਨ ਵਾਲਾ ਹੋਵੇਗਾ। ਨਾਲੇ ਇੱਕ ਜੋਤਸੀ ਆਖਦਾ ਸੀ ਕਿ ਤੀਰਥ ਦੇਖਣ ਗਿਆ ਹੋ ਤੇਰੇ ਪੁੱਤ੍ਰ ਦੇ ਘਰ ਪੁੱਤ੍ਰ ਹੋਵੇਗਾ ਹੁਣ ਮੈਂ ਇਸ ਦਿਨ ਨੂੰ ਉਡੀਕ ਰਹੀ ਹਾਂ। ਮੈਂ ਵਾਰੀ ਜਾਵਾਂ ਮੇਰੇ ਸਪੁਤ੍ਰ! ਜਿਕੂੰ ਹੋਰ ਬਚਨ ਸਭ ਮੇਰੇ ਤੁਸੀਂ ਮੰਨਦੇ ਰਹੇ ਹੋ, ਏਹ ਸੱਧਰ ਭੀ ਮੇਰੀ ਲਾਹ ਛੱਡੋ। ਮੈਂ ਤੇਰੇ ਪੁੱਤ੍ਰ ਨੂੰ ਲੋਗੀ ਦੇ ਦੇ ਖਿਡਾਵਾਂ ਤਾਂ ਮੇਰੀ ਕਾਮਨਾ ਪੂਰੀ ਹੋਵੇ।” ਗੁਰੂ ਜੀ ਨੇ ਬਚਨ ਕੀਤਾ, “ਮਾਤਾ ਜੀ! ਤੇਰੀ ਇੱਛਿਆ ਸਤਗੁਰੂ ਪੂਰੀ ਕਰੇਗਾ। ਓਸ ਦੇ ਘਰ ਕੀ ਘਾਟਾ ਹੈ?” ਏਹ ਅਵਾਜ਼ ਸੁਣ ਕੇ ਤਾਂ ਬਹੁਤ ਖੁਸ਼ੀ ਹੋਈ। ਹੁਣ ਏਸੇ ਅਸਥਾਨ ਪਰ ਜਿਸ ਪ੍ਰਕਾਰ ਦਸਵੇਂ ਪਾਤਸ਼ਾਹ ਕਲਗੀਧਰ ਜੀ ਦਾ ਆਗਮਨ ਹੋਯਾ ਹੈ ਉਹ ਕਥਾ ਆਪ ਹੀ ਓਨ੍ਹਾਂ ਨੇ ਬਚਿੜ੍ਹ ਨਾਟਕ ਦੇ ਛੇਵੇਂ ਧਯਾਇ ਵਿੱਚ ਵਰਣਨ ਕੀਤੀ ਹੈ:

ਅਬ ਮੈਂ ਅਪਨੀ ਕਥਾ ਬਖਾਨੋ ॥ ਤਧ ਸਾਧਤ ਜਿਹ ਬਿਧਿ ਮੁਹਿ ਆਨੋ ॥

ਹੇਮ ਕੁੰਟ ਪਰਬਤ ਹੈ ਜਹਾਂ ॥ ਸਪਤ ਸਿੰਗ ਸੋਭਿਤ ਹੈ ਤਹਾਂ ॥੧॥

ਸਪਤਸ੍ਰਿੰਗ ਤਿਹ ਨਾਮੁ ਕਹਾਵਾ ॥ ਪੰਡੁ ਰਾਜ ਜਹ ਜੋਗੁ ਕਮਾਵਾ ॥

ਤਹ ਹਮ ਅਧਿਕ ਤਪਸਿਆ ਸਾਧੀ ॥ ਮਹਾਕਾਲ ਕਾਲਕਾ ਅਰਾਧੀ ॥੨॥

ਇਹ ਬਿਧਿ ਕਰਤ ਤਪਸਿਆ ਭਯੋ ॥ ਦੈ ਤੇ ਏਕ ਰੂਪ ਹੈ ਗਯੋ ॥

ਤਾਤ ਮਾਤ ਮੁਰ ਅਲਖ ਅਰਾਧਾ ॥ ਬਹੁ ਬਿਧਿ ਜੋਗ ਸਾਧਨਾ ਸਾਧਾ ॥੩॥

ਤਿਨ ਜੋ ਕਰੀ ਅਲਖ ਕੀ ਸੇਵਾ ॥ ਤਾ ਤੇ ਭਏ ਪ੍ਰਸੰਨਿ ਗੁਰਦੇਵਾ ॥

ਤਿਨ ਪ੍ਰਭ ਜਬ ਆਇਸੁ ਮੁਹਿ ਦੀਆ ॥ ਤਬ ਹਮ ਜਨਮ ਕਲੂ ਮਹਿ ਲੀਆ ॥੪॥

{ਸ੍ਰੀ ਦਸਮ ਗੁੰਡ - ਬਚਿੜ੍ਹ ਨਾਟਕ}

ਮੁਰ ਪਿਤ ਪੂਰਬਿ ਕਿਯਸਿ ਪਯਾਨਾ ॥ ਭਾਤਿ ਭਾਤਿ ਕੇ ਤੀਰਥਿ ਨ੍ਹਾਨਾ ॥

ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥

ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥

ਮਦ੍ਰ ਦੇਸ ਹਮ ਕੋ ਲੇ ਆਏ ॥ ਭਾਤਿ ਭਾਤਿ ਦਾਈਅਨ ਦੁਲਰਾਏ ॥੨॥

{ਸ੍ਰੀ ਦਸਮ ਗੁੰਡ - ਬਚਿੜ੍ਹ ਨਾਟਕ}

ਏਨ੍ਹਾਂ ਬਚਨਾਂ ਦਾ ਭਾਵਾਰਥ ਏਹ ਹੈ ਕਿ ਸ੍ਰੀ ਕਲਗੀਧਰ ਦਸਮ ਪਾਤਸ਼ਾਹ ਜੀ ਫੁਰਮਾਉਂਦੇ ਹਨ ਕਿ

ਪਿਛਲੇ ਜਨਮ ਵਿੱਚ ਸੱਤ ਟਿੱਲਿਆਂ ਵਾਲੇ ਹੇਮਕੁੰਟ ਨਾਮ ਪਰਬਤ ਪੁਰ ਮੈਂ ਅਜੇਹੀ ਉਪਾਸਨਾ

ਅਕਾਲ ਪੁਰਖ ਦੀ ਕੀਤੀ ਕਿ ਦੁਇ ਤੋਂ ਇੱਕ ਰੂਪ ਹੋ ਗਏ। ਅਰਥਾਤ ਉਪਾਸਨ ਉਪਾਸਕ

ਭੇਦ ਭੀ ਨਾ ਰਿਹਾ। ਓਧਰ ਮੇਰੇ ਮਾਤਾ ਪਿਤਾ ਨੇ ਤਪਸ਼ਾ ਕਰ ਕੇ ਵਰ ਮੰਗਿਆ ਕਿ ਹੇ

ਈਸ਼ੂਰ ਤੇਰੇ ਜੈਸਾ ਪ੍ਰਤਾਪੀ ਪੁੱਤ੍ਰ ਸਾਡੇ ਘਰ ਹੋਵੇ। ਤਾਂ ਕਰ ਕੇ ਪ੍ਰਭੂ ਨੇ ਮੈਨੂੰ ਅਪਨਾ ਪੁੱਤ੍ਰ ਥਾਪ

ਕੇ ਜਗਤ ਵਿੱਚ ਭੇਜ਼ਾ, ਕਿਉਂਕਿ ਪਿਤਾ ਪੁੱਤ੍ਰ ਦਾ ਭੇਦ ਨਹੀਂ ਹੁੰਦਾ, ਇਕੋ ਰੂਪ ਹੁੰਦੇ ਹਨ। ਜਦ ਮੇਰੇ ਮਾਤਾ ਤੀਰਥ ਕਰਦੇ ਹੋਏ ਪ੍ਰਯਾਗ ਰਾਜ ਤ੍ਰਿਬੇਣੀ ਪਰ ਆਏ, ਦਾਨਪੁੰਨ ਭਜਨ ਕਰਦਿਆਂ ਦਿਨ ਬਤੀਤ ਕੀਤੇ, ਓਸ ਥਾਂ ਸਾਡਾ ਆਉਣਾ ਹੋਯਾ ਤੇ ਜਨਮ ਪਟਣੇ ਸ਼ਹਿਰ ਵਿੱਚ ਜਾ ਕੇ ਲੀਤਾ।

ਜਦ ਗੁਰੂ ਸਾਹਿਬ ਜੀ ਪ੍ਰਾਗ ਤੋਂ ਚੱਲਣ ਲੱਗੇ ਤਾਂ ਬਹੁਤ ਸੰਗਤ ਆ ਜੁੜੀ। ਯਥਾ ਯੋਗ ਸਭ ਨੇ ਭੇਟਾ ਅਰਪਣ ਕੀਤੀ। ਭਾਵੇਂ ਗੁਰੂ ਜੀ ਨੇ ਸਿਰੋਪਾਉ ਤੇ ਖੁਸ਼ੀ ਦੇ ਕੇ ਸੰਗਤ ਨੂੰ ਵਿਦਾ ਕਰ ਦਿੱਤਾ ਸੀ, ਪਰ ਫੇਰ ਬੀ ਬਲੂਆ ਘਾਟ ਪਰ ਕਿਸਤੀਆਂ ਉੱਤੇ ਚੜ੍ਹ ਕੇ ਪ੍ਰੇਮੀ ਸਿੱਖ ਪਾਰ ਤੱਕ ਨਾਲ ਆਏ। ਓਥੋਂ ਸ੍ਰੀ ਮਾਤਾ ਗੁਜਰੀ ਜੀ ਨੂੰ ਡੋਲੇ ਪੁਰ, ਮਾਤਾ ਨਾਨਕੀ ਜੀ ਰਥ ਉੱਤੇ, ਗੱਡੀ ਵਿੱਚ ਦਾਸ ਦਾਸੀਆਂ, ਬਾਕੀ ਗੁਰੂ ਜੀ ਸਮੇਤ ਅਨੇਕਾਂ ਨੂੰ ਘੋੜਿਆਂ ਉੱਤੇ ਸਵਾਰ ਕਰਾ ਕੇ ਗੁਰੂ ਜੀ ਵਲੋਂ ਵਿਦਾ ਹੋਏ ਤੇ ਖੜ੍ਹ ਦੇਖਦੇ ਰਹੇ। ਜਦ ਗੁਰੂ ਜੀ ਦੂਰ ਲੰਘ ਗਏ ਤਦ ਪਿੱਛੇ ਮੁੜੇ। ਫੇਰ ਬੀ ਗੁਰੂ ਜੀ ਦੇ ਗੁਣ ਵਰਣਨ ਕਰਦੇ ਹੋਏ ਘਰਾਂ ਵਿੱਚ ਆ ਧਰਮ ਦਾ ਕਾਰ ਵਿਹਾਰ ਕਰਨ ਲੱਗੇ। ਉਧਰ ਗੁਰੂ ਸਾਹਿਬ ਜੀ ਆਪਣੇ ਸਾਥੀ ਅਨੇਕ ਯਾਤ੍ਰੀ ਤੇ ਸਾਧੂਆਂ ਸਮੇਤ ਸਨੇ ਸਨੇ ਅਨੇਕ ਜਗ੍ਹਾ ਉੱਤਰ ਕੇ ਲੋਕਾਂ ਨੂੰ ਧਰਮ ਦੇ ਰਾਹ ਪਾਉਂਦੇ ਹੋਏ ਮਿਰਜ਼ਾਪੁਰ ਗੰਗਾ ਜੀ ਦੇ ਕਿਨਾਰੇ (ਜਿੱਥੇ ਹੁਣ ਗੁਰੂ ਜੀ ਦੀ ਸੰਗਤ ਹੈ) ਜਾ ਉੱਤਰੇ। ਓਸ ਦੇਸ ਵਿੱਚ ਧਰਮਸਾਲਾ ਤੇ ਗੁਰਦਵਾਰੇ ਨੂੰ ਸੰਗਤ ਬੋਲਦੇ ਹਨ। ਓਥੋਂ ਦੇ ਨਿਵਾਸੀ ਅਨੇਕ ਪ੍ਰੇਮੀ ਸਿੱਖ ਤਾਂ ਅੱਗੇ ਹੀ ਗੁਰੂ ਜੀ ਨੂੰ ਆ ਮਿਲੇ। ਬਾਕੀ ਜਿਉਂ ਜਿਉਂ ਖਬਰ ਹੋਈ, ਤਿਉਂ ਤਿਉਂ ਸਿੱਖ ਸਿੱਖਣੀਆਂ ਨਜ਼ਰ ਭੇਟਾ ਲੈ ਕੇ ਆਉਂਦੇ ਰਹੇ। ਲੰਗਰ ਤਿਆਰ ਹੋਯਾ। ਪਰਸ਼ਾਦ ਛਕ ਕੇ ਆਰਾਮ ਕੀਤਾ। ਅੰਮ੍ਰਿਤ ਵੇਲੇ ਗੰਗਾ ਦੇ ਇਸ਼ਨਾਨ, ਦਾਨ ਕੀਤੇ। ਸਿੱਖਾਂ ਨੇ ਕੜਾਹ ਪ੍ਰਸ਼ਾਦ ਕਰਾਏ। ਬਾਲ ਬੱਚੇ ਨੂੰ ਗੁਰਮੁਖ ਕੀਤਾ। ਵੱਡਾ ਉਤਸ਼ਾਹ ਮਨਾਇਆ। ਭੋਜਨ ਛਕੇ ਛਕਾਏ।

ਓਥੋਂ ਚੱਲ ਕੇ ਗੁਰੂ ਸਾਹਿਬ ਜੀ {ਕਾਸ਼ੀ ਪਹੁੰਚੇ} ਕਾਸ਼ੀ ਜੀ ਪਹਿਲੇ ਬਾਗ ਵਿੱਚ ਉੱਤਰੇ। ਫੇਰ ਓਥੋਂ ਦੀ ਸੰਗਤ ਨੇ ਵੱਡੇ ਉਤਸ਼ਾਹ ਨਾਲ ਸ਼ਹਿਰ ਵਿੱਚ ਰੇਸ਼ਮ ਦੇ ਮਹੱਲੇ (ਜਿੱਥੇ ਹੁਣ ਗੁਰਦਵਾਰਾ ਹੈ) ਗੁਰੂ ਜੀ ਨੂੰ ਲੈ ਜਾ ਕੇ ਉਤਾਰਿਆ। ਛੇਵੇਂ ਗੁਰੂ ਜੀ ਦੇ ਸਮੇਂ ਭਾਈ ਗੁਰਦਾਸ ਜੀ ਜੋ ਕਈ ਮਹੀਨੇ ਕਾਸ਼ੀ ਵਿੱਚ ਰਹਿ ਕੇ ਬੇਅੰਤ ਲੋਕਾਂ ਨੂੰ ਗੁਰੂ ਜੀ ਦੇ ਸਿੱਖ ਬਣਾ ਗਏ ਸੇ, ਓਹ ਸਭ ਨਰ ਨਾਗੀ ਯਥਾ ਯੋਗ ਭੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਵਾਸਤੇ ਉਮਡ ਆਏ। ਗੁਰੂ ਜੀ ਦੇ ਅਰ ਮਾਈਆਂ ਦੇ ਦਰਸ਼ਨ ਕਰ ਨਿਹਾਲ ਹੋਏ। ਤਦੋਂ ਨੂੰ ਦੀਵਾਨ ਵਿੱਚ ਕੀਰਤਨ ਤੇ ਗੁਰੂ ਜੀ ਪੁਰ ਚੌਰ ਹੋਣ ਲੱਗਾ। ਸਿੱਖਾਂ ਨੇ ਤਾਂ ਦਰਸ਼ਨ ਕਰ ਕਰ ਤੇ ਕੀਰਤਨ ਸੁਣ ਕੇ ਕੁਰਬਾਨ ਹੋਣਾ ਹੀ ਸੀ, ਪਰ ਹੋਰ ਵੀ ਇਸਤ੍ਰੀ ਪੁਰਖ ਮੌਹਿਤ ਹੋ ਰਹੇ। ਦੂਜੇ ਦਿਨ ਮਨੀਕਰਨ ਪੁਰ ਗੰਗਾ ਦੇ ਇਸ਼ਨਾਨ ਦਾਨ ਕਰ ਕੇ ਬਿਸੂ ਨਾਥ* ਦੇ ਦਰਸ਼ਨ ਪਾਏ। ਓਸੇ ਦਿਨ ਸਿੱਖਾਂ ਨੇ ਪ੍ਰਸ਼ਾਦ ਕਰਾਏ, ਬੇਅੰਤ ਨਰ ਨਾਗੀ ਨੇ ਗੁਰਮੰਡ੍ਰ ਲੀਤਾ। ਕਾਰ ਭੇਟ ਦਾ ਪਦਾਰਥ; ਜੋ ਗੁਰੂ ਜੀ ਦੇ ਨਮਿੱਤ ਕਈ ਬਰਸ ਦਾ ਸਿੱਖਾਂ ਨੇ ਰੱਖਿਆ ਹੋਯਾ ਸੀ, ਓਹ ਸਭ ਗੁਰੂ ਜੀ ਦੇ ਅਰਪਣ ਕੀਤਾ। ਸੌ ਲੰਗਰ ਵਿੱਚ ਖਰਚ ਹੁੰਦਾ ਰਿਹਾ। ਕਾਸ਼ੀ ਵਾਸੀ ਮਾਈਆਂ ਨੇ ਮਾਤਾ ਜੀ ਅੱਗੇ ਓਸ ਦੇਸ ਦੇ ਤੋਹਫੇ ਰੱਖ ਕੇ ਮੱਥਾ ਟੇਕਿਆ। ਜੋ ਕੋਈ ਜੇਹੀ ਕਾਮਨਾ ਕਰ ਕੇ ਆਵੇ, ਗੁਰੂ ਜੀ ਓਹੋ ਓਸ ਦੇ ਮਨ ਦੀ ਗੱਲ ਦੱਸ ਕੇ ਵਾਸ਼ਨਾ ਪੂਰੀ ਕਰ ਦੇਣਾ। ਏਹ ਖਬਰ ਸਾਰੀ ਕਾਸ਼ੀ ਵਿੱਚ ਧੁੰਮ ਗਈ, ਜਿਸ ਕਰ ਕੇ ਅਨੇਕ ਪੰਡਿਤ, ਸੰਨਯਾਸੀ, ਬੈਰਾਗੀ, ਕਬੀਰ, ਰਵਿਦਾਸ ਦੇ ਸੰਗਤੀ ਲੋਕ ਦਰਸ਼ਨ ਕਰਨ

*ਓਸ ਸਮੇਂ ਜਿੱਥੇ ਹੁਣ ਬਾਦਸ਼ਾਹੀ ਮਸੀਤ ਹੈ, ਓਥੇ ਬਿਸੂਨਾਥ ਮਹਾਂਦੇਵ ਦਾ ਮੰਦਰ ਸੀ, ਜੋ ਫੇਰ ਔਰੰਗੇ ਨੇ ਢਾਹ ਕੇ ਮਸੀਤ ਬਨਵਾ ਦਿੱਤੀ। ਮਹਾਂਦੇਵ ਨੂੰ ਗੁਜ਼ਾਰੀ ਨਾਮ ਖੂਹ ਵਿੱਚ ਸਿੱਟ ਘੱਤਿਆ। ਔਰੰਗਜ਼ੇਬ ਦੇ ਮਰਨ ਤੋਂ ਮਰਹੱਟਿਆਂ ਨੇ ਫੇਰ ਏਹ ਮੰਦਰ ਜੋ ਹੁਣ ਹੈ, ਸੰਮਤ ੧੭੨੯ ਬਿਕ੍ਰਮੀ ਨੂੰ ਬਣਵਾ ਕੇ ਮਹਾਂਦੇਵ ਨੂੰ ਖੂਹ ਵਿੱਚੋਂ ਕੜਾ ਕਰ ਥਾਪਿਆ। ਭਾਵੇਂ ਮਰਹੱਟੇ ਮਹਾਂਦੇਵ ਦੇ ਉਪਾਸਕ ਪੱਕੇ ਸੇ। ਪਰ ਸੋਨਾ ਮੰਦਰ ਉੱਤੇ ਕੋਈ ਨਾ ਚੜ੍ਹ ਸਕਿਆ। ਮਹਾਰਾਜੇ ਰਣਜੀਤ ਸਿੰਘ ਨੇ ਮਰਹੱਟਿਆਂ ਦੀ ਗਰੀਬੀ ਪਰ ਦਇਆ ਕਰ ਕੇ ਚੜ੍ਹਯਾ ਹੈ ਜੋ ਹੁਣ ਭੀ ਹੈ। ਏਸੇ ਪ੍ਰਕਾਰ ਰੁਪੱਖਾਂ ਨਾਲ ਜਲੈਰੀ ਭੀ ਮਹਾਂਦੇਵ ਦੀ ਹੋਰ ਕਿਸੇ ਰਾਜੇ ਤੋਂ ਨਹੀਂ ਪੂਰੀ ਗਈ। ਸੰਮਤ ੧੯੧੧ ਬਿਕ੍ਰਮੀ ਵਿੱਚ ਮਹਾਰਾਜੇ ਨਰੋਂਦ੍ਰ ਸਿੰਘ ਜੀ ਨੇ ਪੂਰੀ ਹੈ।

ਲਈ ਆਉਣ ਲੱਗੇ। ਜਿਹਾ ਪ੍ਰਸ਼ਨ ਕੋਈ ਕਰੇ, ਮਹਾਰਾਜ ਜੀ ਤੇਹੋ ਜੇਹਾ ਉੱਤਰ ਦੇ ਕੇ ਓਸ ਦੀ ਧਰ ਟਿਕਾਣੇ ਕਰ ਛੱਡਣ। ਗੁਰੂ ਜੀ ਦੀ ਗਯਾਨ ਵੈਰਾਗ ਤੇ ਭਗਤੀ ਭਾਵ ਦੀ ਭਿੱਜੀ ਹੋਈ ਬਾਣੀ ਸੁਣ ਕੇ ਆਪ ਤੋਂ ਆਪ ਸਭ ਦੇ ਮਨ ਸੀਤਲ ਤੇ ਨਿਰਵਿਵਾਦ ਹੋ ਗਏ। ਫੇਰ ਤਾਂ ਗੁਰੂ ਜੀ ਦਾ ਆਗਮਨ ਤੇ ਸੁਜੱਸ ਸੁਣ ਕੇ ਕਾਂਸ਼ੀ ਦੇ ਨੇੜੇ ਤੇੜੇ ਦੀ ਸੰਗਤ ਭੀ ਝੁਕ ਪਈ। ਨਜ਼ਰ ਭੇਟਾ ਦੇ ਕੇ ਦਰਸ਼ਨ ਕਰ ਸ਼ਬਦ ਸਾਖੀ ਸੁਣ ਸੁਣ ਨਿਹਾਲ ਪਈ ਹੋਵੇ। ਜੇਹੀ ਇੱਛਾ ਧਾਰ ਕੇ ਕੋਈ ਆਵੇ, ਉਹ ਪੂਰੀ ਹੋ ਜਾਵੇ। ਗੁਰੂ ਜੀ ਪਾਸ ਹਰ ਵੇਲੇ ਮੇਲਾ ਲੱਗਾ ਰਹੇ। ਜੌਨਪੁਰ ਦੀ ਸੰਗਤ ਸਮੇਤ ਭਾਈ ਗੁਰਬਖਸ਼ ਮਸੰਦ ਵੱਡੀ ਧੂਮ ਧਾਮ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਆਯਾ। ਭੇਟਾ ਚੜ੍ਹਾਈ। ਵੱਡੇ ਪ੍ਰੇਮ ਨਾਲ ਕੀਰਤਨ ਸੁਣਾਯਾ, ਜਿਸ ਪੁਰ ਗੁਰੂ ਜੀ ਨੇ ਖੁਸ਼ ਹੋ ਕੇ ਇੱਕ ਮ੍ਰਿਦੰਗ ਉਸ ਨੂੰ ਬਖਸ਼ਿਆ ਤੇ ਬਚਨ ਕੀਤਾ ਤੇਰੀ ਕੁਲ ਵਿੱਚ ਸਦਾ ਸਿੱਖੀ ਤੇ ਭਗਤੀ ਭਾਵ ਰਹੇਗਾ। ਜਦ ਗੁਰੂ ਜੀ ਉਥੋਂ ਚੱਲਣ ਲੱਗੇ ਤਾਂ ਸੰਗਤ ਦੀ ਬੇਨਤੀ ਮੰਨ ਕੇ ਇੱਕ ਚੋਲਾ, ਇੱਕ ਪੁਸਤਕ ਬਖਸ਼ਿਆ ਜੋ ਸੰਗਤ ਨੇ ਦਰਸ਼ਨ ਪੂਜਣ ਵਾਸਤੇ ਹੁਣ ਤੱਕ ਉਥੇ ਰੱਖ ਛੱਡੇ ਹਨ। ਕਾਂਸ਼ੀ ਜੀ ਤੋਂ ਚੱਲ ਕੇ ਗੁਰੂ ਜੀ ਅਪਾਰ ਪੁਰਖਾਂ ਦਾ ਸੰਸਾਰ ਤੋਂ ਉਧਾਰ ਕਰਦੇ ਹੋਏ ਕਸਬੇ {ਸੁਸਰਾਮ, ਚਾਚਾ ਫੱਗੇ} ਸੁਸਰਾਮ ਵਿੱਚ; ਜੋ ਕਾਂਸ਼ੀ ਤੋਂ ਤੀਹ ਕੋਹ ਪੂਰਬ ਵੱਲ ਹੈ, ਭਾਈ ਫੱਗੇ* ਮਸੰਦ ਦੇ ਘਰ; ਜੋ ਚਾਚਾ ਫੱਗੇ ਮਸ਼ਹੂਰ ਸੀ, ਜਾ ਉੱਤਰੇ। ਓਨ ਕੁਟੰਬ ਸਮੇਤ ਮਹਾਰਾਜ ਜੀ ਦੇ ਤੇ ਮਾਈਆਂ ਦੇ ਚਰਨਾਂ ਉੱਤੇ ਮੱਥਾ ਟੇਕਿਆ। ਪ੍ਰਕਰਮਾਂ ਕੀਤੀ ਜਥਾ ਜੋਗ ਸਤਿਕਾਰ ਕਰ ਕੇ ਗੁਰੂ ਕਜ਼ਾਂ ਸਮੇਤ ਹੋਰ ਸਭ ਦਾ ਡੇਰਾ ਤਾਂ ਉਸ ਬਾਗ ਵਿੱਚ ਕਰਾਇਆ ਜੋ ਸਾਰੀ ਸੰਗਤ ਨੇ ਗੁਰੂ ਜੀ ਦੇ ਨਾਮ ਦਾ ਤਿਆਰ ਕਰ ਰੱਖਿਆ ਸੀ। ਬਾਕੀ ਮਾਤਾ ਸਾਹਿਬਾਂ ਨੂੰ ਫੱਗੇ ਨੇ ਆਪਣੇ ਘਰ ਉਤਾਰਿਆ। ਉਥੋਂ ਦੇ ਅਗਰੈਰੀ ਬਣੀਏ ਸਿੱਖ ਸਿੱਖਣੀਆਂ ਸਭ ਗੁਰੂ ਜੀ ਦੇ ਦਰਸ਼ਨ ਵਾਸਤੇ ਉਮਡ ਆਏ ਪ੍ਰਸਾਦ ਲਿਆਏ ਦਰਸ਼ਨ ਪਾਏ।

ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥
 ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ॥
 ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ ॥
 ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥
 ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥
 ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ ॥
 ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥

(ਜੈਜਾਵੰਤੀ, ਮ: ਦ - ੧੩੫੨)

ਇਤਿਆਦਿਕ ਸ਼ਬਦ ਸੁਣ ਸੁਣ ਨਿਹਾਲ ਹੋਏ। ਕਈ ਦਿਨ ਉਥੇ ਗੁਰੂ ਜੀ ਨੂੰ ਵੱਡੇ ਉਤਸ਼ਾਹ ਨਾਲ ਰੱਖਿਆ। ਸਿੱਖਾਂ ਵੱਲੋਂ ਖਾਨ ਪਾਨਾਦਿਕ ਦੀ ਸਭ ਸੇਵਾ ਹੁੰਦੀ ਰਹੀ। ਜਿਉਂ ਜਿਉਂ ਗੁਰੂ ਜੀ ਦੀ ਖਬਰ ਹੋਈ, ਤਿਉਂ ਤਿਉਂ ਹੋਰ ਨਗਰਾਂ ਦੇ ਸਿੱਖ ਭੀ ਟੋਲਿਆਂ ਦੇ ਟੋਲੇ ਲੱਗੇ ਆਉਣਾ। ਗੁਰੂ ਜੀ ਸਭ ਨੂੰ ਸਤਿਨਾਮ ਦੇ ਸੱਚੇ ਧਰਮ ਦਾ ਉਪਦੇਸ਼ ਦਿੜਾਉਂਦੇ ਰਹੇ। ਸਭ ਦੀ ਮਨੋਕਾਮਨਾ ਪੂਰੀ ਕੀਤੀ। ਭਾਈ ਫੱਗੇ ਮਸੰਦ ਨੇ ਸਭ ਸਿੱਖਾਂ ਪਾਸੋਂ ਕਾਰ ਭੇਟ ਗੁਰੂ ਜੀ ਦੀ ਜੋ ਕੱਠੀ ਕਰ ਰੱਖੀ ਸੀ, ਗੁਰੂ ਜੀ ਦੇ ਅੱਗੇ ਅਰਪਣ ਕੀਤੀ।

*ਉਨ੍ਹਾਂ ਸਿੱਖਾਂ ਦੀ ਸੰਤਾਨ ਕਲੱਕਤੇ ਵਿੱਚ ਹੈ। ਹੁਣ ਬੜੇ ਸੇਠ ਸਾਹੂਕਾਰ ਹਨ। ਜਿਨ੍ਹਾਂ ਨੇ ਛੋਟੀ ਵੱਡੀ ਦੋ ਸੰਗਤਾਂ ਆਏ ਸਿੱਖ ਸਾਧ ਦੇ ਆਰਾਮ ਵਾਸਤੇ ਬਣਵਾਕੇ ਲੰਗਰ ਲਾ ਛੱਡੇ ਹਨ ਹਰ ਪੁਨਿਆਂ ਨੂੰ ਸਭ ਲੋਕ ਸੰਗਤ ਵਿੱਚ ਆ ਕੇ ਉਤਸ਼ਾਹ ਕਰਦੇ ਹਨ। ਜਿਸ ਸ਼ੇਰਸ਼ਾਹ ਸੂਰੀ ਪਠਾਣ ਨੇ ਹਿਮਾਯੂ ਬਾਦਸ਼ਾਹ ਨੂੰ ਹਿੰਦੁਸਤਾਨ ਵਿੱਚੋਂ ਕੱਢ ਕੇ ਤਿੰਨ ਪੁਸ਼ਟ ਆਪ ਬਾਦਸ਼ਾਹੀ ਕੀਤੀ ਸੀ, ਹੇਮੂ ਬਾਣੀਆਂ ਜਿਨ੍ਹਾਂ ਦਾ ਦੀਵਾਨ ਹੋਯਾ ਹੈ, ਉਹ ਸ਼ੇਰਸ਼ਾਹ ਏਸੇ ਸੁਸਰਾਉ ਪਿੰਡ ਦਾ ਜੰਮਿਆ ਜਾਯਾ ਬਾਸਿੰਦਾ ਸੀ। ਉਸ ਨੇ ਬੜੇ ਬੜੇ ਮੰਦਰ ਬਾਗ ਉਥੇ ਰਚਾਏ ਜੋ ਹੁਣ ਤੱਕ ਕਾਇਮ ਹਨ।

(ਪਾ: ਈ - ੧੦)
ਗਯਾ ਤੇ ਪਟਣੇ ਦਾ ਪ੍ਰਸੰਗ

ਸੁਸਰਾਉ ਪਿੰਡ ਤੋਂ ਵਿਦਾ ਹੋ ਕੇ ਗੁਰੂ ਜੀ ਗਯਾ ਨਾਮੇ ਸ਼ਹਿਰ ਫਲਗੂ ਕਿਨਾਰੇ ਬਾਹਮਨੀ ਘਾਟ ਉੱਤੇ; ਜਿੱਥੇ ਹੁਣ ਉਦਾਸੀ ਸਾਧ ਰਹਿੰਦੇ ਹਨ, ਜਾ ਉੱਤਰੇ। ਓਥੋਂ ਦੇ ਪੰਡੇ ਜਨੇਊ ਲੈ ਕੇ ਮਿਲੇ। ਗੁਰੂ ਜੀ ਨੇ ਬਚਨ ਕੀਤਾ ਏਹ ਝੂਠੇ ਸੂਤਰ ਦੇ ਜੰਝੂ ਛੱਡ ਕੇ ਅਸੀਂ ਸੱਚਾ ਜਨੇਊ ਧਾਰਯਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਵਿੱਚ ਵਰਣਨ ਕੀਤਾ ਹੈ:

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥

(ਵਾਰ-ਆਸਾ, ਮ: ੧ - ੮੨੧)

ਫੇਰ ਓਨ੍ਹਾਂ ਪਿੰਡ ਭਰਾਉਣ ਲਈ ਆਖਯਾ ਤੇ ਕੁਸ਼ਾ ਦਾ ਜੰਝੂ ਕੁਸ਼ਾ ਦੇ ਪਵਿੱਤ੍ਰੇ ਦੇਣ ਲੱਗੇ ਤਾਂ ਗੁਰੂ ਜੀ ਬੋਲੇ ਅਸੀਂ:

ਗਿਆਨੁ ਜਨੇਊ ਧਿਆਨੁ ਕੁਸਪਾਤੀ ॥

(ਆਸਾ, ਮ: ੧ - ੩੫੫)

ਏਹ ਪਹਿਰੇ ਹਨ, ਏਹ ਘਾ ਦੇ ਨਹੀਂ ਪਹਿਨਦੇ। ਜਦ ਸਾਡੇ ਪਿਤਰ ਪਹਿਲੇ ਹੀ ਸੱਚਖੰਡ ਬੈਕੁੰਠ ਵਿੱਚ ਵਸਦੇ ਹਨ ਤਾਂ ਹੁਣ ਕਿਉਂ ਓਨ੍ਹਾਂ ਨੂੰ ਫੇਰ ਪ੍ਰੇਤ ਪ੍ਰੇਤ ਕਹਿ ਕੇ ਬੁਲਾਈਏ, ਅਤੇ ਜੋ ਫਲਗੂ ਦੇ ਮਹਾਤਮ ਵਿੱਚ ਲਿਖਿਆ ਹੈ ਕਿ ਜਿਸ ਮਨੁਖ ਦਾ ਪੈਰ ਫਲਗੂ ਵਿੱਚ ਆ ਪਿਆ ਓਸ ਦੇ ਪਿਤਰ ਸਭ ਸਦਗਤੀ ਨੂੰ ਪ੍ਰਾਪਤ ਹੋ ਜਾਂਦੇ ਹਨ। ਤਾਂ ਤੇ ਏਹ ਪਿੰਡ ਜੋ ਤੁਸੀਂ ਚਾਹੁੰਦੇ ਹੋ ਓਹ ਪਿੰਡ ਭਰਾਵਣ ਅਸੀਂ ਨਹੀਂ ਆਏ। ਦਾਨ ਮੰਗੋ, ਜੋ ਚਾਹੀਏ। ਓਨ੍ਹਾਂ ਸਰਬੰਸ ਦਾਨ ਮੰਗਿਆ ਗੁਰੂ ਜੀ ਨੇ ਇੱਕ ਦਸਤਾਰ, ਚੱਦਰ ਰੱਖ ਕੇ ਹੋਰ ਸਭ ਕੁਛ ਦੇ ਦਿੱਤਾ। ਦੂਜੇ ਦਿਨ ਗਰੀਬਾਂ ਨੂੰ ਚੰਗੇ ਚੰਗੇ ਭੋਜਨ ਛਕਾਏ।

ਕੁਦਰਤ ਨਾਲ ਓਸੇ ਦਿਨ {ਗਯਾ ਬਿਸ਼ਨ ਸਿੰਘ ਜੋਧਪੁਰੀਆ ਦਾ ਮਿਲਾਪ} ਰਾਯਾ ਬਿਸ਼ਨ ਸਿੰਘ ਜੋਧਪੁਰੀਆ; ਜੋ ਬਾਦਸ਼ਾਹੀ ਲਸ਼ਕਰ ਲੈ ਕੇ ਅਸਾਮ ਮੁਲਕ ਨੂੰ ਫਤੇ ਕਰਨ ਚੱਲਯਾ ਸੀ, ਓਸ ਥਾਂ ਆ ਪੁੱਜਾ। ਅੱਗੇ ਲੰਗਰ ਵਰਤਦਾ ਤੇ ਤੰਬੂ ਲੱਗੇ ਹੋਏ ਦੇਖ ਕੇ ਜਦ ਪੁਛਿਆ, ਤਾਂ ਪਤਾ ਲਗਾ ਕਿ ਏਹ ਓਸ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤ੍ਰ ਗੁਰੂ ਤੇਗ ਬਹਾਦਰ ਜੀ ਹਨ, ਜਿਨ੍ਹਾਂ ਨੇ ਬਵੰਜਾ ਰਾਯੇ ਰਾਜਪੂਤਾਨੇ ਦੇ ਗੁਆਲੀਅਰ ਦੇ ਕਿਲ੍ਹੇ ਵਿੱਚੋਂ ਜਹਾਂਗੀਰ ਦੇ ਵੇਲੇ ਛੁਡਾਏ ਸੀ; ਤੀਰਥ ਯਾਤਰਾ ਕਰਦੇ ਫਿਰਦੇ ਹਨ। ਅਜੇਹੇ ਸੱਤਪੁਰਖਾਂ ਨੂੰ ਤਾਂ ਓਹ ਢੂੰਡ ਹੀ ਰਿਹਾ ਸੀ ਕਿਉਂਕਿ ਏਸ ਤੋਂ ਪਹਿਲੇ ਕਈ ਵਾਰੀ ਬਾਦਸ਼ਾਹੀ ਲਸ਼ਕਰ ਓਸ ਮੁਲਕ ਤੋਂ ਹਾਰ ਕੇ ਚਲਾ ਆਯਾ ਸੀ ਤੇ ਰਾਯੇ ਮਾਨ ਸਿੰਘ ਸਵਾਈ ਜੇਹੇ ਅਨੇਕ ਰਾਯੇ ਤੇ ਨਵਾਬ ਓਥੇ ਖਪ ਚੁੱਕੇ ਸੇ, ਜਿਸ ਦਾ ਸਬੱਬ ਏਹ ਸੀ ਕਿ ਆਸਾਮ ਦੇਸ਼ ਵਿੱਚ ਜੰਡੀ ਮੰਡੀ ਜਾਦੂਗਰ ਇਸਤ੍ਰੀ ਮਰਦ ਬਹੁਤ ਸਨ। ਜਦ ਬਾਦਸ਼ਾਹੀ ਲਸ਼ਕਰ ਲੈ ਕੇ ਕੋਈ ਰਾਯਾ ਨਵਾਬ ਓਥੇ ਪਹੁੰਚਦਾ ਤਾਂ ਓਥੋਂ ਦੇ ਲੋਕ ਮੋਹਨ, ਤਾਪਨ, ਉਚਾਟਨ, ਮਾਰਨ ਚਾਰ ਪ੍ਰਕਾਰ ਕਰ ਜਿੱਤ ਲੈਂਦੇ। ਸਗੋਂ ਬਾਦਸ਼ਾਹ ਭੀ ਓਸੇ ਰਾਯੇ ਨੂੰ ਓਥੇ ਭੇਜਦੇ ਜਿਸ ਨੂੰ ਮਰਵਾਉਣਾ ਹੁੰਦਾ, ਜੈਸੇ ਅਕਬਰ ਨੇ ਰਾਯੇ ਮਾਨ ਸਿੰਘ ਨੂੰ ਓਥੇ ਭੇਜ ਕੇ ਮਰਵਾਯਾ ਸੀ। ਹੁਣ ਔਰੰਗਜ਼ੇਬ ਨੇ ਭੀ ਰਾਯੇ ਬਿਸ਼ਨ ਸਿੰਘ ਨੂੰ (ਹੋਰ ਕਿਵੇਂ ਕਾਬੂ ਨਾ ਆਉਂਦਾ ਵੇਖ ਕੇ) ਓਸੇ ਮੁਹਿੰਮ ਪੁਰ ਤੋਰਿਆ, ਕਿਉਂਕਿ ਤੁਰਕਾਂ ਨੂੰ ਹਿੰਦੂਆਂ ਨਾਲੋਂ ਜਾਦੂ ਉੱਤੇ ਬਹੁਤ ਨਿਸਚਾ ਹੈ। ਤਾਂ ਹੀ ਆਖਦੇ ਹਨ ‘ਜਾਦੂ ਬਰਹੱਕ ਕਰਨ ਵਾਲਾ ਕਾਫਰ’ ਏਹ ਗਲ ਬਿਸ਼ਨ ਸਿੰਘ ਭੀ ਚੰਗੀ ਤਰ੍ਹਾਂ ਜਾਣੀ ਬੈਠਾ ਸੀ ਕਿ ਮੈਂ ਓਥੇ ਗਿਆ, ਜੀਉਂਦੇ ਨਹੀਂ ਆਉਣਾ। ਤਾਂ ਹੀ ਜਦ ਔਰੰਗੇ ਨੇ ਏਸ ਦੀ ਨੌਕਰੀ ਬੋਲੀ ਤਾਂ ਕਈ ਮਹੀਨੇ ਏਸ ਦੀ ਮਾਈ ਨੇ ਇਸ ਨੂੰ ਮਹਿਲਾਂ ਵਿੱਚ ਲੁਕਾ ਰੱਖਯਾ ਤੇ ਰੋਣਾ ਪਿੱਟਣਾ ਪਿਆ ਰਿਹਾ। ਓੜਕ ਬਹੁਤ ਸਖਤ ਹੁਕਮ ਗਿਆ, ਤਦ ਏਹ ਲਸ਼ਕਰ ਲੈ ਕੇ ਤੁਰਿਆ ਸੀ। ਹੁਣ ਓਸ ਨੇ ਏਸ ਖਿਆਲ ਨਾਲ ਕਿ ਗੁਰੂ ਨਾਨਕ ਸਾਹਿਬ ਜੀ ਓਦੋਂ ਦੇ ਜਾਦੂਗਰਾਂ ਨੂੰ ਜਿੱਤ ਕੇ ਆਏ ਸੇ। ਏਹ ਗੁਰੂ ਭੀ ਓਹੋ ਰੂਪ, ਓਸੇ ਗੱਦੀ ਦੇ ਮਾਲਕ

ਹਨ। ਜੇ ਮੇਰੇ ਨਾਲ ਸਹਾਇਕ ਹੋਣਗੇ ਤਾਂ ਉਨ੍ਹਾਂ ਦਾ ਜਾਦੂ ਦਾ ਜੋਰ ਨਾ ਚਲੇਗਾ। ਏਹ ਸੋਚ ਗੁਰੂ ਸਾਹਿਬ ਜੀ ਦੇ ਚਰਨ ਫੜ ਲਏ। ਜਦ ਉਨ ਅਤਜੰਤ ਪਿੰਡਿਆ, ਦੀਨ ਹੋ ਬੇਨਤੀ ਕੀਤੀ ਤਾਂ ਦੀਨ ਦਿਆਲ ਗੁਰੂ ਜੀ ਨੇ ਭੀ ਬਚਨ ਕਰ ਦਿੱਤਾ ਕਿ ਅਸੀਂ ਤੇਰੇ ਨਾਲ ਸਹਾਇਤਾ ਵਿੱਚ ਚੱਲਾਂਗੇ। ਅੱਗੇ ਜੇ ਕੋਈ ਫੌਜ ਵਿੱਚ ਬੀਮਾਰ ਹੋ ਜਾਂਦਾ ਯਾ ਹੋਰ ਕਿਸੇ ਤਰ੍ਹਾਂ ਰੌਲਾ ਪੈਂਦਾ ਤਾਂ ਜਾਦੂ ਸਮਝ ਕੇ ਬੇਦਲਿ ਹੋ ਕੇ ਫੌਜ ਭੱਜ ਆਉਂਦੀ। ਰਾਜਾ ਆਪਣੀ ਸ਼ਰਮ, ਇੱਜਤ ਦਾ ਮਾਰਯਾ, ਓਸੇ ਥਾਂ ਮਰ ਰਹਿੰਦਾ। ਏਹ ਸੰਸਾ ਹਟਾਉਣ ਵਾਸਤੇ ਜਦ ਰਾਜੇ ਨੇ ਆਪਣੀ ਫੌਜ ਵਿੱਚ ਏਹ ਹੁਕਮ ਸੁਣਾ ਦਿੱਤਾ ਕਿ ਜਿਸ ਗੁਰੂ ਨਾਨਕ ਜੀ ਨੇ ਕਾਮਰੂਪ ਦੇਸ ਦੇ ਇਸਤ੍ਰੀ ਪੁਰਖਾਂ ਨੂੰ ਜਾਦੂ ਕਰਨ ਵੇਲੇ ਜਿੱਤਿਆ ਸੀ, ਫੇਰ ਦੀਨ ਹੋਏ ਤਾਂ ਅਪਣੇ ਸੇਵਕ ਬਣਾ ਕੇ ਛੱਡ ਆਏ ਸੇ; ਉਨ੍ਹਾਂ ਦੇ ਗੱਦੀ ਨਸ਼ੀਨ ਸਰਬ ਸ਼ਕਤੀਮਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਣ ਸਾਡੇ ਨਾਲ ਸਹਾਇਤਾ ਲਈ ਜਾਣਗੇ, ਜਿਨ੍ਹਾਂ ਦੇ ਪ੍ਰਤਾਪ ਦੀ ਅਗਨੀ ਅੱਗੇ ਉਨ੍ਹਾਂ ਦੇ ਸਭ ਜਾਦੂ ਬਰੂਦ ਹੋ ਜਾਣਗੇ। ਏਸ ਕਰ ਕੇ ਸਾਡੀ ਫੱਤੇ ਹੋਵੇਗੀ। ਏਹ ਖਬਰ ਸੁਣ ਸਾਰੀ ਸਿਪਾਹ ਦੇ ਹੌਸਲੇ ਵਧ ਗਏ।

ਰਾਜਾ ਤਾਂ ਆਪਣੇ ਪਿਤਰਾਂ ਦੇ ਨਮਿੱਤ ਪਿੰਡ ਪ੍ਰਦਾਨ ਕਰਨ ਲੱਗਾ ਤੇ ਗੁਰੂ ਸਾਹਿਬ ਜੀ ਉਥੋਂ ਚੱਲ ਕੇ ਰਸਤੇ ਵਿੱਚ ਅਨੇਕਾਂ ਦਾ ਉਧਾਰ ਕਰਦੇ ਹੋਏ {ਪਟਨੇ ਪਹੁੰਚਣਾ} ਪਟਣੇ ਸ਼ਹਿਰ ਤੋਂ ਬਾਹਰ ਇੱਕ ਬਾਗ ਵਿੱਚ ਇੰਬਲੀ ਦੇ ਬਿੜ ਹੇਠ ਜਾ ਉੱਤਰੇ, ਜੋ ਹੁਣ ਗੁਰੂ ਜੀ ਦਾ ਬਾਗ ਸਦਾਉਂਦਾ ਹੈ। ਫੇਰ ਉਥੋਂ ਜੈਤਾ ਸੇਠ ਆਪ ਨੇ ਘਰ ਆਲਮ ਗੰਜ ਵਿੱਚ ਲੈ ਗਿਆ। ਉਹ ਗੁਰੂ ਘਰ ਦਾ ਪਰਮ ਪ੍ਰੇਮੀ ਸਿੱਖ ਹਲਵਾਈ ਦੀ ਦੁਕਾਨ ਕਰਦਾ ਸੀ। ਓਸ ਦੀ ਏਹ ਧਾਰਨਾ ਸੀ ਕਿ ਜਦ ਕਿਸੇ ਸਿੱਖ ਦਾ ਦਰਸ਼ਨ ਕਰਦਾ ਪੰਜ ਫਲੋਰੀਆਂ (ਜੋ ਕਚੌਰੀ ਵਰਗੀ ਹੁੰਦੀ ਹੈ) ਦੇ ਕੇ ਚਰਨਾਂ ਉੱਤੇ ਮੱਥਾ ਟੇਕ ਛੱਡਦਾ। ਹੁਣ ਕੁਛ ਤਾਂ ਗੁਰੂ ਜੀ ਦੇ ਨਾਲ ਸਿੱਖਾਂ ਸਾਧਾਂ ਦੀ ਵਡੀ ਭਾਰੀ ਜਮਾਤ ਸੀ, ਕੁਛ ਗੁਰੂ ਜੀ ਦਾ ਦਰਸ਼ਨ ਕਰਨ ਵਾਲਿਆਂ ਦੀ ਭੀੜ ਬਣੀ ਰਹਣੇ ਕਰ ਜੈਤੇ ਦੀ ਭੱਠੀ ਹਰ ਵੇਲੇ ਚਲਦੀ ਰਹੇ, ਸਿੱਖ ਸਾਧ ਛਕਦੇ ਰਹਿਣ। ਪਟਣੇ ਦੇ ਨਿਵਾਸੀ ਤੇ ਗਿਰਦ ਨਿਵਾਹੀ ਦੇ ਸਿੱਖਾਂ ਨੂੰ ਨਾਲ ਲੈ ਕੇ ਮਸੰਦ ਗੁਰੂ ਜੀ ਪਾਸ ਆਉਣ ਤੇ ਬੜੇ ਬੜੇ ਕੀਮਤੀ ਬਸਤ੍ਰ ਭੂਸ਼ਨ ਤੋਹਫੇ ਨਕਦ ਚੜ੍ਹਾਉਣ, ਮਨੋਕਾਮਨਾ ਪਾਉਣ ਲੱਗੇ। ਕਥਾ ਕੀਰਤਨ ਸਤਸੰਗ ਹੋਣ ਲਈ ਦੀਵਾਨ ਵਾਸਤੇ ਜੈਤੇ ਦੇ ਘਰ ਥੋੜ੍ਹੀ ਜਗ੍ਹਾ ਦੇ ਕੇ ਇੱਕ ਸਿੱਖ ਨੇ ਗੰਗਾ ਕਿਨਾਰੇ ਹਵੇਲੀ ਅਰਦਾਸ ਕਰਾ ਦਿੱਤੀ। ਗੁਰੂ ਜੀ ਨੇ ਉਸ ਵਿੱਚ ਨਿਵਾਸ ਕੀਤਾ ਤੇ ਗੁਰੂ ਜੀ ਦੇ ਸਰਬ ਸਿੱਖ ਸਰਬ ਭਾਂਤ ਸੇਵਾ ਕਰਦੇ ਰਹੇ। ਤਦੋਂ ਨੂੰ ਰਾਜਾ ਬਿਸ਼ਨ ਸਿੰਘ ਭੀ ਪਟਣੇ ਆ ਉੱਤਰਿਆ। ਜਦ ਓਸ ਦੇ ਨਾਲ ਜਾਣ ਵਾਸਤੇ ਗੁਰੂ ਜੀ ਤਿਆਰ ਹੋਏ ਤਾਂ ਜਿੱਥੇ {ਸਾਲਸਰਾਇ ਦੀ ਧਰਮਸਾਲਾ ਵਿੱਚ ਪ੍ਰਵਾਰ ਦਾ ਡੇਰਾ} ਸਾਲਸਰਾਇ ਜੌਹਰੀ ਦੀ ਧਰਮਸਾਲਾ ਵਿੱਚ ਗੁਰੂ ਨਾਨਕ ਜੀ ਚਤਰ ਮਾਸ ਰਹਿ ਗਏ ਸੇ ਤੇ ਜਾਂਦੇ ਹੋਏ ਅਧਰੋਂ ਨਾਮ ਅਰੋੜੇ ਸਿੱਖ ਨੂੰ ਭਗਤੀ ਭਾਵ ਵਿੱਚ ਰੱਤਾ ਹੋਯਾ ਦੇਖ ਕੇ ਆਪਣੀ ਜਗ੍ਹਾ ਬੈਠਾ ਗਏ ਸੇ। ਓਥੇ ਬੜਾ ਸੁੰਦਰ ਮਕਾਨ ਤੇ ਕਾਠ ਦਾ ਬੰਗਲਾ ਪ੍ਰੇਮੀ ਸਿੱਖਾਂ ਨੇ ਧਰਮ ਅਰਥ ਬਣਾ ਰੱਖਿਆ ਸੀ। ਅਧਰੋਂ ਦੀ ਸੰਤਾਨ ਵਿੱਚੋਂ ਭੀ ਤਦੋਂ ਘਨਸਜਾਮ, ਗੁਲਾਬਰਾਇ ਓਸ ਦੇਸ ਦੇ ਮਸੰਦ ਸੇ। ਉਨ੍ਹਾਂ ਦੀ ਬੇਨਤੀ ਮੰਨ ਕੇ ਏਸੇ ਮਕਾਨ ਨੂੰ ਪਸੰਦ ਕਰ ਗੁਰੂ ਜੀ ਨੇ ਓਸੇ ਮਕਾਨ ਵਿੱਚ ਆਪਣੇ ਸੰਬੰਧੀਆਂ ਨੂੰ ਠਹਿਰਾ ਦਿੱਤਾ।

(ਪਾ: ੯ - ੧੧)

ਕਾਮਰੂਪ ਦੇਸ ਦੀ ਯਾਤ੍ਰਾ, ਰਜੇ ਦੀ ਸਹਾਇਤਾ

ਰਜੇ ਬਿਸ਼ਨ ਸਿੰਘ ਜੋਪੁਰੀਏ ਨੇ ਭੀ ਕਈ ਦਿਨ ਡੇਰਾ ਓਥੇ ਹੀ ਰੱਖਿਆ। ਓੜਕ ਓਸ ਦੇ ਬਾਰ ਬਾਰ ਬੇਨਤੀ ਕਰਨੇ ਪੁਰ ਸੰਮਤ ੧੨੨੩ ਬਿਕ੍ਰਮੀ ਨੂੰ ਦੁਸੈਹਰਾ ਦੇਖ ਕੇ ਗੁਰੂ ਸਾਹਿਬ ਜੀ ਨੇ ਕਾਮਰੂਪ ਦੇਸ ਦੀ ਤਿਆਰੀ ਕਰ ਦਿੱਤੀ। ਭਾਵੇਂ ਰਾਜੇ ਬਿਸ਼ਨ ਸਿੰਘ ਜੀ ਨੇ ਭੀ ਆਪਣੇ ਮੋਹਤਬਿਰ ਆਦਮੀ ਗੁਰੂ ਜੀ ਦੇ ਕੁਟੰਬ ਦੀ ਸੇਵਾ ਵਾਸਤੇ ਪਟਣੇ^{*} ਛੱਡ ਦਿੱਤੇ ਸੇ ਪਰ ਗੁਰੂ ਜੀ ਨੇ ਅਪਨੀ ਵਲੋਂ ਸ੍ਰੀ ਗੁਜਰੀ ਜੀ ਦੇ ਭਾਈ ਕ੍ਰਿਪਾਲ ਚੰਦ, ਮੁਨਸੀ ਸਾਹਿਬ ਚੰਦ, ਦੀਵਾਨ ਮਤੀ ਰਾਮ, ਸਤੀ ਰਾਮ, ਚਰਨ ਦਾਸ ਆਦਿਕ ਆਪਣੇ ਮੋਹਤਬਿਰਾਂ ਨੂੰ ਮਾਤਾ ਨਾਨਕੀ ਜੀ ਪਾਸ ਛੱਡ ਕੇ ਆਪ ਰਜੇ ਦੀ ਕਾਮਨਾ ਪੂਰੀ ਤੇ ਕਾਮਰੂਪ ਦੇਸ ਨਿਵਾਸੀਆਂ ਦੀ ਕਲਿਆਣ ਕਰਨ ਵਾਸਤੇ ਪਟਣੇ ਤੋਂ ਚੱਲ ਕੇ ਚਾਰ ਕੋਹ ਜਾ ਉੱਤਰੇ। ਅਗਲੇ ਦਿਨ ਕਸਬੇ ਬਾਫ਼ ਗਏ ਤਾਂ ਗੁਰੂ ਜੀ ਦੇ ਸੇਵਕਾਂ ਨੇ ਸਰਬ ਭਾਂਤ ਸੇਵਾ ਕੀਤੀ। ਏਸ ਤਰ੍ਹਾਂ ਗੁਰੂ ਸਾਹਿਬ ਜੀ ਰਾਜੇ ਦੇ ਲਸ਼ਕਰ ਤੋਂ ਵੱਖਰੇ ਹੀ ਉੱਤਰਦੇ ਗਏ। ਸਿੱਖਾਂ ਤੋਂ ਸੇਵਾ ਲੈਂਦੇ, ਉਨ੍ਹਾਂ ਦੀ ਕਲਿਆਣ ਕਰਦੇ ਗਏ। ਬਾਫ਼ ਤੋਂ ਅੱਗੇ ੧੮ ਕੋਹ ਮੁੰਘੇਰ ਸ਼ਹਿਰ ਗੰਗਾ ਕਿਨਾਰੇ ਦੋ ਦਿਨ ਸਿੱਖਾਂ ਨੇ ਰੱਖੇ। ਸੇਵਾ ਕੀਤੀ। ਏਸ ਤਰ੍ਹਾਂ ਸਾਹਿਬ ਗੰਜ, ਭਾਗਲਪੁਰ, ਰਾਜਮਹਲ, ਕਹਿਲਗਾਊ, ਕੁੰਤਲ ਨਗਰ, ਮਾਲਦੇ, ਨਲਹੱਟੀ ਆਦਿ ਨਗਰਾਂ ਪਾਸ ਉੱਤਰ ਕੇ ਆਪਣੇ ਸਿੱਖਾਂ ਤੋਂ ਸੇਵਾ ਨਜ਼ਰ ਭੇਟਾ ਲੈਂਦੇ ਅਰ ਉਨ੍ਹਾਂ ਦੀ ਮਨੋਕਾਮਨਾ ਪੂਰੀ ਕਰ ਕਰ ਸੈਂਕਤਿਆਂ ਨੂੰ ਗੁਰਮੁਖ ਕਰਦੇ ਹੋਏ ਮਕਸੂਦਾਬਾਦ (ਜਿਸ ਨੂੰ ਮੁਰਸ਼ਦਾਬਾਦ ਭੀ ਆਖਦੇ ਹਨ) ਜਾ ਪੁੱਜੇ। ਪੰਜ ਦਿਨ ਗੰਗਾ ਕਿਨਾਰੇ ਰੇਸ਼ਮ ਬੋਣੇ

*ਪਟਣੇ ਦੀ ਕਥਾ ਪੰਜਾਬੀ ਸਿੱਖਾਂ ਦੇ ਪੁੱਛਣੇ ਪਰ ਐਉਂ ਸੁਣਾਈ ਕਿ ਇਥੇ ਇੱਕ ਬਿਹਦਰਥ ਨਾਮ ਮਹਾਰਾਜਾ ਇੰਦ੍ਰ ਸਮ ਪ੍ਰਤਾਪੀ ਤਿੰਨ ਖੁਹਣੀ ਦਾ ਮਾਲਕ ਸੀ, ਜਿਸ ਦੇ ਨਾਮ ਦਾ ਬਿਹਤ ਕਥਾ ਨਾਮ ਗੁੰਬ ਬਨਿਆ ਹੋਇਆ ਹੈ। ਓਸ ਨੇ ਕਾਂਸੀ ਨਰੇਸ ਦੀਆਂ ਦੋ ਪੁੜੀਆਂ ਜੰਗ ਜਿੱਤ ਕੇ ਵਿਆਹੀਆਂ। ਸੰਤਾਨ ਨਾ ਹੋਣੇ ਕਰ ਬਹੁਤ ਯਹ ਦਾਨ ਕੀਤੇ। ਓੜਕ ਚੰਦ੍ਰਕ ਨਾਮ ਸੰਤ ਦੀ ਸ਼ਰਨ ਲੱਗਾ। ਓਨ ਇੱਕ ਫਲ ਦੇ ਕੇ ਬਚਨ ਕੀਤਾ, “ਰਾਣੀ ਨੂੰ ਖੁਲਾ ਤੇਰੇ ਘਰ ਪੁੱਤ੍ਰ ਮਹਾਂ ਬਲੀ ਹੋਵੇਗਾ।” ਰਾਜੇ ਦਾ ਦੋਹਾਂ ਰਾਣੀਆਂ ਨਾਲ ਇਕੋ ਜਿਹਾ ਪਿਆਰ ਸੀ ਉਨ ਅੱਧਾ ਅੱਧਾ ਫਲ ਦੋਹਾਂ ਨੂੰ ਖੁਲਾ ਦਿੱਤਾ। ਦਸ ਮਹੀਨੇ ਹੋਏ ਤਾਂ ਦੋਹਾਂ ਨੂੰ ਇੱਕ ਘੜੀ ਅੱਧਾ ਅੱਧਾ ਪੁੱਤ੍ਰ ਜੰਮਿਆਂ। ਦਾਈਆਂ ਨੇ ਉਤਪਾਤ ਹੋਇਆ ਸਮਝ ਕੇ ਇੱਕ ਚਾਦਰ ਵਿੱਚ ਦੋਹਾਂ ਫਾਕਾਂ ਨੂੰ ਲਪੇਟ ਕੇ ਗੰਗਾ ਕਿਨਾਰੇ ਸੁਟਵਾ ਦਿੱਤਾ। ਓਸ ਘੜੀ ਜਰਾ ਨਾਮ ਰਾਖਸ਼ਣੀ ਉਥੇ ਆ ਫਿਰੀ। ਦੇਖ ਕੇ ਇਹ ਭੀ ਅਚਰਜ ਹੋਈ। ਉਨ ਦੋਹਾਂ ਫਾਕਾਂ ਨੂੰ ਚੰਦ ਦੇ ਚਾਨਣੇ ਜੋੜ ਕੇ ਜਾਂ ਦਬਾਯਾ ਤਾਂ ਇੱਕ ਬਾਲਕ ਸਾਬਤ ਹੋ ਕੇ ਰੋਣ ਲਗ ਪਿਆ। ਓਸ ਦੇ ਰੋਣ ਦੀ ਆਵਾਜ਼ ਮੇਘ ਵਰਗੀ ਸੂਣ ਕੇ ਰਾਜੇ ਦੇ ਸਿਪਾਹੀ ਪਹੁੰਚ ਗਏ। ਜਰਾ ਸਮੇਤ ਬਾਲਕ ਨੂੰ ਰਾਜੇ ਪਾਸ ਲੈ ਆਏ। ਦਾਈਆਂ ਤੇ ਜਰਾ ਤੋਂ ਸਾਰੀ ਕਥਾ ਸੂਣ ਕੇ ਰਾਜੇ ਨੇ ਬੜੀ ਖੁਸ਼ੀ ਮਨਾਈ। ਪੁੱਤ੍ਰ ਨੂੰ ਪਾਲਿਆ, ਓਸ ਦਾ ਨਾਮ ਬਤਗੇਸ਼ ਰੱਖਿਆ, ਜੋ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੜਗ ਸਿੰਘ ਕਹਿ ਕੇ ਵਰਣਨ ਕੀਤਾ ਹੈ ਜਰਾ ਰਾਖਸ਼ੀ ਦੇ ਸੰਧ ਮਿਲਾਉਣੇ ਕਰ ਜਰਾ ਸੰਧ ਉੱਘਾ ਹੋ ਗਿਆ। ਫੇਰ ਉਹ ਐਡਾ ਬਲੀ ਮਹਾਰਾਜਾ ਹੋਇਆ ਕਿ ਜੰਗ ਕਰ ਕਰ ਸਾਰੇ ਭਾਰਤ ਵਰਸ ਦੇ ਰਾਜੇ ਜਿੱਤੇ। ਕਾਬਲ ਦੇ ਰਾਜੇ ਕਾਲ ਯਵਨ ਨੂੰ ਜਿੱਤ ਕੇ ਉਸ ਦੀ ਪੁੜੀ ਵਿਆਹੀ। ਉਸ ਵਿੱਚੋਂ ਧੀ ਜੰਮੀ। ਉਹ ਕੰਸ ਨੂੰ ਵਿਆਹੀ। ਜਦ ਕਿਸ਼ਨ ਜੀ ਨੇ ਕੰਸ ਨੂੰ ਮਾਰਿਆ ਤੇ ਜਰਾ ਸੰਧ ਨੇ ਆਪਣੀ ਪੁੜੀ ਦੇ ਕਰੇ ਕਿਸ਼ਨ ਨਾਲ ਜੰਗ ਅੰਭਿਆ। ਤਦੋਂ ਕਾਲ ਯਵਨ ਨੇ ਭੀ ਜਰਾ ਸੰਧ ਦੀ ਮੱਦਦ ਪੁਰ ਆ ਕੇ ਕਿਸ਼ਨ ਜੀ ਨੂੰ ਕਈ ਵੇਰੀ ਭਾਜਾਇਆ। (ਏਹ ਕਥਾ ਭਗਵਤ ਤੇ ਮਹਾਂਭਾਰਤ ਵਿੱਚ ਹੈ) ਜਿਸ ਕਰ ਕੇ ਕਿਸ਼ਨ ਜੀ ਦੁਆਰਕਾ ਜਾ ਰਹੇ। ਸਗੋਂ ਸਮੁੰਦਰ ਵਿੱਚ ਇੱਕ ਟੇਸਰੀ ਉੱਤੇ ਕਿਲਾ ਬਨਾ ਕੇ ਨਿਵਾਸ ਕੀਤਾ, ਜਿਸ ਨੂੰ ਬੇਟ ਦੁਆਰਕਾ ਆਖਦੇ ਹਨ। ਕਾਲ ਯਵਨ ਨੂੰ ਧੋਖੇ ਨਾਲ ਮੁਚਕੰਦ ਰਿਖੀ ਤੋਂ ਕਿਸ਼ਨ ਜੀ ਨੇ ਮਰਵਾ ਦਿੱਤਾ। ਜਰਾਸੰਧ ਜਿਸ ਦਾ ਨਾਮ ਖੜਕ ਸਿੰਘ ਭੀ ਸੀ ਅਜਿਹਾ ਲਤਿਆ ਜੋ ਉਸ ਅੱਗੇ ਸਭ ਰਾਜੇ ਨੱਸ ਗਏ। ਓੜਕ ਜਦ ਕਿਵੇਂ ਕਿਸ਼ਨ ਜੀ ਤੋਂ ਖੜਕ ਸਿੰਘ ਅਰਥਾਤ ਜਰਾਸੰਧ ਨਾ ਜਿਤਿਆ ਗਿਆ, ਤਾਂ ਹੱਦੇ ਨਾਲ ਭੀਮ ਦੇ ਹੱਦੋਂ ਮਰਵਾ ਦਿੱਤਾ। ਜਰਾਸੰਧ ਦੇ ਰਥ ਦੇ ਪਰਿਆਂ ਦੇ ਤੇ ਕਿਲ੍ਹੇ ਦੇ ਨਿਸ਼ਾਨ ਹੁਣ ਤੱਕ ਰਾਜਗਿਰੀ ਦੇ ਪਰਬਤ ਪਰ ਕਾਇਮ ਹਨ ਜਿਨ੍ਹਾਂ ਨੂੰ ਦੇਖ ਬੜੇ ਬੜੇ ਬੜੇ ਇੰਜੀਨੀਅਰ ਅੰਗਰੇਜ਼ ਹੈਰਾਨ ਹੁੰਦੇ ਹਨ। ਮਹਾਂਭਾਰਤ ਵਿੱਚ ਲਿਖਿਆ ਹੈ ਕਿ ਜਦ ਜਰਾਸੰਧ ਨੇ ਦੇਖਿਆ ਕਿ ਕਿਸ਼ਨ, ਅਰਜਨ, ਭੀਮ ਬਾਹਮਣ ਬਨ ਕੇ ਮੇਰੇ ਘਰ ਦਾਨ ਮੰਗਨ ਆਏ ਹਨ ਤਾਂ ਜੇਡੇ ਵੱਡੇ ਏਹ ਮੰਗਦੇ ਹਨ ਏਡਾ ਹੀ ਵੱਡਾ ਦਾਨ ਆਪਣਾ ਸਿਰ ਜੰਗ ਵਿੱਚ ਏਨ੍ਹਾਂ ਨੂੰ ਦੇਣਾ ਚਾਹੀਏ। ਏਹ ਸੋਚ ਕੇ ਆਪਣੇ ਪੁੱਤ੍ਰ ਸਹਿਦੇਵ ਨੂੰ ਰਾਜ ਤਿਲਕ ਦੇ ਕੇ ਸਿਰ ਪੁਰ ਕੇਸਾਂ ਦਾ ਜੁੜਾ, ਲੱਕ ਕੱਛ ਪਹਿਨ ਕੇ ਕਿਸ਼ਨ ਜੀ ਨੂੰ ਆਖਿਆ, “ਤੂੰ ਤਾਂ ਅਨੇਕ ਵਾਰੀ ਜੰਗ ਵਿੱਚੋਂ ਮੈਥਿੰ ਭਜਿਆ ਹੈਂ, ਜਿਸ ਕਰ ਕੇ ਤੇਰਾ ਨਾਮ ਹੀ ਰਣਫੌਰ ਪੈ ਗਿਆ ਹੈ। ਤੇਰੇ ਨਾਲ ਹੁਣ ਮੈਂ ਕੀ ਲੜਨਾ ਹੈ? ਤੇ ਅਰਜਨ ਨੇ ਮੈਥਿੰ ਡਰ ਕੇ (ਕਲੀਵ) ਹੀਜ਼ਾ ਬਣ ਕੇ ਬੈਰਾਟ ਰਾਜੇ ਦੇ ਮਹਿਲਾਂ ਵਿੱਚ ਛੁਪ ਕੇ ਜਾਨ ਬਚਾਈ ਹੈ। ਏਸ ਨਮਰਦ ਨਾਲ ਭੀ ਲੜਨਾ ਮੇਰੇ ਜੇਹੇ ਯੋਧੇ ਦਾ ਕੰਮ ਨਹੀਂ। ਜੇ ਮੇਰੇ ਨਾਲ ਲੜਨ ਯੋਗ ਹੈ, ਤਾਂ ਭੀਮ ਹੀ ਹੈ। ਸੋ ਭੀਮ ਨਾਲ ਗਦਾ ਯੁਧ ਹੋਣ ਲੱਗਾ। ਬਹੁਤ ਚਿਰ ਤੱਕ ਦੁੰਦ ਜੁੱਧ ਹੁੰਦਾ ਰਿਹਾ ਜਦ ਕਈ ਵਾਰੀ ਭੀਮ ਨੂੰ ਭੀ ਓਨ ਗੋਡਿਆਂ ਭਾਰ ਸਿੱਟਿਆ ਤਾਂ ਕਿਸ਼ਨ ਜੀ ਨੇ ਦਗੇ ਨਾਲ ਖੜਗੇਸ਼ ਨੂੰ ਭੀਮ ਦੇ ਹੱਦੋਂ ਮਰਵਾ ਦਿੱਤਾ।

ਸਿੱਖਾਂ ਦੇ ਮਹੱਲੇ ਵਿੱਚ; ਜਿੱਥੇ ਗੁਰੂ ਅਸਥਾਨ ਹੈ, ਜਾ ਬਿਰਾਜੇ। ਜਿੱਥੋਂ ਤਾਈਂ ਪਿੰਡਾਂ ਦੇ ਸਿੱਖਾਂ ਨੂੰ ਖਬਰ ਹੋਈ, ਸਭ ਨੇ ਆ ਕੇ ਦਰਸ਼ਨ ਪਾਏ। ਓਥੋਂ ਵਾਲੇ ਸਿੱਖ ਭੀ ਹੋਰ ਸਭ ਕੰਮ ਛੱਡ ਕੇ ਰਾਤ ਦਿਨੇ ਗੁਰੂ ਜੀ ਦੇ ਦਰਸ਼ਨ ਤੇ ਸਤਸੰਗ ਕਰਨ ਵਿੱਚ ਹੀ ਲੱਗੇ ਰਹੇ, ਜਿਸ ਕਰ ਕੇ ਉਹਨਾਂ ਦੀ ਸੰਤਾਨ ਵਿੱਚ ਹੁਣ ਤੱਕ ਗੁਰੂ ਸਿੱਖੀ ਦੀ ਲੇਸ ਤੇ ਭਾਉ ਭਗਤੀ ਵਿਸ਼ੇਸ਼ ਹੈ। ਗੁਰੂ ਜੀ ਦੇ ਨਾਲ ਇੱਕ ਤਕਤੀ ਜਮਾਤ ਸਾਧੂਆਂ ਦੀ ਸੀ। ਜਿੱਥੇ ਜਾ ਕੇ ਉੱਤਰਦੇ, ਓਹੋ ਸੰਤ ਨਗਰਾਂ ਤੋਂ ਪਦਾਰਥ ਲਿਆ ਕੇ ਸੇਵਾ ਕਰਦੇ ਕਰਾਂਦੇ ਰਹਿੰਦੇ।

ਮਕਸੂਦਾਬਾਦੋਂ ਚੱਲ ਕੇ ਬੰਗਲੇ ਦੇਸ ਦੀ ਸੈਲ ਕਰਦੇ ਹੋਏ {ਢਾਕੇ ਦਾ ਮਸੰਦ ਬੁਲਾਕੀ ਦਾਸ} ਢਾਕੇ ਸ਼ਹਿਰ ਜਾ ਪੁੱਜੇ। ਓਸ ਸਮੇਂ ਕਲਕੱਤੇ ਵਾਂਝੂ ਓਸ ਦੇਸ ਵਿੱਚ ਢਾਕਾ ਹੀ ਮਸ਼ਹੂਰ ਸ਼ਹਿਰ ਸੀ। ਏਥੋਂ ਦੇ ਬਣੇ ਹੋਏ ਮਲਮਲ ਆਦਿ ਬਰੀਕ ਕਪੜੇ ਤੇ ਰੇਸ਼ਮੀ ਕੱਪੜੇ ਦੂਰ ਦੂਰ ਦੇਸ਼ਾਂਤ੍ਰਾਂ ਵਿੱਚ ਸੁਗਾਤ ਵੱਜੋਂ ਜਾਇਆ ਕਰਦੇ ਤੇ ਗੁਰੂ ਜੀ ਦੇ ਸਿੱਖ ਗੁਰੂ ਜੀ ਪਾਸ ਭੇਜਦੇ ਰਹਿੰਦੇ। ਰਾਜੇ ਦਾ ਲਸ਼ਕਰ ਤਾਂ ਬਾਹਰ ਉੱਤਰਿਆ ਤੇ ਗੁਰੂ ਤੇ ਸਾਹਿਬ ਜੀ ਸ਼ਹਿਰ ਵਿੱਚ (ਜਿੱਥੇ ਗੁਰੂ ਨਾਨਕ ਸਾਹਿਬ ਜੀ ਰਹਿ ਆਏ ਸਨ) ਬੁਲਾਕੀ ਦਾਸ ਮਸੰਦ ਦੇ ਘਰ ਜਾ ਉੱਤਰੇ। ਬੁਲਾਕੀ ਦਾਸ ਨੇ ਇੱਕ ਨਵਾਂ ਪਲੰਘ ਅਮੋਲਕ ਵੱਡੀ ਸ਼ਰਧਾ ਨਾਲ ਸਜਾ ਕੇ ਰੱਖਿਆ ਹੋਇਆ ਸੀ। ਓਸ ਦੀ ਪੂਜਾ ਕਰਦਾ ਰਹਿੰਦਾ ਤੇ ਆਖਿਆ ਕਰਦਾ ਜਦ ਏਸ ਉੱਤੇ ਗੁਰੂ ਸਾਹਿਬ ਜੀ ਆ ਕੇ ਬਿਰਾਜਣਗੇ, ਤਾਂ ਮੇਰੀ ਕਲਿਆਣ ਹੋਵੇਗੀ। ਬੁਲਾਕੀ ਤਾਂ ਘਰ ਨਹੀਂ ਸੀ। ਉਸ ਦੀ ਮਾਈ ਬ੍ਰਿਧਾ ਨੇ ਜਦ ਗੁਰੂ ਜੀ ਦਾ ਆਗਮਨ ਸੁਣਿਆ ਤਾਂ ਹੜਬੜਾ ਕੇ ਪ੍ਰੇਮਾਕੁਲ ਸ਼ੀਘਰ ਘਰੋਂ ਬਾਹਰ ਆ ਗੁਰੂ ਜੀ ਦੇ ਚਰਨਾਂ ਨੂੰ ਲਿਪਟ ਗਈ ਅਰ ਬੋਲੀ, “ਅਜ ਦੀ ਘੜੀ ਤੋਂ ਮੈਂ ਬਲਿਹਾਰ ਗਈ, ਜੋ ਮੇਰੀ ਆਸਾ ਪੂਰੀ ਹੋਈ।” ਗੁਰੂ ਜੀ ਨੂੰ ਅੰਦਰ ਲੈਜਾ ਕੇ ਓਸੇ ਪਲੰਘ ਉੱਤੇ ਬਿਠਾਇਆ। ਚਰਨ ਧੋਤੇ, ਚਰਨਾਮਿਤ ਲੀਤਾ। ਫੇਰ ਬੁਲਾਕੀ ਦਾਸ ਭੀ ਆ ਕੇ ਬੜਾ ਪ੍ਰਸੰਨ ਹੋਇਆ। ਗੁਰੂ ਜੀ ਦੇ ਚਰਨ ਚੁੰਮੇ। ਸਾਬਿਆਂ ਨੇ ਉਤਾਰਾ ਦਿੱਤਾ। ਪਹਿਲੇ ਦੁੱਧ ਮਿਸ਼ਨੀ ਸਭ ਨੂੰ ਛਕਾਯਾ। ਫੇਰ ਅਨੇਕ ਪ੍ਰਕਾਰ ਦੇ ਜੋ ਮੇਵੇ ਗੁਰੂ ਜੀ ਵਾਸਤੇ ਰੱਖੇ, ਸੋ ਅਰਪਣ ਕੀਤੇ। ਗਰਮ ਜਲ ਨਾਲ ਇਸ਼ਨਾਨ ਕਰਾਏ। ਓਸ ਬ੍ਰਿਧ ਮਾਈ ਨੇ ਜੋ ਆਪਣੇ ਹਥੀਂ ਬਰੀਕ ਸੂਤ ਕੱਤ ਕੇ ਗੁਰਾਂ ਵਾਸਤੇ ਕੀਮਤੀ ਪੁਸ਼ਾਕ ਬਣਾ ਰਖੀ ਸੀ, ਪਹਿਨਾਈ। ਉਸ ਮਾਈ ਦਾ ਏਹ ਪ੍ਰੇਮ ਵੇਖ ਕੇ ਗੁਰੂ ਜੀ ਨੇ ਆਪਨੀ ਆਤਮਕ ਸ਼ਕਤੀ ਤੇ ਬਾਣੀ ਦੇ ਬਲ ਕਰ ਉਸ ਨੂੰ ਤ੍ਰਿਕਾਲਦਰਸੀ ਬ੍ਰਹਮ ਗਿਆਨ ਦੇ ਕੇ ਜੀਵਨ ਮੁਕਤ ਪਦਵੀ ਬਖਸ਼ੀ। ਤਦੋਂ ਨੂੰ ਬੁਲਾਕੀ ਦਾਸ ਦੇ ਖਬਰ ਕਰਨੇ ਪੁਰ ਢਾਕੇ ਸ਼ਹਿਰ ਦੀ ਸੰਗਤ ਵੱਡੇ ਉਤਸ਼ਾਹ ਨਾਲ ਯਥਾ ਯੋਗ ਭੇਟਾ ਲੈ ਲੈ ਗੁਰੂ ਜੀ ਦੇ ਚਰਨੀਂ ਆ ਲਗੀ। ਦਰਸ਼ਨ ਪਾ ਨਿਹਾਲ ਹੋਈ। ਕੀਰਤਨ ਅਜੇਹੇ ਪ੍ਰੇਮ ਨਾਲ ਕੀਤਾ ਕਿ {ਢਾਕੇ ਨੂੰ ਵਰ, ਸਿੱਖੀ ਦਾ ਕੋਠਾ}

ਜਿਸ ਨੂੰ ਸੁਣ ਗੁਰੂ ਉਚਰਜੇ ਵਾਕਾ।

ਮਸ ਸਿੱਖੀ ਕਾ ਕੋਠਾ ਢਾਕਾ।

ਰਾਤ ਨੂੰ ਸਾਰੀ ਸੰਗਤ ਨੇ ਮਿਲ ਕੇ ਗੁਰੂ ਜੀ ਕੀ ਆਰਤੀ ਉਚਾਰੀ। ਵਜਾਏ ਸ਼ਬਦ ਗਏ, ਛੁੱਲ ਵਰਸਾਏ, ਵੱਡੇ ਆਨੰਦ ਬਦਾਏ, ਜਥੇਸ਼ਟ ਗੁਰੂ ਤੋਂ ਪਾਏ। ਉਨ੍ਹਾਂ ਦਾ ਭਾਉ ਪ੍ਰੇਮ ਦੇਖ ਕੇ ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ। ਬਚਨ ਕੀਤਾ, “ਏਥੇ ਧਰਮਸਾਲਾ ਬਨਾਓ, ਕਿਸੇ ਸਿੱਖ ਸੰਤ ਨੂੰ ਟਿੱਕਾ ਰੱਖੋ, ਪੁੰਜਾ ਵਾਲੇ ਦਿਨ ਹਰ ਮਹੀਨੇ ਜੋੜ ਮੇਲ ਕੀਰਤਨ ਕੀਤਾ ਕਰੋ।” ਸੰਗਤ ਨੇ ਓਹੋ ਉਪਦੇਸ਼ ਕਮਾਇਆ, ਧਰਮਸਾਲਾ ਵੱਡੀ ਸੁੰਦਰ ਬਨਾਈ, ਜਿੱਥੇ ਹੁਣ ਤੱਕ ਓਸੇ ਪਲੰਘ ਦੀ ਪੂਜਾ ਤੇ ਜੋੜ ਮੇਲ ਸਤਸੰਗ ਕਥਾ ਕੀਰਤਨ ਹੁੰਦਾ ਰਹਿੰਦਾ ਹੈ। ਢਾਕੇ ਤੋਂ ਚੱਲ ਕੇ ਚਾਰ ਕੋਹ ਪੁਰ ਗੁਰੂ ਜੀ ਮਦਰਾ ਪੁਰ ਵਿੱਚ ਜਾ ਬਿਰਾਜੇ। ਓਥੇ ਅਲਮਸਤ ਸੰਤ ਦਾ ਚੇਲਾ ਨੱਥੇ ਸ਼ਾਹ ਰਹਿੰਦਾ ਸੀ। ਓਨ ਬਹੁਤ ਸੇਵਾ ਕੀਤੀ ਕਰਾਈ। ਸੰਗਤ ਆ ਕੱਠੀ ਹੋਈ। ਉਨ੍ਹਾਂ ਦੀ ਸ਼ਰਧਾ ਦੇਖ ਕੇ ਗੁਰੂ ਜੀ ਨੇ ਬਚਨ ਕੀਤਾ, “ਜੋ ਕੁਛ ਜਿਸ ਨੂੰ ਚਾਹੀਏ, ਇੱਕੋ ਵਾਰੀ ਚਿਤਵ ਲਓ। ਤੁਹਾਡੀ ਇਛਿਆ ਗੁਰੂ ਨਾਨਕ ਜੀ ਤੋਂ ਪੂਰੀ ਕਰਾਈਏ।” ਗੁਰੂ ਤੇਗ ਬਹਾਦਰ ਜੀ ਤਾਂ ਗੁਰੂ

ਨਾਨਕ ਸਾਹਿਬ ਜੀ ਦਾ ਧਜਾਨ ਧਾਰ ਕੇ ਇਸਥਿਤ ਹੋ ਬੈਠੇ ਤੇ ਸੰਗਤ ਵਿੱਚੋਂ ਕਿਨੇ ਦੁੱਧ ਪੁੱਤ੍ਰ, ਕਿਸੇ ਧਨ, ਕਿਸੇ ਇੱਜ਼ਤ, ਕਿਨੇ ਤਨ ਅਰੋਗ, ਕਿਨੇ ਪਰਲੋਕ ਦਾ ਸੁਖ, ਕਿਸੇ ਨੇ ਮੁਕਤਿ; ਇਸੇ ਭਾਂਤ ਜੋ ਜੋ ਇੱਛਾ ਜਿਸ ਨੇ ਕੀਤੀ, ਸਭ ਦੀ ਪੂਰੀ ਹੋਈ। ਤਦੋਂ ਨੂੰ ਰਾਜੇ ਬਿਸ਼ਨ ਸਿੰਘ ਦੇ ਮੁਸਾਹਬ ਗੁਰੂ ਜੀ ਨੂੰ ਲੈਣ ਆ ਗਏ। ਸਿੱਖਾਂ ਨੇ ਪ੍ਰੇਮਾਕੁਲ ਹੋ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਫੇਰ ਦਰਸ਼ਨ ਕਦ ਹੋਵੇਗਾ? ਤਾਂ ਗੁਰੂ ਜੀ ਨੇ ਪੰਜ ਗ੍ਰੰਥੀ ਪੋਥੀ ਦੇ ਕੇ ਬਚਨ ਕੀਤਾ, “ਏਸ ਦਾ ਦਰਸ਼ਨ ਸਾਡਾ ਦਰਸ਼ਨ ਸਮਝੋ। ਜੋ ਕੋਈ ਕਾਰਜ ਕਰਨਾ ਹੋਵੇ ਏਸ ਪੋਥੀ ਨੂੰ ਗੁਰੂ ਰੂਪ* ਮੰਨ ਕੇ ਏਸ ਅੱਗੇ ਬੇਨਤੀ ਕਰੋ। ਕਾਰਜ ਸਿੱਧ ਹੁੰਦੇ ਰਹਿਨਗੇ।”

ਏਸੇ ਪ੍ਰਕਾਰ ਬੇਅੰਤ ਸਿੱਖ ਸਿੱਖਣੀਆਂ ਨੂੰ ਸਤਿਨਾਮ ਮੰਡ੍ਰ, ਚਰਨਾਮ੍ਰਿਤ ਤੇ ਉਪਦੇਸ਼ ਦੇ ਕੇ ਜਦ ਗੁਰੂ ਸਾਹਿਬ ਜੀ ਪਾਲਕੀ ਦੀ ਸਵਾਰੀ ਤੇ ਰਾਜੇ ਦੇ ਲਸ਼ਕਰ ਵਿੱਚ ਗਏ ਤਾਂ ਅੱਗੋਂ ਆ ਕੇ ਰਾਜੇ ਨੇ ਚਰਨਾਂ ਤੇ ਮੱਥਾ ਟੇਕਿਆ। ਸਾਰੀ ਫੌਜ ਦੇ ਵਿਚਕਾਰ ਜੋ ਸੰਤਰ ਦਾ ਮਦਾਨ ਸੀ ਓਥੇ ਇੱਕ ਵੱਡੇ ਤੰਬੂ ਵਿੱਚ ਗੁਰੂ ਜੀ ਉਤਾਰੇ ਗਏ। ਰਾਜੇ ਨੇ ਆਪਣੀ ਫਤੇ ਹੋਣ ਲਈ ਬਹੁਤ ਬੇਨਤੀ ਕੀਤੀ। ਗੁਰੂ ਜੀ ਨੇ ਆਖਿਆ, “ਤੂੰ ਭਰੋਸਾ ਰੱਖ ਤੇਰੀ ਫਤੇ ਹੋਵੇਗੀ, ਡਰ ਨਾ।” ਦੂਜੇ ਦਿਨ ਰੰਗਾ ਮਾਟੀ ਨਾਮ ਨਗਰ ਪਾਸ; ਜਿੱਥੇ ਰਾਜਾ ਮਾਨ ਸਿੰਘ ਗੁਜ਼ਰਯਾ ਸੀ, ਬ੍ਰਹਮਪੁੱਤ੍ਰ ਦਰਯਾ ਕਿਨਾਰੇ ਸ਼ਾਹੀ ਲਸ਼ਕਰ ਜਾ ਉਤਾਰਿਆ। ਗੁਰੂ ਜੀ ਓਸੇ ਨਦੀ ਕਿਨਾਰੇ ਇੱਕ ਵੱਡੀ ਉੱਚੀ ਜਗ੍ਹਾ ਉੱਤੇ ਜੋ ਹੁਣ ਦਮਦਮਾ ਨਾਮੇ ਹੈ ਜਾ ਬੈਠੋ। ਰਾਜੇ ਨੇ ਗੁਰੂ ਜੀ ਦੀ ਇਛਾਨੁਸਾਰ ਓਸ ਟੇਕਰੀ ਉੱਤੇ ਕਈ ਗਜ਼ ਉੱਚੀ ਮਿੱਟੀ ਫੌਜ ਤੋਂ ਚੜਵਾ ਕੇ ਉੱਤੇ ਗੁਰੂ ਜੀ ਦਾ ਬੰਗਲਾ ਪਵਾ ਦਿੱਤਾ, ਜਿੱਥੋਂ ਬੈਠਿਆਂ ਦੂਰ ਦੂਰ ਤੱਕ ਦੇਸ ਦਾ ਤੇ ਦਰਯਾ ਦਾ ਸੈਲ ਹੁੰਦਾ ਰਹੇ। ਬਾਦਸ਼ਾਹੀ ਲਸ਼ਕਰ ਆਇਆ, ਸੁਣ ਕੇ ਕਾਮਰੂਪ ਦੇਸ ਦੇ ਮਹਾਰਾਜੇ ਪਰਣ ਪਾਲ ਆਪਣਾ ਲਸ਼ਕਰ ਨਦੀ ਦੇ ਓਸ ਪਾਰ ਲਿਆ ਖੜਾ ਕੀਤਾ ਅਤੇ ਬੜੇ ਬੜੇ ਯਤਨ ਕੀਤੇ ਮੰਡ੍ਰੀ ਜੰਡੀ ਬੁਲਾਏ। ਓਨ੍ਹਾਂ ਦੀ ਆਗਿਆ ਅਨੁਸਾਰ ਹੋਮ ਤੇ ਬਲੀਦਾਨ ਕਰ ਕੇ ਬ੍ਰਹਮਪੁੱਤ੍ਰ ਦਰਯਾ ਨੂੰ ਸ਼ਾਹੀ ਲਸ਼ਕਰ ਉੱਤੇ ਪਾਉਣ ਦੀ ਸਲਾਹ ਠਹਿਰਾਈ। ਏਹ ਭੇਤ ਅਨੁਭਵ ਦੂਰਾ ਸਿੱਖਾਂ ਤੇ ਗੁਰੂ ਜੀ ਨੇ ਸੁਣ ਕੇ ਰਾਜੇ ਬਿਸ਼ਨ ਸਿੰਘ ਨੂੰ ਕਹਿ ਭੇਜਿਆ ਕਿ ਆਪਣੇ ਲਸ਼ਕਰ ਨੂੰ ਬਹੁਤ ਛੇਡੀ ਉੱਚੀ ਜਗ੍ਹਾ ਲੈ ਜਾਹ ਨਹੀਂ ਤਾਂ ਅੱਧੀ ਰਾਤ ਨੂੰ ਦਰਯਾ ਵਿੱਚ ਰੁੜ੍ਹ ਜਾਇਗਾ। ਗੁਰੂ ਜੀ ਦਾ ਬਚਨ ਮੰਨ ਕੇ ਰਾਜੇ ਨੇ ਤਿੰਨ ਕੋਹ ਪਿੱਛੇ ਉੱਚੀ ਜਗ੍ਹਾ ਹੋਰ ਲਸ਼ਕਰ ਤਾਂ ਸਭ ਮੋੜ ਕੇ ਉਤਾਰ ਦਿੱਤਾ, ਪਰ ਮੁਸਲਮਾਨਾਂ ਦੀ ਬਾਰਾਂ ਹਜ਼ਾਰ ਫੌਜ ਗੁਰੂ ਜੀ ਦੇ ਬਚਨ ਨੂੰ ਆਵਾਗੋਣ ਸਮਝ ਕੇ ਓਸੇ ਥਾਂ ਉਤਾਰੀ ਰਖੀ। ਅੱਧੀ ਰਾਤ ਦਰਯਾ ਦਾ ਵਹਿਣ ਵੱਡੀ ਦੂਰੋਂ ਰਾਜੇ ਨੇ ਸ਼ਤਰੂ ਦੇ ਦਲ ਵਲ ਸਿਟਾਇਆ ਤਾਂ ਤੁਰਕਾਨੀ ਫੌਜ ਬਹੁਤ ਵਹਿ ਗਈ। ਵੱਡਾ ਭਾਰੀ ਨੁਕਸਾਨ ਹੋਯਾ, ਕਈ ਹਜ਼ਾਰ ਆਦਮੀ ਤੇ ਘੋੜਾ* ਰੁੜ੍ਹ ਗਿਆ। ਦਿਨ ਚੜੇ ਸੰਭਾਲ ਕੀਤੀ। ਪੀਲੇ ਮੂੰਹ ਸਾਰੇ ਅਮੀਰ ਜਰਨੈਲ ਕਰਨੈਲ ਦਹਿਲੇ ਹੋਏ ਰਾਜੇ ਪਾਸ ਆ 'ਕੱਠੇ ਹੋਏ। ਆਖਣ ਲੱਗੇ, “ਜਦ ਏਹ ਦਰਯਾ ਨੂੰ ਉਲਟਾ ਦੇਣ ਦੀ ਸੱਤਾ ਰੱਖਦੇ ਹਨ, ਤਾਂ ਸਾਥੋਂ ਕਦ ਜਿੱਤੇ ਗਏ? ਚਲੋ ਪਿੱਛੇ ਹਟ ਚਲੀਏ।” ਰਾਜੇ ਨੇ ਆਖਿਆ ਰਾਜਪੂਤਾਂ ਦਾ ਪਿੱਛੇ ਮੁਤਨਾ ਕੰਮ ਨਹੀਂ। ਮਦਾਨ ਵਿੱਚ ਮਰਨਾ ਮਾਰਨਾ ਸਾਡਾ ਧਰਮ ਹੈ। ਪਿੱਛੇ ਅੰਰੰਗਾ ਨਿਰਦਈ ਜ਼ਾਲਮ ਨਹੀਂ ਜੇ ਦਿਸਦਾ? ਜਿਸ ਨੇ ਆਪਣਾ ਬਾਪ, ਤਿੰਨ ਭਾਈ

*ਮੈਂ ਦੇਖ ਆਯਾ ਹਾਂ ਉਹ ਲੋਕ ਉਸੇ ਪੋਥੀ ਨੂੰ ਸਾਖਾਤ ਗੁਰੂ ਜੀ ਦੀ ਦੇਹ ਮੰਨਦੇ ਹਨ, ਪੰਜ 2 ਸੇਰ ਪੁਸ਼ਪ ਰੋਜ਼ ਚੜ੍ਹ ਜਾਂਦੇ ਹਨ। ਹਰੇਕ ਕਾਰਜ ਵਾਸਤੇ ਪੋਥੀ ਅੱਗੇ ਬੇਨਤੀ (ਅਰਦਾਸ) ਕਰ ਲੈਂਦੇ ਹਨ। ਸਿੱਖ ਸਾਧ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛਡਦੇ। ਰੱਖਣ ਨੂੰ ਜਤਨ ਕਰਦੇ ਹਨ, ਪਰ ਪੰਜਾਬੀ ਸਿੱਖ ਸਾਧ ਰਹਿੰਦੇ ਨਹੀਂ। ਮੈਂ ਭੀ ਜਿੱਥੇ ਗਿਆ ਓਨਾਂ ਬੇਟੀ ਦੇ ਕੇ ਭੀ ਰੱਖਣ ਨੂੰ ਜ਼ੋਰ ਲਾਧਾ ਪਰ ਮੈਂ ਆਪ ਨੂੰ ਏਸ ਕੰਮ ਦੇ ਲਾਇਕ ਨਾ ਦੇਖ ਕੇ ਨਾ ਰਿਹਾ, ੧੨ ਮਹੀਨੇ ਦੀ ਸੈਲ ਕਰ ਕੇ ਚਲਾ ਆਯਾ। ਉਥੇ ਬਾਮ ਮਾਰਗ ਦਾ ਪ੍ਰਚਾਰ ਬਹੁਤ ਹੈ, ਕੁਮਖਯਾ ਦੇਵੀ ਦੀ ਮੁਰਤ ਨਹੀਂ, ਕੇਵਲ ਭਗ ਪੂਜੀ ਜਾਂਦੀ ਹੈ। ਸਵਾ ਮਣ ਚਾਵਲ ਤਿੰਨ ਤੁੰਹਾਂ ਦੇ ਬਣੇ ਹੋਏ, ਦਸ ਸੇਰ ਸ਼ਰਾਬ ਮਾਸ ਮੱਛੀ ਭੋਗ ਤਿੰਨ ਵੇਲੇ ਲਗਦਾ ਹੈ। ਜੋ ਚਾਹੇ ਸੋ ਵਰਤੇ, ਦੇਣ ਵਿੱਚ ਓਨਾਂ ਦੇ ਸੰਕੋਚ ਨਹੀਂ।

*ਭਾਵੇਂ ਓਨ੍ਹਾਂ ਨੇ ਕਿਸੇ ਖਾੜੀ ਵਿੱਚ ਪਾ ਕੇ ਦਰਿਆ ਸ਼ਾਹੀ ਫੌਜ ਉੱਤੇ ਸਿਟਾਇਆ ਸੀ ਤਾਂ ਵੀ ਏਹ ਜਾਦੂ ਦੇ ਜ਼ੋਰ ਦਰਯਾ ਉਲਟਾਯਾ ਮੰਨ ਕੇ ਨਸਣ ਨੂੰ ਤਿਆਰ ਹੋ ਪਈ।

ਮਾਰ ਛੱਡੋ। ਤੁਹਾਨੂੰ ਜੀਉਂਦੇ ਕਿਉਂ ਛੱਡੇਗਾ? ਬਾਕੀ ਇਹ ਨੁਕਸਾਨ ਤਾਂ ਜਾਣ ਬੁਝ ਕੇ ਮੁਰਖਪਣੇ ਵਿੱਚ ਕੀਤਾ। ਜਦ ਤੁਹਾਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ ਗਿਆ ਸੀ ਤਾਂ ਕਿਉਂ ਨਾ ਹਟੇ?"

ਦਿਨ ਚੜ੍ਹੇ ਰਾਜਾ ਗੁਰੂ ਜੀ ਪਾਸ ਆਇਆ। ਅਤੀ ਦੀਨ ਹੋ ਬੇਨਤੀ ਕੀਤੀ। ਗੁਰੂ ਜੀ ਨੇ ਫੁਰਮਾਯਾ, "ਏਹ ਤੁਰਕਾਂ ਦੇ ਹੰਕਾਰ ਦਾ ਵੱਟਾ ਓਨ੍ਹਾਂ ਨੂੰ ਲੱਗਾ ਹੈ। ਅੱਗੇ ਨੂੰ ਸੰਭਾਲ ਰੱਖੋ। ਤੂੰ ਸਤਿਨਾਮ ਦਾ ਜਾਪ ਕਰਦਾ ਰਹੁ। ਤੇਰਾ ਵਾਲ ਵਿੰਗਾ ਨਾ ਹੋਵੇਗਾ ਅਤੇ ਫਤੇ ਭੀ ਤੇਰੀ ਹੋਵੇਗੀ।" ਸਪਾਹੀਆਂ ਨੇ ਕਿਹਾ, "ਓਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਗਦੀ ਤੇ ਬੈਠੋ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਹੋਏ ਹਨ, ਜੋ ਸਾਹਿਬ ਕਸ਼ਫੋ ਕਮਾਲ ਹਨ। ਤਾਂ ਤੇ ਆਪ ਓਨ੍ਹਾਂ ਦੀ ਸ਼ਰਨ ਜਾਓ। ਨਹੀਂ ਤਾਂ ਤਰਕੇਸ਼ੂ ਅੰਗੰਗੇ ਦੇ ਅਧੀਨ ਹੋਣਾ ਪਵੇਗਾ।" ਏਹ ਗਲ ਸੁਣ ਕੇ ਕਾਮਰੂਪ ਪਤੀ ਦਾ ਹੌਸਲਾ ਤਾਂ ਟੁੱਟ ਗਿਆ ਪਰ ਆਪਣੇ ਇਸਟਾਂਦੇਵ ਕੁਮੱਖਜਾ ਦੇਵੀ ਦੇ ਮੰਦਰ ਵਿੱਚ ਜਾ ਕੇ ਲੱਗਾ ਹੋਮ ਕਰਨ ਤੇ ਕਰਾਉਣ। ਜਦ ਓਥੋਂ ਭੀ ਏਹੋ ਅਵਾਜ਼ ਆਈ ਕਿ ਹੁਣ ਮੇਲ ਕਰਨ ਦਾ ਸਮਾਂ ਹੈ ਤਾਂ ਏਹ ਹੁਕਮ ਸੁਣ ਕੇ ਰਾਜੇ ਪਰਣਪਾਲ ਨੂੰ ਸੁੱਤੇ ਸੁੱਧਾਂ ਭੁੱਲ ਗਈਆਂ। ਉੜਕ ਧੀਰਜ ਧਰ ਕੇ ਪਹਿਲੇ ਆਪਣੇ ਵਜੀਰ, ਦੀਵਾਨ ਗੁਰੂ ਜੀ ਪਾਸ ਭੇਜੇ। ਫੇਰ ਬੇੜੀ ਵਿੱਚ ਬੈਠ ਕੇ ਆਪ ਆਇਆ। ਕਈ ਪ੍ਰਕਾਰ ਦੀ ਨਜ਼ਰ ਭੇਟਾ ਦੇ ਕੇ ਆਖਣ ਲੱਗਾ, "ਆਪ ਸੰਤ ਅਵਤਾਰ ਹਿੰਦੂ ਧਰਮ ਦੇ ਸੁਧਾਰ ਵਾਸਤੇ ਆਏ ਹੋ। ਸੋ ਬੜੇ ਅਸਚਰਜ ਦੀ ਬਾਤ ਹੈ ਜੋ ਤੁਸੀਂ ਤੁਰਕਾਂ ਨੂੰ ਫਤੇ ਤੇ ਹਿੰਦੂਆਂ ਨੂੰ ਹਾਰ ਦਿਵਾ ਕੇ ਤੁਰਕ ਦੇ ਅਧੀਨ ਕਰਨਾ ਚਾਹੁੰਦੇ ਹੋ।" ਏਹ ਕਹਿ ਕੇ ਜਦ ਰਾਜੇ ਨੇ ਗੁਰੂ ਜੀ ਦੇ ਚਰਨ ਫੜ ਲਏ। ਨੇਤ੍ਰਾਂ ਤੋਂ ਜਲ ਵਹਾ ਦਿੱਤਾ ਤਦ ਗੁਰੂ ਸਾਹਿਬ ਜੀ ਨੇ ਉਸ ਨੂੰ ਬਹੁਤ ਧੀਰਜ ਦੇ ਕੇ ਆਖਿਆ, "ਤੂੰ ਡਰ ਨਾ। ਅਸੀਂ ਰਾਜੇ ਬਿਸ਼ਨ ਸਿੰਘ ਛੱਡੀ ਨੂੰ ਬਚਨ ਦੇ ਬੈਠੋ ਹਾਂ। ਓਸ ਨਾਲ ਤੇਰਾ ਮੇਲ ਕਰਾ ਦੇਵਾਂਗੇ, ਜਿਸ ਕਰ ਕੇ ਤੁਹਾਡੀ ਦੋਹਾਂ ਦੀ ਲੱਜਿਆ ਰਹਿ ਆਵੇ।" ਆਸਾਮ ਪਤੀ ਨੇ ਫੇਰ ਅਰਜ ਕੀਤੀ, "ਮੈਂ ਅੱਜ ਤੋੜੀ ਤੁਰਕ ਦਾ ਦਰਸ਼ਨ ਨਹੀਂ ਕੀਤਾ ਤੇ ਨਾ ਕਰਨਾ ਚਾਹੁੰਦਾ ਹਾਂ। ਲਸ਼ਕਰ ਵਿੱਚ ਯਵਨ ਬਹੁਤ ਹਨ ਆਪ ਰਾਜੇ ਬਿਸ਼ਨ ਸਿੰਘ ਨੂੰ ਬ੍ਰਹਮਪੁੜ੍ਹ ਤੋਂ ਪਾਰ ਲੈ ਆਓ। ਮੇਰੇ ਦੇਸ ਤੇ ਰਾਜਧਾਨੀ ਨੂੰ ਪਵਿੜ੍ਹ ਕਰੋ। ਜੋ ਆਪ ਦੀ ਆਗਜਾ ਹੋਊ, ਸੋ ਅਸੀਂ ਦੋਵੇਂ ਮੰਨਾਂਗੇ।" ਗੁਰੂ ਜੀ ਨੇ ਬਚਨ ਕੀਤਾ, "ਹੁਣ ਤੇਰੀ ਇੱਜ਼ਤ ਲਾਜ ਵਡਾਈ ਅਸੀਂ ਬਿਸ਼ਨ ਸਿੰਘ ਨਾਲੋਂ ਅਧਕ ਰਖਾਵਾਂਗੇ। ਭਰੋਸਾ ਰੱਖ, ਸਭ ਕਾਰ ਵਿਹਾਰ ਤੇਰੀ ਇਛਾ ਅਨੁਸਾਰ ਹੋਵੇਗਾ।"

ਇਸ ਤਰ੍ਹਾਂ ਦਾ ਧੀਰਜ ਤੇ ਸਿਰੋਪਾਉ ਦੇ ਕੇ ਮਹਾਰਾਜ ਜੀ ਨੇ ਉਸ ਰਾਜੇ ਨੂੰ ਬਿਸ਼ਨ ਸਿੰਘ ਨੂੰ ਬੁਲਾ ਕੇ ਜਦ ਸਾਰਾ ਬਿਤਾਂਤ ਓਸ ਰਾਜੇ ਦੇ ਆਉਣ ਦਾ ਗੁਰੂ ਜੀ ਨੇ ਦੱਸਿਆ ਤਾਂ ਬਿਸ਼ਨ ਸਿੰਘ ਨੂੰ ਐਡੀ ਖੁਸ਼ੀ ਚੜ੍ਹੀ, ਜਾਨੋਂ ਫਤੇ ਪਾ ਲੀਤੀ। ਬਾਰੰਬਾਰ ਗੁਰੂ ਜੀ ਦੇ ਚਰਨਾਂ ਪੁਰ ਸੀਸ ਧਰ ਧਰ ਕੇ ਚਰਨ ਚੁੰਮੇ। ਜਿਕੂੰ ਗੁਰੂ ਜੀ ਨੇ ਆਖਿਆ, ਓਸੇ ਤਰ੍ਹਾਂ ਇੱਕ ਸਵਾਰ ਚੁਣੇ ਹੋਏ ਬਹਾਦਰ ਹਿੰਦੂ ਰਾਜਪੁਤਾਂ ਨੂੰ ਲੈ ਕੇ ਬੇੜੀਆਂ ਉੱਤੇ ਸਵਾਰ ਹੋ ਬ੍ਰਹਮਪੁੜ੍ਹ ਤੋਂ ਪਾਰ ਚਲੇ ਗਏ। ਅੱਗੇ ਓਸ ਰਾਜੇ ਦੇ ਪ੍ਰਧਾਨ ਮੰਤ੍ਰੀ ਰਾਜੇ ਪਰਣ ਪਾਲ ਨੂੰ ਲੈ ਆਏ। {ਰਾਜਾ ਬਿਸ਼ਨ ਸਿੰਘ ਅਤੇ ਪਰਣਪਾਲ ਦੀ ਸੁਲ੍ਹਾ} ਦੋਹਾਂ ਰਾਜਿਆਂ ਦੇ ਵਿਚਕਾਰ ਬੈਠ ਕੇ ਗੁਰੂ ਸਾਹਿਬ ਜੀ ਨੇ ਆਪਣੀ ਸੁਧ ਬੁੱਧੀ ਨਾਲ ਤੋਹਫਿਆਂ ਦਾ ਲੈਣ ਦੇਣ ਕਰਾ ਕੇ ਨਿਯਮ ਪੱਤ੍ਰ ਦੋਹਾਂ ਪਾਸਿਆਂ ਤੋਂ ਲਿਖਵਾ ਦਿੱਤੇ, ਜਿਸ ਕਰ ਕੇ ਪੱਕਾ ਮੇਲ ਹੋਇਆ। ਦੋਵੇਂ ਰਾਜੇ ਆਪਸ ਵਿੱਚ ਜੱਫੀ ਪਾ ਕੇ ਮਿਲੇ। ਆਪਣੀ ਆਪਣੀ ਤਰਫ਼ਾਂ ਅਨੇਕ ਤੋਹਫੇ ਕੀਮਤੀ ਚੀਜ਼ਾਂ ਦਿੱਤੀਆਂ ਲਿੱਤੀਆਂ। ਫੇਰ ਆਪਸ ਵਿੱਚ ਦੋਹਾਂ ਰਾਜਿਆਂ ਨੇ ਦਸਤਾਰ ਵਟਾ ਕੇ ਮਿੜ੍ਹਤਾ ਪੱਕੀ ਕੀਤੀ। ਪ੍ਰਸਪਰ ਪ੍ਰੇਮ ਦੇ ਬਚਨ ਕੀਤੇ। ਖੁਸ਼ੀ ਦੇ ਸਮਾਨ ਕੀਤੇ। ਪੁਨਾਂ ਰਾਜੇ ਪਰਣਪਾਲ ਨੇ ਗੁਰੂ ਸਾਹਿਬ ਜੀ ਦੀ ਨਜ਼ਰ ਭੇਟਾ ਬਹੁਤ ਕੀਤੀ। ਅਨੇਕ ਚੀਜ਼ਾਂ ਆਪਣੇ ਦੇਸ਼ ਦੀਆਂ ਸੁਗਾਤਾਂ ਗੁਰੂ ਜੀ ਦੇ ਅਰਪਣ ਕਰ ਬੇਨਤੀ ਕੀਤੀ ਕਿ ਕੋਈ ਨਿਸ਼ਾਨੀ ਕ੍ਰਿਪਾ ਕਰ ਕੇ ਆਪਣੀ ਬਖਸ਼ੋਂ, ਜਿਸ ਦਾ ਦਰਸ਼ਨ ਅਸੀਂ ਰੋਜ਼ ਕਰਦੇ ਰਹੀਏ। ਗੁਰੂ ਸਾਹਿਬ ਜੀ ਨੇ ਧਨੁਖ

ਖਿੱਚ ਕੇ ਇੱਕ ਦ੍ਰੋਖਤ ਨੂੰ ਬਾਣ ਮਾਰਿਆ। ਮੁੱਖੀ ਅੱਗੇ ਨਿੱਕਲ ਗਈ, ਬਾਗੜ ਪਿੱਛੇ ਰਹੀ। ਬਚਨ ਕੀਤਾ, “ਏਸ ਦਾ ਦਰਸ਼ਨ ਪੂਜਨ ਕੀਤਾ ਕਰੋ। ਏਥੇ ਮੇਲਾ ਲਗਾਓ, ਜਿਸ ਤੋਂ ਸਾਰੇ ਦੇਸ ਦਾ ਹਮੇਸ਼ਾ ਭਲਾ ਹੁੰਦਾ ਰਹੇ।” ਫੇਰ ਉਸ ਰਾਜੇ ਰਾਣੀ ਦੀ ਬੇਨਤੀ ਕਰਨੇ ਪੁਰ ਪੁਸਤਕ ਬਖਸ਼ਿਆ ਜੋ ਹੁਣ ਤੱਕ ਉਥੇ ਪੂਜਾ ਵਿੱਚ ਹੈ। ਪੁਨਾ ਗੁਰੂ ਸਾਹਿਬ ਜੀ ਨੇ ਦੋਹਾਂ ਰਾਜਿਆਂ ਦੀ ਸੰਮਤੀ ਨਾਲ ਇੱਕ ਪਿੰਡ ਉਥੇ ਵਸਾਇਆ ਓਸ ਦਾ ਨਾਮ ‘ਯੋਬੀਆ ਬੰਦਰ’ ਹੋਇਆ। ਦੂਜਾ ਪਿੰਡ ਉਥੇ ਵਸਾਇਆ, ਜਿੱਥੇ ਗੁਰੂ ਜੀ ਨੇ ਖੰਜਰ ਗੱਡ ਕੇ ਦੋਹਾਂ ਰਾਜਿਆਂ ਦੇ ਰਾਜ ਦੀ ਹੱਦ ਕਾਇਮ ਕੀਤੀ। ਓਸ ਦਾ ਨਾਮ ‘ਗੁਰਖੰਜਰ ਪੁਰ’ ਹੁਣ ਤੱਕ ਹੈ। ਓਸ ਦੇਸ ਵਿੱਚ ਏਹ ਦੋਵੇਂ ਥਾਉਂ ਗੁਰੂ ਜੀ ਦੇ ਉੱਘੇ ਹਨ।

ਰਾਜੇ ਬਿਸ਼ਨ ਸਿੰਘ ਦੀ ਫਤੇ ਹੋਣੇ ਕਰ ਸ਼ਾਹੀ ਲਸ਼ਕਰ ਵਿੱਚ ਤਾਂ ਪਹਿਲੇ ਹੀ ਉਤਸ਼ਾਹ ਹੋ ਰਿਹਾ ਸੀ। ਪੰਤੂ ਉਸੇ ਸਮੇਂ ਪਟਣੇ ਤੋਂ {ਸਾਹਿਬਜ਼ਾਦੇ ਦੇ ਅਵਤਾਰ ਦੀ ਖਬਰ} ਦੁਸ਼ਟ ਦਮਨ ਕਲਗੀਧਰ ਸ਼ਾਹਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਹੋਣ ਦਾ ਵਧਾਈ ਪੱਤ੍ਰ ਲੈ ਕੇ ਇੱਕ ਸਿੱਖ ਗੁਰੂ ਜੀ ਪਾਸ ਪੁੱਜਾ, ਜਿਸ ਨੂੰ ਸੁਣ ਕੇ ਗੁਰੂ ਜੀ ਨੇ ਤਾਂ ਉਤਸਵ ਕਰਨਾ ਹੀ ਸੀ। ਪਰ ਰਾਜੇ ਬਿਸ਼ਨ ਸਿੰਘ ਤੇ ਪਰਣ ਪਾਲ ਨੇ ਭੀ ਬੜਾ ਭਾਰੀ ਉਤਸ਼ਾਹ ਮਨਾਇਆ। ਫੌਜ ਨੇ ਖੁਸ਼ੀ ਦੀ ਸ਼ਲਕ ਕੀਤੀ। ਤੋਪਾਂ ਜੰਬੂਰੇ ਦਾਗੇ। ਬਿਸ਼ਨ ਸਿੰਘ ਨੇ ਏਸ ਖੁਸ਼ੀ ਵਿੱਚ ਸਾਰੇ ਲਸ਼ਕਰ ਨੂੰ ਮਿਠਾਈ ਵੰਡੀ, ਜਲਸੇ ਕੀਤੇ। ਖਬਰ ਦੇਣ ਵਾਲੇ ਸਿੱਖ ਨੂੰ ਲੋਕ ਪਰਲੋਕ ਦੇ ਸੰਪੂਰਨ ਸੁਖ ਗੁਰੂ ਜੀ ਨੇ ਬਖਸ਼ੇ ਤੇ ਮੰਗਤੇ ਲੋਕਾਂ ਦੇ ਦਾਰਿੱਦ੍ਰ ਤੋੜੇ।

ਕਾਮਰੂਪ ਵਾਲੇ ਰਾਜੇ {ਗੋਰੀਪੁਰ ਦੇ ਰਾਜਾ ਰਾਮ ਨੂੰ ਪੁੱਤ੍ਰ ਦਾ ਵਰ} ਜਿਹਾ ਇੱਕ ਹੋਰ ਰਾਜਾ ਗੋਰੀਪੁਰ ਵਾਲਾ ਰਾਜਾ ਰਾਮ ਦੇਵੀ ਦਾ ਭਗਤ ਸੀ। ਗੁਰੂ ਜੀ ਦਾ ਸੁਜੱਸ ਸੁਣ ਕੇ ਪੁੱਤ੍ਰ ਦੀ ਕਾਮਨਾ ਧਾਰ ਆਪਣੀ ਰਾਣੀ ਸਮੇਤ ਗੁਰੂ ਜੀ ਦੇ ਚਰਨਾਂ ਵਿੱਚ ਆ ਬਹੁਤ ਪ੍ਰਕਾਰ ਦੇ ਬਸਤ੍ਰ ਗੈਹਣੇ, ਜਿਗਾ ਕਲਗੀ, ਮੋਤੀਆਂ ਦੀ ਮਾਲਾ ਆਦਿ ਚੀਜ਼ਾਂ ਅਰਪਣ ਕੀਤੀਆਂ। ਦਸ ਬਾਰਾਂ ਦਿਨ ਗੁਰੂ ਜੀ ਦੀ ਸੇਵਾ ਸਤਸੰਗ ਕਰ ਪ੍ਰਮੇਸ਼ੂਰ ਦਾ ਭਗਤ ਬਣ ਗਿਆ। ਮੂਰਤ ਪੂਜਾ ਨੂੰ ਜਗਤ ਦਿਖਾਵਾ ਤੇ ਬਨਾਵਟ ਜਾਣ ਕੇ ਤਿਆਗ ਦਿੱਤਾ ਤੇ ਪਰਵਾਰ ਸਮੇਤ ਗੁਰਮੰਤ੍ਰ, ਚਰਨਾਮ੍ਰਿਤ ਲੈ ਗੁਰੂ ਜੀ ਦਾ ਸੇਵਕ ਬਣ ਗਿਆ। ਉਹ ਰਾਜਾ ਨਿਤ ਆ ਕੇ ਗੁਰੂ ਸਾਹਿਬ ਨਾਲ ਚੌਪੜ ਖੇਲਿਆ ਕਰਦਾ ਸੀ। ਇੱਕ ਦਿਨ ਗੁਰੂ ਜੀ ਨੂੰ ਖੁਸ਼ੀ ਵਿੱਚ ਦੇਖ ਕੇ ਜਾਂ ਓਸ ਰਾਜੇ ਦੇ ਮੰਡੀ ਨੇ ਰਾਜੇ ਵਲੋਂ ਪੁੱਤ੍ਰ ਦੀ ਕਾਮਨਾ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਦੇ ਹੱਥ ਵਿੱਚ ਜੋ ਮੋਹਰ ਸੀ ਰਾਜੇ ਦੇ ਪੇਟ ਉੱਤੇ ਲਾ ਕੇ ਬਚਨ ਕੀਤਾ, “ਏਸ ਚਿੰਨ੍ਹ ਵਾਲਾ ਪੁੱਤ੍ਰ ਤੇਰੇ ਘਰ ਹੋਵੇਗਾ।” ਏਹ ਵਰ ਹੋਯਾ ਸੁਣ ਕੇ ਰਾਜੇ ਨੇ ਬੜੀ ਖੁਸ਼ੀ ਮਨਾਈ। ਦੂਜੇ ਦਿਨ ਗੁਰੂ ਜੀ ਨੇ ਓਸ ਰਾਜੇ ਦੀ ਮੁਲਾਕਾਤ ਭੀ ਰਾਜੇ ਬਿਸ਼ਨ ਸਿੰਘ ਨਾਲ ਕਰਾ ਦਿਤੀ। ਤੋਹਫੇ ਲਏ ਦਿੱਤੇ। ਦੋਵੇਂ ਰਾਜੇ ਖੁਸ਼ੀ ਹੋਏ।

ਆਸਾਮ ਮੁਲਕ ਦੇ ਫਤੇ ਹੋਣ ਦੀ ਖਬਰ ਸੁਣ ਕੇ ਔਰੰਗਜ਼ੰਬ ਬਾਦਸ਼ਾਹ ਨੇ ਵੱਡਾ ਭਾਰੀ ਦਰਬਾਰ ਕਰ ਕੇ ਰਾਜੇ ਬਿਸ਼ਨ ਸਿੰਘ ਨੂੰ ਸਵਾ ਲੱਖ ਰੁਪਏ ਦਾ ਖਿਲਾਤ ਅਤੇ ਮਹਾਰਾਜਾ ਬਿਸ਼ਨ ਸਿੰਘ ਨੂੰ ਸਵਾਈ ਬਹਾਦਰ ਰਠੋਰੋਂਦ੍ਰ ਦਾ ਖਤਾਬ ਦੇ ਕੇ ਪੰਦਰਾਂ ਲੱਖ ਦਾ ਇਲਾਕਾ ‘ਸਰੋਹੀ’ ਬਖਸ਼ਿਆ। ਜਦ ਏਹ ਦਾਤ ਬਿਸ਼ਨ ਸਿੰਘ ਪਾਸ ਪੁੱਜੀ, ਤਾਂ ਓਨ ਖੁਸ਼ੀ ਦਾ ਦਰਬਾਰ ਕਰ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਕੋਈ ਟਹਿਲ ਫੁਰਮਾਓ? ਗੁਰੂ ਜੀ ਨੇ ਬਚਨ ਕੀਤਾ, “ਜਿੱਥੇ ਸਾਡਾ ਬੰਗਲਾ ਦਮਦਮੇ ਉੱਤੇ ਹੈ, ਏਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸੇ। ਇੱਕ ਇੱਕ ਢਾਲ ਮਿੱਟੀ ਦੀ ਏਸ ਉੱਤੇ ਸਾਰੀ ਫੌਜ ਹੋਰ ਸਿੱਟ ਦੇਵੇ, ਤਾਂ ਕਿ ਯਾਦਗਾਰ ਓਨ੍ਹਾਂ ਦੀ ਹਮੇਸ਼ਾ ਲਈ ਬਣੀ ਰਹੇ। ਰਾਜੇ ਨੇ ਓਸੇ ਘੜੀ ਲਸ਼ਕਰ ਨੂੰ ਹੁਕਮ ਦੇ ਕੇ ਪਹਿਲੇ ਆਪ ਪੰਜ ਢਾਲਾਂ ਭਰ ਕੇ ਸਿੱਟੀਆਂ। ਫੇਰ ਲਸ਼ਕਰ ਨੇ ਓਹ ਟੇਕਰੀ ਪਹਿਲੇ ਨਾਲੋਂ ਚੌਣੀ ਉੱਚੀ ਬਣਾ ਘੱਤੀ, ਜੋ ਹੁਣ ਦਸ ਦਸ ਕੋਹ ਤੋਂ ਦਿਸਦੀ ਹੈ। ਉਦਾਸੀ ਸਾਧ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਦੇ ਹਨ। ਇੱਕ ਪਿੰਡ ਰਾਮ ਰਾਜੇ ਨੇ ਆਪਣੇ ਘਰ ਪੁੱਤ੍ਰ ਹੋਣ ਦੀ ਖੁਸ਼ੀ ਵਿੱਚ ਓਸ ਜਗ੍ਹਾ ਦੇ ਨਾਮ ਮਾਫ਼ੀ

ਦਿੱਤਾ ਹੋਯਾ ਹੈ। ਉਸ ਦੇਸ਼ ਵਿੱਚੋਂ ਜੋ ਸ਼ਾਹੀ ਲਸ਼ਕਰ ਦੇ ਸੁਲ੍ਹਾ ਹੋਣ ਤੋਂ ਪਹਿਲੇ ਦੌਲਤ ਬਹੁਤ ਲੱਟੀ ਸੀ। ਜਦ ਰਾਜਾ ਬਿਸ਼ਨ ਸਿੰਘ ਓਬੋਂ ਦਾ ਬੰਦੋਬਸਤ ਕਰਾ ਕੇ ਦਿੱਲੀ ਨੂੰ ਆਉਣ ਲੱਗਾ ਤਾਂ ਸਾਰੇ ਅਮੀਰਾਂ ਤੇ ਲਸ਼ਕਰ ਸਮੇਤ ਗੁਰੂ ਸਾਹਿਬ ਅੱਗੇ ਬਹੁਤ ਦੌਲਤ ਚੜ੍ਹਾਈ ਜੋ ਗੁਰੂ ਸਾਹਿਬ ਜੀ ਨੇ ਗ੍ਰੀਬ ਗੁਰਬੇ ਤੇ ਫ਼ਕੀਰਾਂ ਨੂੰ ਬਹੁਤ ਲੁਟਾਈ। ਜਦ ਰਜੇ ਬਿਸ਼ਨ ਸਿੰਘ ਨੇ ਦੇਖਿਆ ਕਿ ਗੁਰੂ ਸਾਹਿਬ ਜੀ {ਗੁਰੂ ਜੀ ਦਾ ਤਿਆਗ ਅਤੇ ਉਦਾਰਤਾ} ਹੁਣੇ ਸਭ ਲੁਟਾ ਦੇਣਗੇ ਤਾਂ ਆਪਣੇ ਕਾਥੂ ਕਰ ਕੇ ਦੋ ਲੱਖ ਤੋਂ ਅਧਿਕ ਪਟਣੇ ਮਾਤਾ ਸਾਹਿਬਾਂ ਪਾਸ ਪੁਚਾ ਦਿੱਤੀ। ਨਹੀਂ ਤਾਂ ਗੁਰੂ ਜੀ ਸਭ ਲੁਟਾ ਦਿੰਦੇ।

(ਪਾ: ਈ - ੧੨)

ਮੁਲਕ ਦੀ ਸੈਲ, ਕਲਕੱਤੇ, ਜਗਨਨਾਥ ਦੀ ਯਾਤ੍ਰਾ

ਜਦ ਰਾਜਾ ਬਿਸ਼ਨ ਸਿੰਘ ਗੁਰੂ ਜੀ ਤੋਂ ਆਗਜਾ ਲੈ ਕੇ ਦਿੱਲੀ ਵੱਲ ਤੁਰ ਆਇਆ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਸਾਖੀ ਸਾਧੂਆਂ ਸਮੇਤ ਇੱਕ ਮਹੀਨਾ ਰਾਮਰਾਜੇ ਦੇ ਰਹਿ ਕੇ ਫੇਰ ਬਾਲਵਾ ਕੁੰਡ ਨੂੰ ਜਾ ਦੇਖਿਆ। ਏਥੇ ਅੱਗ ਤੇ ਪਾਣੀ ਇਕੇ ਥਾਉਂ ਤੋਂ ਨਿਕਲਦੇ ਹਨ। ਓਥੋਂ ਚੱਲ ਕੇ ਅਨੰਤ ਸਿੱਖਾਂ, ਸਾਧਾਂ, ਭਗਤਾਂ ਦਾ ਉਧਾਰ ਤੇ ਦੇਸ਼ਾਂ ਦਾ ਸੈਲ ਕਰਦੇ ਹੋਏ ਜਦ ਸਨੇ ਸਨੇ ਕਲਕੱਤੇ ਪਹੁੰਚੇ ਤਾਂ ਓਥੋਂ ਦੇ ਰਾਜੇ ਹਜ਼ੂਰੀ ਸਿੰਘ ਬਹਿਲ ਖੱਤਰੀ ਨੇ ਬੜੀ ਸੇਵਾ ਕੀਤੀ। ਤਦੋਂ ਏਹ {ਕਲਕੱਤੇ ਪਹੁੰਚਣਾ} ਕਲਿਕਾਟ ਨਾਮ ਨਿੱਕਾ ਜਿਹਾ ਪਿੰਡ ਸੀ। ਕਲਕੱਤੇ ਵਿੱਚ ਵੱਡੀ ਸੰਗਤ ਓਸੇ ਹਜ਼ੂਰੀ ਸਿੰਘ ਦੀ ਬਣਵਾਈ ਹੋਈ ਜੋ ਓਸੇ ਦੇ ਮਕਾਨਾਂ ਦੇ ਕਰਾਏ ਦੀ ਆਮਦਨ ਨਾਲ ਚੰਗੀ ਵੱਸਦੀ ਹੈ, ਲੰਗਰ ਚੱਲਦਾ ਹੈ। ਪਹਿਲੇ ਤਾਂ ਬੜਾ ਬਾਜ਼ਾਰ ਸਭ ਹਜ਼ੂਰੀ ਸਿੰਘ ਦਾ ਸੀ, ਪਰ ਓਸ ਦੀ ਸੰਤਾਨ ਨਾ ਰਹਿਣੇ ਕਰ ਸਰਕਾਰ ਵਿੱਚ ਚਲਾ ਗਿਆ। ਹਜ਼ੂਰੀ ਸਿੰਘ ਨੂੰ ਜੋ ਇੱਕ ਪੁਸਤਕ ਇੱਕ ਕਟਾਰ ਗੁਰੂ ਜੀ ਬਖਸ਼ ਆਏ ਸਨ ਓਹ ਦੋਵੇਂ ਹੁਣ “ਵਿਲੀਅਮ ਫੌਰਟ” ਨਾਮ ਓਥੋਂ ਦੇ ਕਿਲ੍ਹੇ ਵਿੱਚ ਦਸੀਦੇ ਹਨ।

ਕਲਕੱਤੇ ਤੋਂ ਚੱਲ ਕੇ ਗੁਰੂ ਸਾਹਿਬ ਜੀ ਬਾਲਸੂਰ, ਮੇਦਨੀ ਪੁਰ, ਮੋਰਭੰਜ, ਕਾਂਚੀ ਪੁਰੀ ਆਦਿਕ ਉਡੀਸੇ ਦੇਸ ਦੇ ਸ਼ਹਿਰਾਂ ਤੇ ਤੀਰਥਾਂ ਨੂੰ ਦੇਖਦੇ ਹੋਏ ਸੰਮਤ ੧੯੨੪ ਬਿਕ੍ਰਮੀ ਨੂੰ ਰਥ ਯਾਤ੍ਰਾ ਪੁਰ ਜਗਨਨਾਥ ਪੁਰੀ ਵਿੱਚ ਪੰਡੇ ਕਲਜਗ ਦੇ ਘਰ ਜਾ ਉੱਤਰੇ। ਫੇਰ ਬਾਉਲੀ ਸਾਹਿਬ ਪੁਰ ਕਛ ਦਿਨ ਰਹਿ ਕੇ ਬਾਵਲੀ ਤੇ ਧਰਮਸਾਲਾ ਪੱਕੀ ਬਣਵਾਈ ਜੋ ਹੁਣ ਹੈਗੀ ਹੈ। ਰਥ ਯਾਤ੍ਰਾ ਦੇ ਮੇਲੇ ਉੱਤੇ ਬਹੁਤ ਖਲਕਤ ਕੱਠੀ ਹੋਈ। ਗੁਰੂ ਸਾਹਿਬ ਜੀ ਦੇ ਬਚਨ ਸੁਣ ਬੇਅੰਤ ਲੋਕਾਂ ਨੇ ਮੰਨਨ ਕਰ ਆਪਣਾ ਜਨਮ ਸਫਲ ਕੀਤਾ। ਓਥੋਂ ਚੱਲ ਕੇ ਸਾਖੀ ਗੋਪਾਲ ਭਵਨੇਸੂਰ, ਕਟਕ ਆਦਿਕ ਸ਼ਹਿਰਾਂ ਨੂੰ ਦੇਖਦੇ ਤੇ ਕਟਕ ਨਦ, ਬਾਮਣੀ, ਬੈਤ੍ਰਣੀ, ਕਰਮਨਾਸਾ ਆਦਿਕ ਨਦੀਆਂ ਨੂੰ ਉਲੰਘ ਕੇ ਧੀਰੇ ਧੀਰੇ ਗੁਰੂ ਜੀ ਮੱਘਰ ਸੰਮਤ ੧੯੨੪ ਬਿਕ੍ਰਮੀ ਨੂੰ ਮੁੜ {ਵਾਪਿਸ ਪਟਨੇ} ਪਟਨੇ ਸਾਹਿਬ ਆ ਸਾਹਿਬਜ਼ਾਦੇ ਨੂੰ ਦੇਖਿਆ ਤੇ ਖੁਸ਼ੀ ਮਨਾਈ। ਗਰੀਬਾਂ ਤੇ ਆਪਣੇ ਨੌਕਰਾਂ ਨੂੰ ਬਹੁਤ ਧਨ ਵੰਡਿਆ।

(ਪਾ: ੯ - ੧੩)

ਗੁਰੂ ਜੀ ਦਾ ਆਨੰਦਪੁਰ ਆਉਣਾ, ਰੋਣਕ ਹੋਣੀ, ਸ਼ਰੀਕਾਂ ਦਾ ਬਾਦ

ਤਿੰਨ ਕੁ ਮਹੀਨੇ ਗੁਰੂ ਤੇਗ ਬਹਾਦਰ ਜੀ ਪਟਣੇ ਰਹੇ। ਤਦੋਂ ਨੂੰ ਪੰਜਾਬ ਦੇਸ਼ ਦੇ ਅਨੇਕਾਂ ਪ੍ਰੇਮੀ ਸਿੱਖ ਯਥਾ ਯੋਗ ਭੇਟਾ ਲੈ ਕੇ ਗੁਰੂ ਜੀ ਤੇ ਸਾਹਿਬਜ਼ਾਦੇ ਦੇ ਦਰਸ਼ਨ ਵਾਸਤੇ ਪਟਣੇ ਜਾ ਪੁੱਜੇ। ਭਾਵੇਂ ਮਾਤਾ ਸਾਹਿਬ ਤਾਂ ਆਪਣੇ ਸ਼ਰੀਕ ਭਾਈ ਦੁਖਦਾਈ ਸੋਵੀਆਂ ਦੇ ਬਾਦ ਬਿਬਾਦ ਤੋਂ ਡਰਦੇ ਪੂਰਬ ਦੇਸ਼ ਵਿੱਚ ਹੀ ਸਭ ਤੋਂ ਕਿਨਾਰੇ ਰਹਿਣਾ ਚਾਹੁੰਦੇ ਸੇ, ਪ੍ਰੰਤੂ ਪੰਜਾਬੀ ਸਿੱਖਾਂ ਦੀ ਪ੍ਰੀਤ ਰੂਪੀ ਡੌਰੀ ਦੇ ਖਿੱਚੇ ਹੋਏ ਗੁਰੂ ਸਾਹਿਬ ਜੀ ਹੋਰ ਸਾਰੇ ਕੁਟੰਬ ਨੂੰ ਪਟਣੇ ਛੱਡ ਕੇ ਫੌਂਗਣ ਚੜ੍ਹਦੇ ਪਟਣੇ ਤੋਂ ਪੰਜਾਬ ਵੱਲ ਤੁਰ ਪਏ। ਰਸਤੇ ਵਿੱਚ {ਪਟਨੇ ਤੋਂ ਵਾਪਸੀ ਦਾ ਰਸਤਾ} ਆਰੇ, ਛੱਪਰੇ, ਬਕਸਰ ਆਦਿ ਸ਼ਹਿਰਾਂ ਤੇ ਕਸਬਿਆਂ ਦੇ ਲੋਕਾਂ ਦਾ ਉਧਾਰ ਕਰਦੇ ਹੋਏ ਯਵਨ ਪੁਰ ਆਏ ਤਾਂ ਭਾਈ ਗੁਰਬਖਸ਼ ਆਦਿ ਸਿੱਖਾਂ ਨੇ ਪੰਜ ਦਿਨ ਗੁਰੂ ਜੀ ਨੂੰ ਰੱਖਿਆ। ਓਸ ਜਗ੍ਹਾ ਦਾ ਨਾਮ ਹੁਣ ਮਿਰਦੰਗ ਵਾਲੀ ਸੰਗਤ ਹੈ। ਓਥੋਂ ਚੱਲ ਕੇ ਕਾਂਸੀ ਜੀ (ਜਿੱਥੇ ਹੁਣ ਚੇਤਨਬਟ ਨਾਮ ਵਾਲੀ ਸੰਗਤ ਦਾ ਅਦਭੂਤ ਮਕਾਨ ਹੈ) ਓਥੇ ਆ ਠਹਿਰੇ। ਬਿਸੂਨਾਥ, ਕਬੀਰ ਚੋਤਰੇ ਆਦਿਕ ਮਸ਼ਹੂਰ ਮਾਨਨੀਕ ਦੇਵ ਅਸਥਾਨਾਂ ਤੇ ਸੰਤਾਂ ਦੇ ਦਰਸ਼ਨ ਕੀਤੇ। ਓਥੋਂ ਅੱਗੇ ਅਨੇਕ ਜਗ੍ਹਾ ਠਹਿਰ ਕੇ ਅਯੁਧਿਆ ਜੀ ਸਰਜੂ ਕਿਨਾਰੇ ਦਸਰਥ ਰਜੇ ਦੀ ਸਮਾਧ ਪਾਸ ਆ ਉੱਤਰੇ। ਇਸ਼ਨਾਨ ਦਾਨ ਕੀਤੇ ਅਰ ਅਨੇਕ ਮੰਦਰ, ਮਕਾਨ ਸੀਤਾਰਾਮ ਆਦਿਕ ਦੇ ਦੇਖੇ। ਏਸੇ ਪ੍ਰਕਾਰ ਲਖਨਊ, ਫੁੱਰਖਾਬਾਦ, ਮੁਰਾਦਾਬਾਦ, ਗੜ੍ਹਗੰਗਾ, ਹਰਿਦ੍ਵਾਰ ਆਦਿਕ ਅਸਥਾਨਾਂ ਦੀ ਝਾਕੀ ਲੈਂਦੇ ਹੋਏ ੨੨ ਵਿਸਾਖ ਸੰਮਤ ੧੭੨੫ ਬਿਕ੍ਰੀ ਨੂੰ {ਆਨੰਦਪੁਰ ਵਾਪਸੀ} ਗੁਰੂ ਜੀ ਮੁੜ ਅਨੰਦਪੁਰ ਆਪਣੇ ਘਰ ਆ ਬਿਰਾਜੇ।

ਗੁਰੂ ਜੀ ਦਾ ਆਗਮਨ ਸੁਣ ਕੇ ਬਾਬੇ ਬੁਢੇ ਦੇ ਪੜ੍ਹੇਂਦੇ ਗੁਰਿੰਦਿੰਤੇ ਨੇ ਆ ਕੇ ਇੱਕ ਬਾਜ਼ ਨਜ਼ਰ ਕੀਤਾ। ਲਾਹੌਰ ਦੇ ਮਸੰਦਾਂ ਨੇ ਧਨੁਖ ਭਥੇ ਤੀਰਾਂ ਦੇ ਭਰੇ ਹੋਏ ਅਰਪਨ ਕੀਤੇ, ਕਿਉਂਕਿ ਲਾਹੌਰੀ ਕਮਾਨ ਤੀਰ ਓਸ ਸਮੇਂ ਬਹੁਤ ਚੰਗੇ ਹੁੰਦੇ ਸਨ। ਏਸੇ ਪ੍ਰਕਾਰ ਹੋਰ ਅਪਾਰ ਮਸੰਦਾਂ ਨੇ ਆਪਣੇ ਆਪਣੇ ਪ੍ਰਗਣੇ ਦੀ ਸੰਗਤ ਸਮੇਤ ਅਨੰਦਪੁਰ ਆ ਕੇ ਚੰਗੇ ਚੰਗੇ ਤੋਹਫੇ ਤੇ ਪਦਾਰਥ ਚੜਾਏ। ਦੋ ਤਿੰਨ ਬਰਸ ਦੀ ਕਾਰ ਭੇਟ ਜੋ ਸਿੱਖਾਂ ਦੇ ਘਰਾਂ ਵਿੱਚ ਕੱਠੀ ਹੋ ਰਹੀ ਸੀ, ਸਭ ਇੱਕੋ ਵਾਰੀ ਆਵਣ ਕਰ ਕੇ ਜਿਨਸਾਂ ਨਾਲ ਖੜਾਨੇ ਭਰਪੂਰ ਹੋ ਗਏ। ਗੁਰੂ ਜੀ ਦੇ ਸਾਥੀ ਯਾਤ੍ਰੀ ਸਿੱਖਾਂ ਸਾਧਾਂ ਤੋਂ ਤੀਰਥਾਂ ਤੇ ਦੇਸ਼ਾਂਤ੍ਰੀ ਭਗਤਾਂ ਸੰਤਾਂ ਦੀਆਂ ਗੱਲਾਂ ਸੁਣ ਸੁਣ ਕੇ ਪੰਜਾਬ ਦੀ ਸੰਗਤ ਦਾ ਹੰਕਾਰ ਟੁੱਟ ਗਿਆ ਤੇ ਗੁਰੂ ਜੀ ਵਿਖੇ ਸ਼ਰਧਾ ਵਧੀ। ਓਨ੍ਹਾਂ ਕਿਰਤੀ ਸਿੱਖਾਂ ਦੀ ਧਰਮ ਦੀ ਕਮਾਈ ਨਾਲ ਗੁਰੂ ਜੀ ਦਾ ਖੜਾਨਾ ਐਸਾ ਭਰਿਆ ਕਿ ਭਾਵੇਂ ਗੁਰਾਂ ਨੇ ਗ੍ਰੀਬਾਂ ਤੇ ਸੰਤਾਂ ਨੂੰ ਬਹੁਤ ਮਾਯਾ ਵੰਡੀ, ਪਰ ਧਰਮ ਦੀ ਆਈ ਹੋਈ ਲੱਛਮੀ ਨਾ ਮੁੱਕੀ, ਸਗੋਂ ਖੂਹ ਦੇ ਜਲ ਵਾਂਝੂ ਜਿਉਂ ਜਿਉਂ ਬਹੁਤਾ ਖਿੱਚੋ, ਤਿਉਂ ਤਿਉਂ ਚੰਗਾ ਤੇ ਸੁਖਦਾਈ ਹੁੰਦਾ ਹੈ। ਏਹ ਸਾਰੇ ਗੁਰੂਆਂ ਦੀ ਮੂਯਾਦਾ ਸੀ। ਜਿਤਨੀ ਸੰਗਤ ਆਵੇ, ਪ੍ਰਸਾਦ ਸਭ ਗੁਰੂ ਜੀ ਦੇ ਲੰਗਰੋਂ ਪਾਵੇ। ਬਾਕੀ ਗ੍ਰਾਰੀਬ ਤੇ ਸਾਧੂ ਲੋਕ ਤਾਂ ਹੋਰੇਕ ਭੇਖ ਦੇ ਜਿੰਨੇ ਆਉਂਦੇ, ਪ੍ਰਸਾਦ ਸਭ ਨੂੰ ਹਰ ਵੇਲੇ ਗੁਰੂ ਜੀ ਦੇ ਲੰਗਰੋਂ ਮਿਲਦਾ ਸੀ। ਭਾਵੇਂ ਗੁਰੂ ਜੀ ਦੀ ਇੱਛਾ ਨਹੀਂ ਸੀ, ਪਰ ਸ਼੍ਰਧਾਲੂ ਤੇ ਸਿਆਣੇ ਸਿਆਣੇ ਸਿੱਖਾਂ ਮਸੰਦਾਂ ਨੇ ਇੱਕ ਮੰਦਰ ਸਭਾ ਵਾਸਤੇ, ਦੂਜੇ ਸੰਗਤਾਂ ਦੇ ਅਗਰਾ ਲਈ ਤੀਜੇ ਗੁਰੂ ਜੀ ਦੇ ਜਨਾਨ ਮਹਿਲ ਰਚਣੇ ਅਰੰਭ ਦਿੱਤੇ, ਜਿਸ ਕਰ ਕੇ ਅਨੰਦਪੁਰ ਵਿੱਚ ਅਨੇਕ ਕਾਰੀਗਰਾਂ ਤੇ ਵਧਾਰੀਆਂ ਦੇ ਆਵਣ ਤੋਂ ਬਹੁਤ ਰੋਣਕ ਹੋ ਗਈ ਅਰ ਸੰਗਤਾਂ ਨਾਲ ਹਰ ਵੇਲੇ ਗਹਿਮਾ ਗਹਿਮ ਲੱਗੀ ਰਹੇ।

ਹੁਣ ਗੁਰੂ ਜੀ ਦੇ ਦਰਬਾਰ ਦੀ ਤੇ ਕਸਬੇ ਦੀ ਦਿਨੋਂ ਦਿਨ ਚੜ੍ਹਦੀ ਕਲਾ ਹੁੰਦੀ ਦੇਖ ਸੁਣ ਸ਼ਰੀਕਾਂ ਨੂੰ ਫੇਰ ਹੌਲ ਉੱਠ ਪਿਆ। ਪਹਿਲੇ ਤਾਂ ਓਨ੍ਹਾਂ ਨੂੰ ਰਾਮਰਾਇ ਦਾ ਜ਼ੋਰ ਸੀ। ਓਹ ਤਾਂ ਅੱਰੰਗੇ ਤੋਂ ਟੱਕੇ ਜਿਹਾ ਜਵਾਬ ਲੈ ਕੇ (ਜੋ ਪਿੱਛੇ ਦਿਖਾ ਆਏ ਹਨ) ਗੜਵਾਲ ਵਾਲੇ ਰਾਜੇ ਦੇ ਜਾ ਰਿਹਾ। ਬਾਕੀ

ਦੇ ਸੋਚੀਆਂ ਨੇ ਮਿਲ ਕੇ (ਗੁਰੂ ਜੀ ਦੇ ਤੀਰਥਾਂ ਨੂੰ ਗਿਆ ਪਿੱਛੋਂ) ਏਹ ਦਰਖਾਸਤ {ਸੋਚੀਆਂ ਦੀ ਦਰਖਾਸਤ ਖਾਰਜ} ਅੰਗੇ ਪਾਸ ਕਰ ਦਿੱਤੀ ਸੀ ਕਿ ਜਿਸ ਨੂੰ ਸਿੱਖਾਂ ਨੇ ਆਪੇ ਗੁਰੂ ਬਾਪ ਲੀਤਾ ਸੀ, ਉਹ ਤਾਂ ਸਾਡੇ ਨਾ ਮੰਨਣ ਕਰ ਕੇ ਕਿਧਰੇ ਚਲਾ ਗਿਆ ਹੈ। ਪਤਾ ਨਹੀਂ ਆਵੇ ਕਿ ਨਾ। ਹਣ ਗੁਰੂ ਗੱਦੀ ਸੁੰਵੀ ਪਈ ਹੈ, ਰਾਮਰਾਇ ਜੀ ਨੂੰ ਹੱਕਦਾਰ ਸਮਝ ਕੇ ਦਿੱਤੀ ਜਾਵੇ। ਕਿਉਂਕਿ ਏਸ ਤੋਂ ਬਿਨਾਂ ਗੁਰੂ ਹਰਿ ਕਿਸ਼ਨ ਜੀ ਦਾ ਨਜ਼ੀਕੀ ਹੱਕਦਾਰ ਭੀ ਹੋਰ ਕੋਈ ਨਹੀਂ। ਬਾਦਸ਼ਾਹ ਨੇ ਹੁਕਮ ਦਿੱਤਾ ਕਿ ਪਹਿਲੇ ਤਾਂ ਗੁਰੂ ਹਰਿਰਾਇ ਜੀ ਏਸ ਦਾ ਬਾਪ ਏਸ ਨੂੰ ਆਣ ਕਰ ਕੇ ਆਪਣੇ ਹੱਕ ਅਰ ਜਾਇਦਾਦ ਤੋਂ ਖਾਰਜ ਕਰ ਗਿਆ। ਦੂਜੇ, ਜਿਸ ਨੂੰ ਸਿੱਖਾਂ ਨੇ ਗੁਰੂ ਬਾਪ ਲੀਤਾ, ਉਹੋ ਗੁਰੂ ਰਹੇਗਾ ਕਿਉਂਕਿ ਗੁਰੂ ਪੀਰ ਮੁਰੀਦਾਂ ਦਾ ਮੰਨਿਆ ਹੋਯਾ ਹੁੰਦਾ ਹੈ ਨਾ ਕਿ ਸਰੀਕਾਂ ਦਾ। ਯਾਂ ਉਸ ਦਾ ਰਾਜੀਨਾਮਾ ਆਵੇ। ਫੇਰ ਭੀ ਜਿਸ ਨੂੰ ਮੁਰੀਦ ਮੰਨਣਗੇ, ਉਹੋ ਗੁਰੂ ਹੋਵੇਗਾ। ਹੋਰ ਨਹੀਂ ਹੋ ਸਕਦਾ। ਇਹ ਹੁਕਮ ਸੁਣ ਕੇ ਧੀਰਮਲ ਆਦਿਕ ਸੋਚੀਆਂ ਦੇ ਸਿਰ ਵਿੱਚ ਪਾਣੀ ਪੈ ਗਿਆ। ਝੱਗ ਵਾਂਝੂੰ ਥੱਲੇ ਬਹਿ ਗਏ। ਓੜਕ ਜਦ ਹੋਰ ਕੋਈ ਪੇਸ਼ ਨਾ ਗਈ ਤਾਂ ਮਸੰਦਾਂ ਨੂੰ ਆਮਦਨੀ ਵਿੱਚੋਂ ਅੱਧ ਦੇਣਾ ਕਰ ਕੇ ਉਨ੍ਹਾਂ ਦੂਜੇ ਸੰਗਤਾਂ ਨੂੰ ਆਪਣੀ ਆਪਣੀ ਵੱਲ ਖਿੱਚਣ ਉੱਤੇ ਜ਼ੋਰ ਪਾ ਦਿੱਤਾ ਪਰ ਸ਼ਾਬਾਸ਼ ਸੱਚੇ ਸਿੱਖਾਂ ਦੇ! ਜਿਨ੍ਹਾਂ ਨੇ ਮਸੰਦਾਂ ਨੂੰ ਭੀ ਝਿੜਕ ਸਿੱਟਿਆ। ਆਪਣੇ ਗੁਰਸਿੱਖੀ ਦੇ ਧਰਮ ਉੱਤੇ ਦ੍ਰਿੜ ਵਿਸ਼ੂਸ਼ ਰੱਖਿਆ। ਕੁਦਰਤ ਅਜੇਹੀ ਵਰਤੀ ਕਿ ਜਿਉਂ ਜਿਉਂ ਨਿਰਵੈਰ ਨਿਰਵਿਕਾਰ ਗੁਰੂ ਨਾਲ ਦੂਜੇ ਸੋਚੀ ਵੈਰ ਕਰਦੇ ਤੇ ਸੰਗਤਾਂ ਨੂੰ ਵਰਗਲਾਉਂਦੇ ਰਹੇ, ਤਿਉਂ ਤਿਉਂ ਗੁਰੂ ਜੀ ਦੇ ਸਿੱਖ ਉਨ੍ਹਾਂ ਸੋਚੀਆਂ ਬੇਦੀਆਂ ਨੂੰ ਦੰਭੀ, ਪਖੰਡੀ, ਝਾਗੜੂ ਸਮਝ ਕੇ ਮੰਨਣੋਂ ਹਟ ਬੈਠੇ। ਏਹੋ ਰਵਾਜ਼ ਉਨ੍ਹਾਂ ਨੂੰ ਨਾ ਮੰਨਣ ਪੂਜਣ ਦਾ ਬਾਬੇ ਬੰਦੇ ਤੋਂ ਭੀ ਢੇਰ ਚਿਰ ਪਿੱਛੋਂ ਤੱਕ ਸਿੱਖਾਂ ਵਿੱਚ ਰਿਹਾ। ਏਸੇ ਗਲੋਂ ਖਿੱਚੇ ਹੋਏ ਸੋਚੀ ਜੀਉਣ ਰਾਮ ਆਦਿਕ ਜਿਸ ਨੂੰ ਗਿਲਜੇ ਚਿੱਟਾ ਪੀਪ ਬੋਲਦੇ ਸੇ ਤੇ ਬੇਦੀ ਸੰਤਰਾਮ ਵਰਗੇ ਗਿਲਜਿਆਂ ਨੂੰ ਭੇਤ ਦੱਸ ਦੱਸ ਕੇ ਸਿੱਖਾਂ ਉੱਤੇ ਚੜ੍ਹਾ ਚੜ੍ਹਾ ਲਿਆਉਂਦੇ ਤੇ ਵਖਤ ਪਾਉਂਦੇ ਰਹੇ ਤਾਂ ਫੇਰ ਜਦ ਸੰਮਤ ੧੯੯੬ ਬਿਕ੍ਰਮੀ ਤੋਂ ਪਿੱਛੋਂ ਸਿੱਖਾਂ ਦਾ ਰਾਜ ਸਥਿਤ ਹੋਯਾ ਤੇ ਪਿਛਲੇ ਹੱਠੀਲੇ ਸਿੱਖ ਗੁਜਰ ਗਏ। ਬਾਕੀ ਸੋਚੀ ਬੇਦੀ ਸਿੱਖਾਂ ਦੇ ਆਸਰੇ ਗੁਜ਼ਾਰਾ ਕਰਨ ਵਾਸਤੇ ਖੰਡੇ ਦਾ ਅੰਮ੍ਰਿਤ ਛੱਕ ਛੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਹੋਣ ਲੱਗੇ। ਸਿੱਖ ਭੀ ਰਾਜੇ ਸਰਦਾਰ ਹੋ ਕੇ ਤਦੇ ਏਹਨਾਂ ਨੂੰ ਜਾਗੀਰਾਂ ਦੇਣ ਤੇ ਮੰਨਣ ਲੱਗ ਪਏ, ਨਹੀਂ ਤਾਂ ਏਹਨਾਂ ਦਾ ਹੱਕ ਕੋਈ ਨਹੀਂ ਸੀ। ਸੱਚ ਹੈ, ਰਾਜੇ, ਸਰਦਾਰ, ਅਮੀਰ, ਜੰਗਲੀ ਮੇਵੇਦਾਰ ਬਿੜਾਂ ਵਾਂਝੂੰ ਬੇਬਾਰਸ ਸਭ ਦੇ ਸਾਂਝੇ ਹੁੰਦੇ ਹਨ ਜਿਸ ਕਰ ਕੇ ਸਾਰੇ ਮਜ਼ਹਬ ਉਨ੍ਹਾਂ ਪਾਸੋਂ ਯਥਾ ਸ਼ਕਤਿ ਵਰਸਾਉਂਦੇ ਹਨ।

(ਪਾ: ਈ - ੧੪)

ਦਸਵੇਂ ਗੁਰੂ ਜੀ ਦਾ ਅਨੰਦਪੁਰ ਪ੍ਰਵੇਸ਼ ਤੇ ਸੰਗਤਾਂ ਦਾ ਉਤਸ਼ਾਹ

ਭਾਵੇਂ ਓਸ ਵੇਲੇ ਤੁਰਕਾਂ ਨੇ ਕਹਿਰ ਦਾ ਕੁਹਾੜਾ ਹਿੰਦੂਆਂ ਉੱਤੇ ਵੱਡੇ ਜੋਰ ਦਾ ਚਲਾ ਰੱਖਿਆ ਸੀ, ਪਰ ਗੁਰੂ ਜੀ ਦੇ ਸਿੱਖਾਂ ਨੂੰ ਖੁਦਾਪ੍ਰਸਤ ਅਰਥਾਤ ਇੱਕ ਅਕਾਲ ਦੇ ਮੰਨਣ ਵਾਲੇ ਤੇ ਬਾਬੇ ਨਾਨਕ ਸ਼ਾਹ ਦੇ ਸੇਵਕ ਸਮਝ ਕੇ ਕੁਛ ਨਹੀਂ ਆਖਦੇ ਸੇ ਕਿਉਂਕਿ ਉਹ ਬੁਤਪ੍ਰਸਤਾਂ ਨੂੰ ਅਰਥਾਤ ਪ੍ਰਿਤਮਾਪੂਜਨ ਵਾਲਿਆਂ ਨੂੰ ਕਾਫਰ ਮੰਨਦੇ ਸੇ। ਸਿੱਖਾਂ ਨੂੰ ਵਾਹਦ ਪ੍ਰਸਤ ਦੇਖ ਕੇ ਕਾਫਰ ਨਹੀਂ ਆਖਦੇ ਸੇ ਤਦੇ ਹੀ ਓਸ ਡੌਂ ਦੀ ਅਗ ਅੱਗੇ ਗੁਰਸਿੱਖੀ ਦਾ ਬਾਗ ਹਰਿਆ ਭਰਿਆ ਬਣਿਆ ਰਿਹਾ।

ਹੁਣ ਜਦ ਗੁਰੂ ਤੇਗ ਬਹਾਦਰ ਜੀ ਦੇ ਚਾਰ ਪੰਜ ਬਰਸ ਅਮਨ ਚੈਨ ਨਾਲ ਅਨੰਦਪੁਰ ਰਹਿਣ ਕਰ ਗੁਰੂ ਜੀ ਦੀ ਨਗਰੀ ਤੇ ਸਿੱਖੀ ਦੋਵੇਂ ਬਹੁਤ ਰੌਣਕ ਪੁਰ ਹੋਣੇ ਕਰ ਗੁਰੂ ਹਰਿਰਾਇ ਜੀ ਦੇ ਦਰਬਾਰ ਵਰਗੀ ਰੌਣਕ ਏਹਨਾਂ ਦੇ ਦਰਬਾਰ ਦੀ ਹੋ ਗਈ ਤੇ ਸਿੱਖਾਂ ਦੀ ਆਵਾਜਾਈ ਦਾ ਮੇਲਾ ਭਰਿਆ ਰਹਿਣ ਲਗਾ। ਗੁਰੂ ਜੀ ਦਾ ਪ੍ਰਤਾਪ ਦਿਨੋਂ ਦਿਨ ਚੌਂਗਣਾ ਹੁੰਦਾ ਦੇਖ ਕੇ ਜਦ ਬਾਦੀਆਂ ਦੀ ਕੋਈ ਪੇਸ਼ ਨਾ ਗਈ, ਤਾਂ ਕੌਂਡੀਓਂ ਕੌਂਡੀ ਹਾਰ ਕੇ ਮੁੜ ਗੁਰੂ ਜੀ ਦੇ ਚਰਨੀਂ ਆ ਪਏ। ਹੁਣ ਜਦ ਮਾਤਾ ਜੀ ਸਮੇਤ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਲਈ ਸੰਗਤਾਂ ਨੇ ਬਾਰੰਬਾਰ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਸਾਰੇ ਕੁਟੰਬ ਸਮੇਤ ਸਾਹਿਬਜ਼ਾਦੇ ਨੂੰ ਪਟਣੇ ਤੋਂ ਬੁਲਾ ਭੇਜਿਆ। ਭਾਵੇਂ ਮਾਤਾ ਸਾਹਿਬ ਤਾਂ ਪੰਜਾਬ ਵਲ ਆਉਣਾ ਨਹੀਂ ਚਾਹੁੰਦੇ ਸੇ, ਕਿਉਂਕਿ ਉਹ ਸ਼ਹੀਕਾਂ ਦੀਆਂ ਬੇਅੰਤ ਬੁਰਾਈਆਂ ਤੋਂ ਅੱਕ ਕੇ ਗਏ ਸੇ। ਏਸ ਕਰ ਕੇ ਭਾਵੇਂ ਦੋਹਾਂ ਮਾਈਆਂ ਦੀ ਇੱਛਾਂ ਤਾਂ ਨਹੀਂ ਸੀ, ਪਰ ਸਾਹਿਬਜ਼ਾਦਾ ਆਪਣੇ ਪਿਤਾ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਬਹੁਤ ਅਕੁਲਾ ਰਿਹਾ ਸੀ। ਗੁਰੂ ਜੀ ਦਾ ਹੁਕਮਨਾਮਾ ਪਹੁੰਚਣ ਸਾਰ ਦਸਮ ਗੁਰੂ ਜੀ ਜਦ ਪਟਣੇ ਤੋਂ ਚੱਲ ਕੇ ਕਾਂਸ਼ੀ, ਅਯੁਧਯਾ, ਹਰਦੂਅਰ ਆਦਿਕ ਅਸਥਾਨਾਂ ਵਿੱਚ ਨਿਵਾਸ ਕਰਦੇ ਹੋਏ ਪ੍ਰਗਣੇ ਅੰਬਾਲੇ ਲਖਨੌਰ ਪਿੰਡ ਆ ਕੇ ਜੇਠੇ ਮਸੰਦ ਦੇ ਘਰ ਠਹਿਰੇ, ਤਾਂ ਕਈ ਮਹੀਨੇ ਮਾਤਾ ਸਾਹਿਬ ਉਸੇ ਥਾਂ ਠਹਿਰੇ ਰਹੇ। ਉਥੇ ਬਾਲ ਲੀਲ੍ਹਾ ਕਰ ਕੇ ਅਨੰਤ ਇਸਤ੍ਰੀ ਪੁਰਖਾਂ ਦੀ ਕਲਜਾਨ ਕੀਤੀ। (ਉਹ ਸਾਰੀ ਕਥਾ ਦਸਮ ਗੁਰੂ ਜੀ ਦੇ ਬਿਤਾਂਤ ਵਿੱਚ ਆਵੇਗੀ) ਫੇਰ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਅਨੰਦਪੁਰ ਆ ਅਨੰਦ ਵਰਤਾਯਾ। ਹੁਣ ਜਦ ਮਾਤਾ ਜੀ ਸਮੇਤ ਸਾਹਿਬਜ਼ਾਦੇ ਦੇ ਅਨੰਦਪੁਰ ਆਉਣ ਦੀ ਖਬਰ ਦੇਸ਼ ਦੇਸ਼ਾਂਤ੍ਰਾਂ ਵਿੱਚ ਸੰਗਤ ਨੂੰ ਹੋਈ ਤਾਂ ਇਕੋ ਵਾਰੀ ਸਾਵਣ ਦੇ ਬੱਦਲਾਂ ਵਾਂਝੂ ਸਿੱਖ ਸ਼ਬਦ ਕੀਰਤਨ ਦੀ ਵਰਖਾ ਕਰਦੇ ਹੋਏ ਸੁਖਸਾਗਰ ਅਨੰਦਪੁਰ ਵੱਲ ਉਮਡ ਆਏ। ਸਭ ਤੋਂ ਪਹਿਲੇ ਭਾਈ ਭਗਤੂ ਕੇ, ਰੂਪੇ ਕੇ, ਬਹਿਲੇ ਕੇ, ਡਰੌਲੀ, ਘੁੜਾਣੀ, ਲਤਾਲੇ ਵਾਲੇ ਇਤਯਾਦਿਕ ਮਸੰਦ ਮਾਲਵੇ ਦੇਸ਼ ਦੇ ਸਿੱਖ ਸਿੱਖਣੀਆਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਪੁੱਜੇ। ਵੱਡੇ ਉਤਸ਼ਾਹ ਨਾਲ ਪੂਜਾ ਭੇਟਾ ਅਰਪਣ ਕਰ ਕੇ ਗੁਰੂ ਜੀ ਦੇ ਦਰਸ਼ਨ ਪਾਏ ਅਤੇ ਸਾਹਿਬਜ਼ਾਦੇ ਦਾ ਦੀਦਾਰ ਕਰ ਕੇ ਨਿਹਾਲ ਹੋਏ। ਬਚਨ ਹੋਯਾ ‘ਜੰਗਲ ਗੁਰੂ ਕਾ ਮੰਗਲ’ ਭਾਈ ਦਿਆਲਾ ਵਜੀਰਾ ਬਾਦੀਆ, ਭਾਈ ਤਖਤਾ ਬਖਤਾ ਪੋਠੋਹਰੀ, ਭਾਈ ਫੇਰੂ ਨੱਕੇ ਦੇਸ ਦਾ, ਭਾਈ ਸੱਦਾ ਮੁਲਤਾਨੀ, ਭਾਈ ਨਿਧਾ ਪਸੱਹੀ, ਭਾਈ ਗੁਰੀਆ ਸ਼ਾਹਪੁਰੀਆ, ਭਾਈ ਬੁਲਾਕੀ, ਮਲੂਕਾ, ਭਾਈ ਮੇਹਾਂ, ਭਾਈ ਬਖਤਾ ਮੱਲ, ਜੀਤ ਮੱਲ, ਪਹਿਲੂ, ਸੁੱਚਾ ਆਦਿਕ ਵੱਡੇ ਮਸੰਦ ਆਪੋ ਆਪਣੀ ਸੰਗਤ ਸਮੇਤ ਵੱਡੀ ਖੁਸ਼ੀ ਨਾਲ ਜੋਟੀਆਂ ਦੇ ਸ਼ਬਦ ਗਾਉਂਦੇ ਹੋਏ ਅਨੰਦਪੁਰ ਆ ਪਹੁੰਚੇ। ਗੁਰੂ ਜੀ ਦਾ ਤੇ ਸਾਹਿਬਜ਼ਾਦੇ ਦਾ ਦਰਸ਼ਨ ਕਰ ਕਰ ਬੜੇ ਪ੍ਰਸੰਨ ਹੋਏ। ਜਾਣੋਂ ਪਰਤੱਖ ਧਰਮ ਤੇ ਬੀਰਰਸ ਮੂਰਤੀ ਧਾਰ ਰਹੇ ਹਨ। ਯਥਾ ਯੋਗ ਨਕਦੀ ਸਸਤ੍ਰ, ਬਸਤ੍ਰ, ਘੋੜੇ ਗਹਿਣੇ ਅਪਣੇ ਅਪਣੇ ਦੇਸ ਦੇ ਤੋਹਫੇ ਗੁਰੂ ਜੀ ਦੇ ਅਰਪਣ ਕੀਤੇ। ਮੇਵੜਾ ਨਾਮ ਲੈ ਲੈ ਅਰਦਾਸ ਕਰ ਕਰ ਵੱਖੋ ਵੱਖ ਰਖਾਈ ਗਿਆ। ਪ੍ਰਤੇਕ ਜਿਨਸ ਦੇ ਗੰਜ ਲੱਗ ਗਏ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਪਣੀ ਈਸ਼੍ਵਰੀ ਆਤਮਕ ਸ਼ਕਤੀ ਕਰ ਕੇ ਯਥਾ

ਯੋਗ ਸਭ ਦੀ ਮਨੋਕਾਮਨਾ ਪੂਰੀ ਕੀਤੀ ਤੇ ਹੁਕਮ ਕੀਤਾ ਕਿ ਲੰਗਰ ਵਿੱਚ ਕੜਾਹ ਪ੍ਰਸ਼ਾਦ ਬਣਾ ਕੇ ਸਿੱਖਾਂ ਸਾਧਾਂ ਅਰ ਗ੍ਰੀਬਾਂ ਨੂੰ ਦਿਆ ਕਰੋ। ਸਿਆਲ ਵਿੱਚ ਰਜਾਈਆਂ ਤੇ ਕੰਬਲ, ਹੁਨਾਲੇ ਵਿੱਚ ਗਾੜੇ ਦੀਆਂ ਚਾਦਰਾਂ ਸਭ ਨੂੰ ਮਿਲਣ ਲਗੀਆਂ। ਸੰਗਤ ਨੇ ਮਾਤਾ ਸਾਹਿਬ ਨੂੰ ਵਧਾਈ ਦੇ ਕੇ ਪਦਾਰਥ ਚੜ੍ਹਾਏ। ਕਾਬਲੀ, ਕੰਧਾਰੀ, ਕਾਗਾਨੀ, ਧੰਨੀ, ਆਦਿਕ ਪ੍ਰਗਣਿਆਂ ਦੇ ਸਿੱਖਾਂ ਨੇ ਛੋਟੇ ਗੂਟ, ਯਾਬੂ, ਵੇਲਰ, ਘੋੜੇ, ਸਾਹਿਬਜ਼ਾਦੇ ਦੀ ਨਜ਼ਰ ਕਰ ਕੇ ਖੁਸ਼ੀ ਹਾਸਲ ਕੀਤੀ, ਕਿਉਂਕਿ ਦਸਮੇਸ ਜੀ ਨੂੰ ਸ਼ਸਤ੍ਰਾਂ ਤੇ ਘੋੜਿਆਂ ਨਾਲ ਬਹੁਤ ਪ੍ਰੇਮ ਸੀ। ਬਸਤ੍ਰ ਸਜਾ, ਸਿੱਖਾਂ ਨੂੰ ਨਾਲ ਲੈ ਨਿੱਤ ਸਵਾਰ ਹੋਣਾ। ਕਦੇ ਟਿੱਬੀਆਂ ਪੁਰ, ਕਦੇ ਸਤਲੁਜ ਦੇ ਬੇਟ ਵਿੱਚ ਸੈਲ ਸ਼ਿਕਾਰ ਕਰਨਾ। ਕਦੇ ਕਿਸਤੀ ਵਿੱਚ ਬੈਠ ਕੇ ਤਰਨਾ, ਕਦੇ ਹਾਣ ਦੇ ਮੁੰਡਿਆਂ ਨਾਲ ਜਲ ਕ੍ਰੀਝ ਕਰਨੀ। ਕਦੇ ਦੋ ਫੌਜਾਂ ਬਣਾ ਕੇ ਓਨ੍ਹਾਂ ਦੀ ਲੜਾਈ ਵੇਖਣੀ, ਇਨਾਮ ਵੰਡਣਾ। ਕਦੇ ਘੋੜੇ ਫੇਰਨੇ ਫਿਰਾਉਣੇ ਕੁਦਾਉਣੇ, ਸਰਪਟ ਦੇਣਾ, ਸਿਰ ਮੈਦਾਨ ਭਜਾਉਣੇ, ਨਿਸ਼ਾਨੇ ਕਰਾਉਣੇ। ਏਹੋ ਜੇਹੀਆਂ ਅਣੋਖੀਆਂ ਖੇਡਾਂ ਨੂੰ ਦੇਖ ਦੇਖ ਪਰਾਚੀਨ ਸਿੱਖ ਤੇ ਮਾਤਾ ਨਾਨਕੀ ਜੀ ਆਖਿਆ ਕਰਦੇ ਕਿ ਏਹ ਗੁਰੂ ਆਪਣੇ ਦਾਦੇ ਜੇਹਾ ਹੋਵੇਗਾ ਕਿਉਂਕਿ ਏਸ ਵਿੱਚ ਧਰਮ ਬੀਰ, ਦਾਨ ਬੀਰ, ਯੁੱਧ ਬੀਰ ਦੇ ਲੱਖਣ ਬਹੁਤ ਹਨ। ਫੇਰ ਕਦੇ ਕਦੇ ਅਟਾਰੀ ਉੱਤੇ ਚੜ੍ਹ ਕੇ ਗੁੱਡੀ ਉਡਾਣੀ। ਐਸੇ ਦਾਉ ਪੇਚ ਕਰਨੇ ਕਿ ਦੂਸਰੇ ਦੀ ਪਤੰਗੀ ਕੱਟ ਕੇ ‘ਅਹੁ ਕਾਟਾ ਕਾਟਾ’ ਕਹਿ ਕਹਿ ਕੇ ਹੱਸਣਾ ਤੇ ਖੁਸ਼ੀ ਹੋਣਾ।

ਸੰਮਤ ੧੭੩੦ ਬਿਕ੍ਰਮੀ ਮਾਘ ਸੁਦੀ ੫ ਨੂੰ ਭਾਈ ਸਾਹਿਬ ਚੰਦ ਗ੍ਰੰਥੀ ਪਾਸ ਜਿਸ ਦਿਨ ਗੁਰਮੁਖੀ ਵਿੱਦਜਾ ਪੜ੍ਹਨ ਦਾ ਅਰੰਭ ਕਰਾਯਾ, ਬੜਾ ਕੜਾਹ ਪ੍ਰਸ਼ਾਦ ਵੰਡਿਆ। ਸੋਚੀ ਸੂਰਜ ਮੱਲ ਦੇ ਪੋੜੇ ਸਜਾਮ ਦਾਸ, ਗੁਲਾਬ ਰਾਇ, ਭਾਈ ਗੁਰਬਖਸ਼ ਮੁਨਸ਼ੀ ਦਾ ਬੇਟਾ ਗੁਰਸ਼ਰਨ, ਨੰਦ ਚੰਦ ਸੰਘਾ, ਮਨੀਆ ਜੋ ਫੇਰ ਭਾਈ ਮਨੀ ਸਿੰਘ ਉੱਘਾ ਹੋਯਾ ਹੈ, ਦੀਪ ਚੰਦ ਗੁਰਦਾਸ ਪੁਰੀਏ ਦਾ ਪੁੱਤ੍ਰ ਸਾਧੂ ਇਤਿਆਦਿਕ ਅਨੇਕ ਜੋ ਸਾਹਿਬਜ਼ਾਦੇ ਨਾਲ ਰੋਜ਼ ਖੇਲਿਆ ਕਰਦੇ ਸੇ; ਸਭ ਨੂੰ ਪੜ੍ਹਨ ਬੈਠਾ ਦਿੱਤਾ। ਕਿਉਂਕਿ ਬਾਲਾਂ ਵਿੱਚ ਬਾਲ ਛੇਤੀ ਪੜ੍ਹਦਾ ਹੈ ਤੇ ਪਰਚਿਆ ਰਹਿੰਦਾ ਹੈ। ਸੋ ਦਸਮ ਪਾਤਸ਼ਾਹ ਜੀ ਤਾਂ ਕੁਦਰਤੀ ਈਸ਼੍ਵਰ ਦਾਤ ਅਪਣੀ ਅਲੋਕਿਕ ਬੁੱਧੀ ਦੇ ਬਲ ਨਾਲ ਥੋੜੇ ਹੀ ਚਿਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਲੱਗ ਪਏ, ਜੋ ਨੌਵੇਂ ਗੁਰੂ ਜੀ ਸੁਣ ਕੇ ਬਹੁਤ ਖੁਸ਼ ਹੋਏ ਤੇ ਬਹੁਤ ਪਦਾਰਥ ਸਿਰਵਾਰਨਾ ਕਰ ਕੇ ਗਰੀਬਾਂ ਨੂੰ ਵੰਡਿਆ।

ਜਿਸ ਦਿਨ ਕੋਈ ਸੰਗਤ ਦਾ ਟੋਲਾ ਕਿਸੇ ਦੇਸ਼ ਤੋਂ ਆਵੇ, ਤਾਂ ਏਹਨਾਂ ਨੂੰ ਜੜਾਊ ਕੰਕਣ, ਰਤਨ ਜੜਤ ਕੰਠਾ, ਮੋਤੀਆਂ ਦੀ ਮਾਲਾ, ਜਿਗਾ, ਕਲਗੀ ਮਾਤਾ ਗੁਜਰੀ ਜੀ ਪਹਿਨਾ ਕੇ ਨਿੱਕੀ ਨਿੱਕੀ ਜੇਹੀ ਢਾਲ, ਤਲਵਾਰ ਤੇ ਕੰਧੇ ਪੁਰ ਧਨੁਖੀ, ਲੱਕ ਭੱਥਾ ਸਜਾ ਕੇ ਮਾਮੇ ਕ੍ਰਿਪਾਲ ਚੰਦ ਨਾਲ ਦਰਬਾਰ ਵਿੱਚ ਭੇਜ ਦਿੱਤਾ ਕਰਨਾ। ਗੁਰੂ ਸਾਹਿਬ ਆਪਣੇ ਪਾਸ ਸਿੰਘਾਸਨ ਉੱਤੇ ਬੈਠਾ ਕੇ ਕਈ ਤਰ੍ਹਾਂ ਦੇ ਪਿਆਰ ਦੇ ਚੋਹਲ ਕਰਦੇ ਰਹਿੰਦੇ। ਸੰਗਤ ਦਰਸ਼ਨ ਕਰ ਕਰ ਨਿਹਾਲ ਪਈ ਹੋਵੇ। ਦਸਵੇਂ ਗੁਰੂ ਜੀ ਪਟਣੇ ਸਾਹਿਬ ਪੰਜ ਵਰ੍ਹੇ ਰਹਿਣ ਕਰ ਕੇ ਪੂਰਬੀ ਬੋਲੀ ਬਹੁਤ ਬੋਲਦੇ ਸਨ। ਏਸ ਕਰ ਕੇ ਸਿੱਖ ਸੇਵਕ ਦੇ ਵੱਡੇ ਮਸੰਦ ਛੇੜ ਛੇੜ ਕੇ ਭੀ ਸੁਣਦੇ ਰਹਿੰਦੇ। ਏਸ ਕਰ ਕੇ ਇੱਕ ਅਦਭੁਤ ਅਨੰਦਦਾਇਕ ਹਾਸ ਬਿਲਾਸ ਬਣਿਆ ਰਹਿੰਦਾ।

(ਪਾ: ੯ - ੧੫)

ਸਾਹਿਬਜ਼ਾਦੇ ਦਾ ਵਿਵਾਹ

ਓਸੇ ਸਾਲ ਲਾਹੌਰ ਦੀ ਸੰਗਤ ਨਾਲ ਹਰਜਸ ਰਾਇ ਸੁਭਿਖਿਆ ਖੱਡੀ ਕੁਟੰਬ ਸਮੇਤ ਗੁਰੂ ਜੀ ਦੇ ਦਰਸ਼ਨ ਕਰਨ ਆਏ ਹੋਏ ਨੇ ਅਪਣੀ ਕੰਨਜਾ 'ਜੀਤੋ ਜੀ' ਦੀ ਕੁੜਮਾਈ ਦਾ ਸ਼ਗਨ ਸਾਹਿਬਜ਼ਾਦੇ ਦੀ ਝੋਲੀ ਪਾ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਆਪ ਜੰਵ ਲੈ ਕੇ ਲਾਹੌਰ ਆਓ। ਬੜੀ ਧੂਮਧਾਮ ਨਾਲ ਵਿਆਹ ਹੋਵੇ। ਗੁਰੂ ਜੀ ਨੇ ਫੁਰਮਾਇਆ, "ਤੇਰੀ ਇੱਛਾ ਪੂਰੀ ਕਰਨ ਵਾਸਤੇ ਆਸੀਂ ਏਥੇ ਹੀ ਲਾਹੌਰ ਰਚ ਦੇਵਾਂਗੇ, ਤੂੰ ਲਾਹੌਰੋਂ ਜੋ ਸਾਮਾਨ ਤੇ ਸੰਬੰਧੀ ਲਿਆਉਣੇ ਜੋਗ ਹਨ ਲੈ ਆ।" ਗੁਰੂ ਜੀ ਦਾ ਬਚਨ ਮੰਨ ਕੇ ਹਰਜਸ ਤਾਂ ਲਾਹੌਰ ਨੂੰ ਚਲਾ ਗਿਆ ਤੇ ਗੁਰੂ ਸਾਹਿਬ ਜੀ ਨੇ ਅਨੰਦਿਪੁਰ ਤੋਂ ਸੱਤ ਕੋਹ ਉੱਤ੍ਰ ਵਲ ਇੱਕ ਪਿੰਡ ਦਾ ਨਾਮ ਲਾਹੌਰ ਥਾਪ ਕੇ ਥੋੜੇ ਹੀ ਦਿਨਾਂ ਵਿੱਚ ਉਥੇ ਬਹੁਤ ਰੌਣਕ ਕਰਾ ਦਿੱਤੀ। ਕਿਉਂਕਿ ਗੁਰੂ ਜੀ ਦੇ ਹੁਕਮ ਅਨੁਸਾਰ ਅਨੇਕ ਸਾਹੂਕਾਰ ਸੁਦਾਗਰ ਉਥੇ ਜਾ ਬਸੇ। ਕੁਛ ਮਕਾਨ ਬਣ ਗਏ। ਬਾਕੀ ਤੰਬੂ ਭੇਰੇ ਬਥੇਰੇ ਜਾ ਲੱਗੇ। ਮਾਤਾ ਨਾਨਕੀ ਜੀ ਨੂੰ ਪੋਤ੍ਰੇ ਦਾ ਵਿਆਹ ਦੇਖਣ ਦੀ ਬੜੀ ਉਤਕੰਠਾ ਲਗ ਰਹੀ ਸੀ। ਕਿਉਂਕਿ ਉਨ੍ਹਾਂ ਨੇ ਹਰਜਸ ਦੀ ਬੇਟੀ ਜੀਤੋ ਜੀ ਨੂੰ; ਜੋ ਸਾਖਜਾਤ ਜਗਦੀਸ਼ੀ ਦਾ ਰੂਪ ਸੀ, ਦੇਖ ਕੇ ਸਾਕ ਲਿਤਾ ਸੀ। ਮਾਤਾ ਜੀ ਦੇ ਪ੍ਰੇਰਨੇ ਕਰ ਗੁਰੂ ਜੀ ਨੇ ੧੫ ਜੇਠ ਸੰਮਤ ੧੭੩੦ ਬਿਕ੍ਰਮੀ ਨੂੰ ਵਿਵਾਹ ਦਾ ਦਿਨ ਥਾਪ ਕੇ ਦੇਸ਼ ਦੇਸ਼ ਦੇ ਮਸੰਦਾਂ ਨੂੰ ਹੁਕਮਨਾਮੇ ਲਿਖ ਭੇਜੇ ਅਤੇ ਬੇਦੀ, ਤ੍ਰੇਹਣ, ਭੱਲੇ, ਸੋਚੀ ਚਾਰੇ ਸਾਹਿਬਜ਼ਾਦੇ ਬੁਲਾਏ ਗਏ। ਬਾਕੀ ਪ੍ਰੇਮੀ ਸਿੱਖ ਅਪਣੇ ਅਪਣੇ ਪਿੰਡਾਂ ਤੋਂ ਗੱਡੇ ਉਠ ਭਰ ਕੇ ਸਭ ਸਾਮਾਨ ਲੈ ਆਏ। ਸੰਗਤਾਂ ਨੂੰ ਲਾਹੌਰ ਠਹਿਰਨ ਦਾ ਹੁਕਮ ਹੋਣੇ ਕਰ ਉਥੇ ਇੱਕ ਵੱਡੀ ਭਾਰੀ ਰੌਣਕ ਹੋ ਗਈ, ਦੁਕਾਨਾਂ ਲੱਗ ਗਈਆਂ। ਜਦ ਲਾਹੌਰ ਤੋਂ ਆ ਕੇ ਹਰਜਸ ਰਾਏ ਨੇ ਉਥੋਂ ਦੀ ਰਚਨਾ ਵੇਖੀ, ਤਾਂ ਸਹੀ ਨਿਸਚੇ ਹੋ ਗਿਆ ਕਿ ਗੁਰੂ ਸਾਹਿਬ ਸੱਚਮੁਚ ਕਰਤਾਰ ਦਾ ਸਰੂਪ ਹਨ। ਸੰਬੰਧੀਆਂ ਸਮੇਤ ਬਹੁਤ ਖੁਸ਼ੀ ਹੋਜਾ। ਉਨ੍ਹਾਂ ਦੀਆਂ ਇਸਤ੍ਰੀਆਂ ਨਾਲ ਸੰਗਤ ਦੀਆਂ ਇਸਤਰੀਆਂ ਨੇ ਮਿਲ ਕੇ ਗਾਊਣ ਵਜਾਊਣ ਦਾ ਤੇ ਸਿੱਖਾਂ ਨੇ ਵਿਵਾਹ ਦਾ ਵਿਹਾਰ ਬਹੁਤ ਚੰਗਾ ਸੁਧਾਰਿਆ।

ਦੋਹਰਾ: ਠਟਜੋ ਬਜਾਹ ਉਤਸ਼ਾਹ ਯੁਤ ਸਤਗੁਰੁ ਪੁਰ ਆਨੰਦ।

ਮਨ ਬਾਂਢਤ ਸਭ ਕੋ ਦਏ ਅਸਨ ਬਸਨ ਸੁਖਕੰਦ।

ਚੌਪਈ: ਗਰੀ ਬਜ਼ਾਰ ਅਗਾਰ ਸਜਾਏ। ਛਿਰਕ ਸੁਗੰਧੀ ਅਤਿ ਮਹਿਕਾਏ।

ਚਿੜ੍ਹਤ ਕਰੇ ਬਚਿੜ੍ਹਤ ਸਾਰੈਂ। ਧੁਜਾ ਪਤਾਕਾ ਬੰਧਨ ਵਾਰੈਂ।

ਪੌਰ ਪੌਰ ਪਰ ਬਾਜਤ ਬਾਜੇ। ਮੰਗਲ ਮਈ ਸਾਜ ਸਭ ਸਾਜੇ।

ਖਰੀ ਖਰੀ ਤਿਜ ਗਰੀ ਗਰੀ ਤੈਂ। ਭਰੀ ਪਰੀਤੈ ਭਰੀ ਪਰੀ ਤੈਂ।

ਜੇਵਰ ਬਸਨ ਸਜਾਇ ਸਰੂਪੈਂ। ਧਾਰ ਸਿੰਗਾਰ ਉਦਾਰ ਅਨੂਪੈਂ।

ਲੈ ਮੰਗਲ ਮੈਂ ਵਸਤ ਅਪਾਰਾ। ਘਰ ਘਰ ਤੈ ਨਿਕਸੀ ਸਤਦਾਰਾ।

ਹਿਲ ਮਿਲ ਚਲੀ ਭਲੀ ਬੰਧ ਟੋਲੀ। ਜਾਵਤ ਗਾਵਤ ਕਰਨ ਠੋਲੀ।

ਹਰਨੀ ਨੈਨਨ ਹਰਨੀ ਸੋਭਾ। ਕਰਨੀ ਗਤ ਕਰਨੀ ਮਤਿ ਖੋਭਾ।

ਚੰਦ੍ਰ ਮੁਖੀ ਸਠ ਚੰਪਕ ਬਰਨੀ। ਕੋਕਿਲ ਬੈਨੀ ਤਰਨੀ ਤਰਨੀ।

ਖੁਸ਼ ਨਵੀਸ ਚਿਤ ਮੁਨਸੀ ਮਦਨ। ਲਿਖਜੋ ਕਾਚ ਪਰ ਕਾਢ ਸੁਛਦਮ।

ਮੋਦੁ ਪ੍ਰਮੇਦ ਬਿਨੋਦ ਨਦੀਸੀ। ਧਸਤ ਧਾਇ ਗੁਰ ਧਮ ਮਦੀਸੀ।

ਸਿੰਘੁ ਅਨੰਦ ਹੁਤੇ ਗੁਰ ਕੋ ਘਰ। ਉਛਵਿਓ ਪਰਮਾਨੰਦ ਸੁਖਦ ਤਰ।

ਸਾਤ ਸੁਹਾਗਨਿ ਮਿਲ ਬਡਭਾਗਨ। ਗਾਇ ਸੁਹਾਗ ਥਾਂਇ ਅਨੁਰਾਗਨ।

ਸੁੰਦਰ ਬਦਨ ਮਦਨ ਛਬ ਕਦਨ। ਦਾਇਕ ਮੱਖ ਭੋਗ ਸੁਥ ਸਦਨ।

ਅਤਿ ਪਜਾਰੇ ਲਾਗਤ ਸਭ ਹੀ ਕੋ। ਜੈਸੇ ਕ੍ਰਿਸ਼ਨ ਗੋਪੀਯਨ ਹੀ ਕੋ।

ਮਿਸਲਾਵਨ ਬਟਨੇ ਤਨ ਪਰਸੈਂ। ਜਨਮ ਲਾਭ ਸਫਲੋ ਨਿਜ ਦਰਸੈਂ।
 ਹਾਵ ਭਾਵ ਬਹੁ ਕਰ ਮੁਸਕਾਵਤ। ਮਨੋ ਰਤੀ ਨਿਜ ਪਤੀ ਜਗਾਵਤ।
 ਘੇਰ ਚੁਫੇਰ ਥਿਰੀ ਮੁਦ ਧਾਰਯੋ। ਮਨੋਂ ਚਾਂਦ ਤਾਰਨ ਪਰਵਾਰਯੋ।
 ਗਯਾਤ ਅਗਯਾਤ ਜੋਲਨਾ ਜੇਤੀ। ਮੋਹਿਤ ਭਈ ਅਧਿਕ ਪਿਖ ਤੇਤੀ।
 ਨੈਨ ਸੈਨ ਦੈ ਬੈਨ ਅਲਾਵਤ। ਮਨ ਭਾਵਤ ਗਾਵਤ ਮੁਸਕਾਵਤ।
 ਬਢਯੋ ਸਿੰਗਾਰ ਹਾਸ ਰਸ ਭਾਰੀ। ਕੀਨੀ ਰੀਤ ਆਦਿ ਕੁਲ ਸਾਰੀ।
 ਸਾਂਤ ਰੂਪ ਕੀ ਸ਼ਾਂਤ ਕਰਾਈ। ਸਾਸ ਕ੍ਰਿਪਾਲ ਮਾਤੁਲ ਮੁਦ ਪਾਈ।
 ਕਰ ਇਸ਼ਨਾਨ ਪੀਤ ਪਟ ਸਾਜੇ। ਕਲਗੀ ਜਿਗਾ ਸੀਸ ਸੁਠ ਭ੍ਰਾਜੇ।
 ਜਰੀ ਮੁਕੇਸ ਬਸੇਸ ਜਰੀ ਜੋ। ਯੁਕਤ ਮੁਕਤਾ ਕਰੀ ਲਰੀ ਕੋ।
 ਸਜਯੋ ਸੇਹਰਾ ਛਬਨ ਬੇਹਰਾ। ਮੋਹਿਤ ਹੋਇ ਨ ਪੇਖੇ ਕੇਹਰਾ।
 ਪੰਕਜ ਪੈ ਰਵਿ ਕਿਰਨਾ ਢੁਰੀ। ਕਿਧੋਂ ਚਾਂਦ ਪਰ ਬਿਜੁਰੀ ਜੁਰੀ।
 ਬਾਜੇ ਬਜੇ ਅਨਿਕ ਪਰਕਾਰੈਂ। ਗੀਤ ਰੀਤ ਕੇ ਗਾਵਤ ਨਾਰੈਂ।
 ਭਯੋ ਕੁਲਾਹਲ ਆਨੰਦ ਭਾਰੀ। ਚਢੀ ਬਰਾਤ ਬਖਜਾਤ ਉਦਾਰੀ।

ਦੋਹਰਾ: ਹੈ ਗੈ ਰਥ ਸਾਜੇ ਘਨੇ ਚਲੇ ਹੋਏ ਅਸਵਾਰ।
 ਮਗਨ ਭਏ ਸੁਠ ਲਗਨ ਪਿਖ ਸਗਨ ਭਏ ਸੁਖ ਕਾਰ।
ਚੌਪਈ: ਬੇਦੀ ਤੇਹਣ ਸੋਢੀ ਭੱਲੇ। ਸਾਕ ਸੰਬੰਧੀ ਸਭ ਚਦ ਚੱਲੇ।
 ਚਢੇ ਪਾਲਕੀ ਨੌਮ ਗੁਰੂ ਵਰਾ। ਭਾਰ ਲਦਾਏ ਸਭ ਸੁਤਰਨ ਪਰ।
 ਸੋਢੀ ਮੌਰ ਲਾਹੌਰ ਪਹੂੰਚੇ। ਬਾਜੇ ਬਜੇ ਚਹੂੰ ਦਿਸ ਉਚੇ।
 ਸਮਧੀ ਲੈਣ ਬਰਾਤਹਿੰ ਆਏ। ਬਿਬਿਧ ਬਿਭੋ ਪਿਖ ਬਹੁ ਬਿਸਮਾਏ।
 ਨਹਿੰ ਸੁਰੇਸ ਅਲਿਕੇਸ਼ ਨਰੇਸੈਂ। ਪ੍ਰਾਪਤ ਹੋਵਤ ਇਤਕ ਬਸੇਸੈਂ।
 ਰਿੱਧ ਸਿੱਧ ਸਭ ਗੁਰ ਕੀ ਦਾਸੀ। ਸੇਵ ਕਮਾਵਤ ਯਾਵਤ ਖਾਸੀ।
 ਯਾਹੀ ਤੇ ਸਾਚੇ ਪਤਸਾਹੁ। ਕਹਿਤ ਰਹਿਤ ਜਨ ਗੁਰੈਂ ਸਦਾਹੁ।
 ਮਿਲਨੀ ਕਰ ਢੁਕਵਾ ਕਰਵਾਯੋ। ਸਤਿਗੁਰ ਧਨ ਘਨ ਜਿਉਂ ਬਰਸਾਯੋ।
 ਖੁਲੇ ਨਸੀਬ ਗਰੀਬਨ ਯਾਵਤ। ਪਾਯੋ ਧਨ ਅਨਗਨ ਮਨ ਭਾਵਤ।
 ਕਰੀ ਆਰਤੀ ਆਰਤ ਹਰਿ ਕੀ। ਸਾਸ ਪੌਰ ਨਿਜ ਆਇ ਸੁ ਘਰ ਕੀ।
 ਪਿਖ ਸਰੂਪ ਦੂਲੋ ਕਾ ਭਾਰੀ। ਮਨ ਤਨ ਧਨ ਤਿਯ ਵਾਰਤ ਸਾਰੀ।
 ਧੰਨਜ ਭਾਗ ਦੁਲਹਨ ਕੇ ਭਾਖੈਂ। ਜੀਐ ਜੁਗਨ ਲੌ ਜੁਗ ਅਭਿਲਾਖੈਂ।
 ਅੰਦਰ ਮੰਦਰ ਕੇ ਲੈ ਗਈਂ। ਹਾਸ ਬਿਲਾਸ ਕਰਤ ਬਹੁ ਭਈਂ।
 ਜਰੀ ਜੇਵਰੈਂ ਢੁੱਲ ਛਰੀਸੀ। ਸੱਚੀ ਪਰੀਸੀ ਸੂਰਨ ਸਰੀਫੀ।
 ਕਾਮਨਿ ਕਾਮਨ ਭਾਮਨ ਕਰਹੀਂ। ਗੁਰੂ ਨਿਸਕਾਮ ਵਿਸੂ ਵਿੱਚ ਧਰਹੀਂ।
 ਮੁਗਧਾ ਕਲੀ ਅਧਖਿਰੀ ਢੁੱਲੀ। ਮੱਧਯਾ ਫਿਰਤ ਢੁੱਲ ਸੀ ਢੁੱਲੀ।
 ਪਟ ਜੇਵਰ ਮਿਸ ਗੁਰ ਤਨ ਪਰਸਤ। ਮੋਦ ਪ੍ਰਮੋਦ ਲਹਿਤ ਮਦ ਹਰਸਤ।
 ਨੈਨ ਨਚਾਇ ਮਧੂਰ ਮੁਸਕਾਵਤ। ਹਸ ਹਸ ਰਸਕ ਮਜਾਖ ਬਨਾਵਤ।
 ਦੇਵ ਅੰਗਨਾ ਸੀ ਸਚ ਸੋਹਿਤ। ਰਿਧਿ ਸਿਧਿ ਸੀ ਮੁਨ ਮਨ ਮੋਹਿਤ।
 ਦੀਪਮਾਲ ਕਾ ਕਿਤ ਚਪਲਾਸੀ। ਸੱਚੀ ਰਤੀ ਰੰਭਾ ਕਮਲਾਸੀ।
 ਕਾਮ ਤਰੂਜਨ ਕਾਮਰੂਪ ਗੁਰ। ਕਾਮਨਿ ਲਹਿਤ ਕਾਮਨਾ ਭਰ ਉਰ।
 ਲੇਤ ਬਲਯਾ ਮੱਯਾ ਸਾਸੂ। ਰਾਈ ਲੌਨ ਵਾਰਤੀ ਖਾਸੂ।
 ਕਰ ਕੁਲ ਰੀਤਿ ਬਰਾਤ ਬੁਲਾਈ। ਪਰਤ ਪਾਂਵਟੇ ਮਗ ਚਲ ਆਈ।
 ਬਾਦ ਗੀਤ ਧੁਨ ਪੂਰੀ ਨਭ ਧਰ। ਉਛਰਯੋ ਮਨੋਂ ਅਨੰਦ ਸਿੰਧ ਤਰ।
 ਖਟ ਰਸ ਛਕਤ ਬ੍ਰਾਤ ਤਿਯ ਗਾਵਤ। ਜਨ ਸੁਰੰਗਨਾ ਕਾਮ ਜਗਾਵਤ।

ਪਾਨ ਲਾਇਚੀ ਅਤਰ ਬਿਦਾਈ। ਪ੍ਰੀਤ ਗੰਗ ਦੁਹਿਦਿਸ ਉਮਗਾਈ।
 ਨਿਜ ਮਤ ਕੀ ਰੀਤੀ ਕਰ ਸਾਰੀ। ਫੇਰੇ ਦਏ ਮੌਦ ਮਨ ਧਾਰੀ।
 ਸਾਤ ਦਿਵਸ ਸਾਨੰਦ ਬਿਤਾਏ। ਦੁਹਿਦਿਸ ਰਸ ਜਸ ਬਢ੍ਹੋ ਮਹਾਏ।
 ਦਏ ਦਹੇਜ ਸੇਜ ਲੋਂ ਸਾਰੇ। ਜੇਵਰ ਜੇਵਰ ਤੇਵਰ ਭਾਰੇ।
 ਬਿਦਾ ਭਏ ਬਨ ਭਿਦਾ ਸਾਸ ਕੋ। ਦੈ ਅਸੀਸ ਲੈ ਕਹਯੋ ਸੂਾਸ ਕੋ।
 ਆਪ ਜਗਤ ਗੁਰ ਸਭ ਬਿਧਿ ਗਜਾਨੀ। ਸਦਗੁਨ ਮੰਦਰ ਸੁੰਦਰ ਮਾਨੀ।
 ਮੌਰਿ ਸੁਤਾ ਮਤਿ ਥੋਰ ਅਯਾਨੀ। ਬਖਸ਼ਯੋ ਇਸੇ ਕੁਝੂਲ ਕੁਬਾਨੀ।
 ਬਰ ਬਸ ਪੁਨਾ ਸੁਤਾ ਛਿਗ ਜਾਈ। ਲਾਇ ਕੰਠ ਕਰ ਰੁਦਨ ਸੁਨਾਈ।
 ਰਚੀ ਨਾਰਿ ਕਤ ਬਿਧ ਨਾ ਮਾਨੀ। ਪਰਾਧੀਨ ਰਹਿ ਸਦਾ ਨਿਮਾਨੀ।
 ਪਤਿ ਆਗਜਾ ਸੈਂ ਮਤਿ ਅਨੁਰਾਗੀ। ਰਹੀਓ ਸੁਤਾ ਮਾਨ ਨਿਜ ਤਜਾਗੀ।
 ਸਦਾ ਸਾਸ ਕੀ ਆਇਸ ਮਾਨਯੋ। ਨਿੱਮ੍ਰੀ ਰਹੇ ਸੇਵ ਸਭ ਠਾਠਯੋ।
 ਸਿੱਖ ਮਤਿ ਦੈ ਅਸੀਸ ਉਰ ਲਾਈ। ਧੇਨੁ ਬੱਛ ਜਿਮ ਤਜ ਨਾ ਸਕਾਈ।
 ਕੇਸਰ ਅੜ੍ਹ ਗੁਲਾਬ ਗੁਲਾਲੀ। ਛਿਰਕੇ ਬਿਦਾ ਭਏ ਖੁਸ਼ਹਾਲੀ।
 ਚਢੇ ਕਿਕਾਨ ਜਵਾਨ ਨਰ ਨਾਨਾ। ਡੋਰਾ ਤੋਰਾ ਬਜੇ ਨਿਸ਼ਾਨਾ।
 ਅਤਿ ਅਹਿਲਾਦ ਨੌਮ ਗੁਰ ਪਾਯੋ। ਡੇਰੇ ਪਰ ਧਨ ਬਹੁ ਬਰਸਾਯੋ।
 ਤੁਰ ਕਰ ਫਿਰ ਆਨੰਦਪੁਰ ਆਏ। ਬਗਰ ਬਾਜ਼ਾਰ ਦਰਸ ਹਿਤ ਛਾਏ।
 ਗੀਤ ਬਾਦ ਕਰ ਬਦਯੋ ਕੁਲਹਲ। ਆਈ ਸੰਪਤਿ ਜਨ ਕਰ ਕਾਹਲ।
 ਪੀਓ ਵਾਰ ਜਲ ਬਧੂ ਬਧਾਈ। ਮਾਤ ਗੂਜਰੀ ਅੰਗ ਨਾ ਮਾਈ।
 ਦੁਲਹਿਨ ਪੇਖ ਰੂਪ ਗੁਨਰਾਸੀ। ਨਾਰ ਸਰਾਹਿਤ ਸਭ ਪੁਰ ਵਾਸੀ।
 ਛੱਲਾ ਮੁੰਦ੍ਰੀ ਪੁਨਾ ਖਿਲਾਏਂ। ਜਾਨ ਜਾਨ ਗੁਰ ਹਾਰਤ ਜਾਏਂ।
 ਕਰਤ ਸਪਰਸ ਸਰਸ ਕਰ ਧਰ ਮਿਸ। ਲਰਤ ਚਕੋਰ ਚੋਰ ਚਖੁ ਦੁਹਿਦਿਸ।
ਦੋਹਰਾ: ਕਰਯੋ ਨੌਮ ਗੁਰ ਦਸਮ ਕੋ, ਬਜਾਹਿ ਉਛਾਹਿ ਕਢਾਇ।
 ਮੇਲ ਬਿਦਾ ਕੀਨੋ ਪੁਨਾ, ਦੈ ਧਨ ਮਾਨ ਮਹਾਇ।

(ਪਾ: ੯ - ੧੬)

ਦਸਮੇਸ਼ ਜੀ ਦੀ ਖੁਸ਼ੀ ਦੇ ਸਮਾਨ, ਫਾਰਸੀ ਪੜ੍ਹਨਾ, ਔਰੰਗੇ ਦੇ ਜੁਲਮ

ਭਾਵੇਂ ਬਾਲਕ ਸਰੂਪ ਵਰ ਬਧੂ ਨੂੰ ਬਾਲ ਲੀਲਾ ਤੇ ਛਣਕ ਮਣਕ ਕਰਦੇ ਫਿਰਦੇ ਦੇਖ ਸਾਰੇ ਸੰਬੰਧੀ ਤੇ ਸਿੱਖ ਸੇਵਕ ਆਨੰਦ ਵਿੱਚ ਮਗਨ ਹੋ ਰਹੇ ਸਨ, ਪਰ ਮਾਤਾ ਨਾਨਕੀ ਜੀ ਤੇ ਗੁਜਰੀ ਜੀ ਸਭ ਤੋਂ ਵਧ ਕੇ ਪਰਮਾਨੰਦ ਵਿੱਚ ਝੂਲ ਰਹੀਆਂ ਸਨ। ਏਨ੍ਹਾਂ ਦੇ ਖਾਸ ਨਿਵਾਸ ਵਾਸਤੇ ਜੋ ਮਹਿਲ ਪਹਿਲੇ ਹੀ ਬਨਵਾ ਰੱਖਯਾ ਸੀ ਉਸ ਦੇ ਚਾਰੋਂ ਪਾਸੇ ਖੱਸ ਦੇ ਫਿੜਕੇ ਰੋਜ਼ ਛਿੜਕੇ ਜਾਂਦੇ ਸਨ ਤੇ ਕੇਵੇਂ ਗੁਲਾਬ ਦੇ ਫੁਗਰੇ ਛੁੱਟੇ ਹੋਏ ਰੋਜ਼ ਮੂੰਹੋਂ ਮੂੰਹੋਂ ਭਰੇ ਰਹਿੰਦੇ ਦਾਸ ਦਾਸੀਆਂ ਪੱਖੇ ਝੱਲਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਤਰ੍ਹਾਂ ਤਰ੍ਹਾਂ ਦੀਆਂ ਸੁਰਾਂ ਨਾਲ ਪੜ੍ਹ ਕੇ ਸੁਣਾਉਂਦੇ ਰਹਿੰਦੇ। ਏਸੇ ਪ੍ਰਕਾਰ ਛੀਆਂ ਰੁਤਾਂ ਦੇ ਸੁਖਦਾਈ ਸਮਾਨ ਹਰ ਰੋਜ਼ ਤਿਆਰ ਹੁੰਦੇ ਰਹਿੰਦੇ। ਦਸਮ ਗੁਰੂ ਜੀ ਕਦੇ ਕਦੇ ਬਾਲਕਾਂ ਨਾਲ ਸਤਲੁਜ ਵਿੱਚ ਤਾਰੀਆਂ ਲਾਉਂਦੇ, ਕਦੇ ਕਿਸਤੀ ਵਿੱਚ ਸਵਾਰ ਹੋ ਕੇ ਦਰਯਾ ਦਾ ਸੈਲ ਕਰਦੇ ਕਦੇ ਸ਼ਿਕਾਰ ਚਲੇ ਜਾਂਦੇ। ਸੰਗਤਾਂ ਦੀ ਭੀੜ ਮੇਲ ਵਾਂਝੂੰ ਬਣੀ ਰਹਿੰਦੀ। ਪੁਜਾ ਭੇਟਾ ਬੇਸੁਮਾਰ ਆਉਣ ਲੱਗੀ। ਅਨੰਦਪੁਰ ਵਿੱਚ ਬਜ਼ਾਰ ਪੈ ਗਏ। ਬਪਾਰ ਹੋਣ ਲੱਗੇ। ਸੈਂਕੜੇ ਸਿੱਖ ਸੌਦਾਗਰ, ਧਨੀ, ਗਰੀਬ ਆ ਵੱਸੇ। ਮਹਾਰਾਜਿਆਂ ਜਿਹਾ ਸਮਾਨ ਗੁਰੂ ਜੀ ਦੇ ਦੂਅਰੇ ਰਹਿਣ ਲੱਗਾ। ਹੁਣ ਉਸ ਸਮੇਂ ਦਾ ਰਵਾਜ਼ ਤੇ ਇਲਮ ਸੋਚ ਕੇ ਗੁਰੂ ਸਾਹਿਬ ਜੀ ਨੇ ਜੀਕੂੰ ਪਹਿਲੇ ਸਾਹਿਬਜ਼ਾਦੇ ਨੂੰ ਗੁਰਮੁਖੀ ਪੜ੍ਹਾਈ ਸੀ, ਹੁਣ ਫਾਰਸੀ ਪੜ੍ਹਾਉਣ ਵਾਸਤੇ ਕਾਜ਼ੀ ਪੀਰ ਮੁਹੰਮਦ ਤੇ ਘੋੜੇ ਦੀ ਸਵਾਰੀ ਅਰ ਸਸਤ੍ਰ ਵਿੱਦਯਾ ਸਿਖਾਉਣ ਲਈ ਬਜੂ ਸਿੰਘ ਰਾਜਪੂਤਾਦਿਕ ਬੜੇ ਬੜੇ ਲਾਇਕ ਦੂਰੰਦੇਸ਼ ਧਰਮਾਤਮਾ ਪੁਰਖਾਂ ਨੂੰ ਇਹ ਟਹਿਲ ਸੌਂਪੀ, ਜੋ ਸਫਲੀ ਹੋਈ। ਉਧਰ ਔਰੰਗਜ਼ੇਬ* ਨੇ ਆਪਣੇ ਤਿੰਨਾਂ ਭਾਈਆਂ ਨੂੰ ਕਤਲ ਤੇ ਬਾਪ ਨੂੰ ਕੈਦ ਕਰ ਤੁਖਤ ਤੇ ਬੈਠ ਦੀਨ ਇਸਲਾਮ ਦੀ ਬ੍ਰਿਧੀ ਕਰਨ ਵਾਸਤੇ ਪਹਿਲੇ ਏਹ ਹੁਕਮ ਦਿੱਤਾ ਕਿ (ਸਿਵਲ) ਮੁਲਕੀ (ਮਿਲਟਰੀ) ਫੌਜੀ ਕੰਮ ਵਿੱਚ ਬਿਨਾਂ ਮੁਸਲਮਾਨ ਦੇ ਔਹਦਾ ਕੋਈ ਕਿਸੇ ਨੂੰ ਨਾ ਦਿੱਤਾ ਜਾਵੇ, ਜਿਸ ਕਰ ਕੇ ਸਭ ਕੰਮ ਦੀਨੀ ਭਾਈਆਂ ਦੇ ਹੱਥ ਵਿੱਚ ਰਹਿਣ। ਪਹਿਲੇ ਤਾਂ ਏਸੇ ਲਾਲਚ ਦੇ ਮਾਰੇ ਸੈਂਕੜੇ ਹਿੰਦੂ ਧਰਮ ਛੱਡ ਕੇ ਤੁਰਕ ਬਣ ਗਏ। ਫੇਰ ਦੂਜਾ ਹੁਕਮ ਹੋਇਆ ਕਿ ਨੰਬਰਦਾਰੀ ਤੇ ਜ਼ਿਮੀਦਾਰੀ ਮੁਸਲਮਾਨਾਂ ਬਿਨਾਂ ਹੋਰ ਕਿਸੇ ਪਾਸ ਨਾ ਰਹੇ। ਏਸ ਲੋਭ ਵਿੱਚ ਭੀ ਬਹੁਤ ਜੱਟ ਤੇ ਰਾਜਪੂਤ ਦੀਨੋ ਬੇਦੀਨ ਹੋਏ। ਤੀਜੇ ਹੁਕਮ ਨਾਲ ਕਈ ਤਰ੍ਹਾਂ ਦੇ ਜੇਜ਼ੀਏ (ਟੈਕਸ) ਹਿੰਦੂਆਂ ਉੱਤੇ ਲਾਏ ਗਏ, ਜਿਨ੍ਹਾਂ ਤੋਂ ਆਪ ਹੀ ਤੰਗ ਹੋ ਕੇ ਬਹੁਤ ਹਿੰਦੂ

*ਔਰੰਗਜ਼ੇਬ ਦਾ ਪਹਿਲਾ ਨਾਮ ਮੁਹੱਜ਼ਦੀਨ ਮੁਹੰਮਦ ਸੀ। ਤੁਖਤ ਤੇ ਬੈਠ ਕੇ ਆਲਮਗੀਰ ਔਰੰਗਜ਼ੇਬ ਨਾਮ ਰਖਾਇਆ। ਏਸ ਨੇ ਹਿੰਦੂ ਰੱਖਤ ਪਰ ਬੜੇ ਸਖ਼ਤ ਜੁਲਮ ਕੀਤੇ। ਰਿਆਜਾ ਦਾ ਦਿਲ ਦੁੱਖ ਗਿਆ। ਏਸੇ ਕਰ ਕੇ ਮਰਹਟੇ ਸੇਵਾ ਜੀ ਨੇ ਬਹੁਤ ਸਾਰਾ ਇਲਾਕਾ ਦੱਖਣ ਦੇਸ ਦਾ ਦਬਾ ਲੀਤਾ। ਹਿੰਦੂ ਸਿਧਾਰੀ ਲੜਨੋਂ ਮਰਨੋਂ ਟਾਲਾ ਕਰਨ ਲਗ ਪਏ। ਖਾਫ਼ੀ ਖਾਂ ਲਿਖਦਾ ਹੈ ਕਿ ਉਸ ਸਮੇਂ ਗੁੰਮਨਾਮ ਕਈ ਰਾਜਿਆਂ ਦੇ ਖਤ ਆਏ ਜਿਨ੍ਹਾਂ ਦਾ ਖੁਲਾਸਾ ਏਹ ਹੈ ਕਿ ਦੇਖੀਏ ਅਕਬਰ, ਜਹਾਂਗੀਰ, ਸ਼ਾਹਜਹਾਂ ਦੇ ਵਕਤ ਵਿੱਚ ਇਸ ਮੁਲਕ ਦਾ ਕੀ ਹਾਲ ਸੀ ਤੇ ਹੁਣ ਕੀ ਹੋ ਰਿਹਾ ਹੈ? ਹਾਕਮ ਨੂੰ ਮਜ਼ਹਬ ਦਾ ਪਾਸਾ ਛੱਡ ਕੇ ਸਾਫ਼ ਇਨਸਾਫ਼ ਕਰਨਾ ਚਾਹੀਦਾ ਹੈ। ਆਪ ਨੇ ਹਿੰਦੂਆਂ ਪਰ ਸਾਖਤੀਆਂ ਕਰ ਕੇ ਦਿਨ ਪਰ ਦਿਨ ਮਾਮਲਾ ਵਧਾਉਣਾ ਸ਼ੁਰੂ ਕਰ ਰੱਖਿਆ ਹੈ। ਖੜਕਾਨਾ ਭੀ ਖਾਲੀ ਹੁੰਦਾ ਜਾਂਦਾ ਹੈ। ਪੁਲਿਸ ਕਿਸੇ ਦੀ ਰਖਵਾਲੀ ਨਹੀਂ ਕਰਦੀ। ਐਸਾ ਰੰਗ ਬਾਦਸ਼ਾਹ ਦੀ ਨੀਤ ਪਰ ਬਦਲਿਆ ਜਾਂਦਾ ਹੈ। ਯੱਦੇਪਿ ਔਰੰਗਜ਼ੇਬ ਐਸੇ ਖਤ ਪੜਦਾ ਤੇ ਸਮਝਦਾ ਭੀ ਸੀ, ਪਰੰਤੁ ਮਜ਼ਹਬੀ ਅੰਗ ਤੇ ਕੁਸ਼ੰਗ ਨੇ ਇਨਸਾਫ਼ ਵੰਨੀਂ ਨਾ ਭੁਕਣ ਦਿੱਤਾ। ਜਦ ਰਾਜਾ ਜਸਵੰਤ ਸਿੰਘ ਜੋਧਪੁਰੀਆਂ ਵੱਡੀਆਂ ਵੱਡੀਆਂ ਮੁਹੰਮਦਾਂ ਫੜੇ ਕਰ ਕੇ ਕਾਬਲ ਵਿੱਚ ਮਾਰਿਆ, ਤਾਂ ਉਸ ਦੀ ਇੱਕ ਰਾਣੀ ਤੇ ਦੋ ਬੇਟੇ ਜੋ ਦਿੱਲੀ ਵਿੱਚ ਸੇ, ਉਨ੍ਹਾਂ ਨੂੰ ਮੁਸਲਮਾਨ ਕਰਨ ਵਾਸਤੇ ਘਰ ਲੈ ਆਇਆ। ਭਾਵੇਂ ਰਾਜਪੂਤਾਂ ਨੇ ਫੇਰ ਏਨ੍ਹਾਂ ਨੂੰ ਭੇਸ ਬਦਲਾ ਕੇ ਨਿਕਾਲ ਹੀ ਲਿਆ, ਪਰ ਏਸ ਬੇਈਮਾਨੀ ਤੋਂ ਸਭਨਾਂ ਦਾ ਦਿਲ ਟੁੱਟ ਗਿਆ। ਏਸੇ ਕਰ ਕੇ ਜਸਵੰਤ ਸਿੰਘ ਦਾ ਬੇਟਾ ਅਜੀਤ ਸਿੰਘ ਤੇ ਉਦੈ ਪੁਰ ਵਾਲਾ ਰਾਜ ਸਿੰਘ ਲੜ ਭਿੜ ਕਰ ਸਦਾ ਤੰਗ ਕਰਦੇ ਰਹੇ। ਸੰਮਤ ੧੭੩੩ ਬਿਕ੍ਰੀ ਵਿੱਚ ਬੀਜਾਪੁਰ ਦੇ ਬਾਲਕ ਬਾਦਸ਼ਾਹ ਨਾਲ ਸਤ ਮਹੀਨੇ ਜੰਗ ਕੀਤਾ। ਓੜਕ ਉਸ ਨੂੰ ਕੈਦ ਕਰ ਕੇ ਉਸ ਦਾ ਇਲਾਕਾ ਛੀਨ ਲਿਆ। ਸੰਮਤ ੧੭੪੫ ਬਿਕ੍ਰੀ ਵਿੱਚ ਗੋਲਕੁੰਡੇ ਦੇ ਕਿਲੇ ਸਾਮੇਤ ਦੇਸ ਪਰ ਲੁੱਟ ਮਾਰ ਕੀਤੀ ਸਰਤਾਂ ਕਰ ਕੇ ਭੀ ਕਾਇਮ ਨਾ ਰਿਹਾ। ਆਖਰ ਅਬਦਲ ਹਸਨ ਬਾਦਸ਼ਾਹ ਨੇ ਤਿੰਨ ਕੋੜੇ ਰੁਪਯਾ ਦੇ ਕੇ ਸਿਰੋਂ ਬਲਾ ਟਾਲੀ। ਏਹਨਾਂ ਦੋਹਾਂ ਬਾਦਸ਼ਾਹਾਂ ਦੇ ਦਿਲ ਦੁਖਣ ਨਾਲ ਮੁਗਲਾਂ ਦੀ ਸ਼ਾਹੀ ਵਿੱਚ ਹਲਚਲ ਪੈ ਗਈ। ਆਖਰ ਅਹਮਦਨਗਰ ਵਿੱਚ ਜਿੱਥੇ ਮਰਹੱਟਿਆਂ ਨਾਲ ਲੜਾਈ ਲਗ ਰਹੀ ਸੀ ਸੰਮਤ ੧੭੬੪ ਬਿਕ੍ਰੀ ਨੂੰ ੫੦ ਬਰਸ ਬਾਦਸ਼ਾਹੀ ਕਰ ਕੇ ੮੯ ਬਰਸ ਦੀ ਉਮਰ ਵਿੱਚ ਯਮਪੁਰੀ ਨੂੰ ਚਲਾ ਗਿਆ।

ਮੁਸਲਮਾਨ ਹੋਣਾ ਮੰਨਣ ਲੱਗ ਪਏ। ਚੌਥੇ ਹੁਕਮ ਨਾਲ ਹਿੰਦੂਆਂ ਦਾ ਸ਼ਾਸਤ੍ਰੀ ਪੜ੍ਹਨਾ, ਪੂਜਾ ਪਾਠ ਕਰਨਾ, ਤੀਰਬ ਯਾਤ੍ਰਾਦਿਕ ਸਭ ਧਰਮ ਬੰਦ ਕੀਤੇ ਗਏ। ਪੰਜਵਾਂ ਹੁਕਮ ਹੋਯਾ ਕਿ ਜੇਹੜੇ ਏਹਨਾਂ ਜੁਗਤਾਂ ਨਾਲ ਤੁਰਕ ਨਹੀਂ ਹੋਏ, ਉਨ੍ਹਾਂ ਨੂੰ ਹੁਣ ਜ਼ੋਰ ਨਾਲ ਮੁਹੰਮਦੀ ਕਰ ਲਓ, ਜਿਸ ਕਰ ਕੇ ਅਰਬ ਤੇ ਅਫਗਾਨਿਸਤਾਨ ਵਾਂਝੂ ਸਭ ਮੁਹੰਮਦੀ ਹੋਣੇ ਕਰ ਕੋਈ ਮਜ਼ਹਬੀ ਝਗੜਾ ਨਾ ਰਹੇਗਾ। ਹਿੰਦੂਸਤਾਨ ਵਿੱਚ ਜੋ ਅਨੇਕ ਮਜ਼ਹਬ ਤੇ ਫਿਰਕੇ ਹੋਣ ਨਾਲ ਸਦਾ ਆਪਸ ਵਿੱਚ ਵਿਰੋਧ ਰਹਿੰਦਾ ਹੈ, ਏਹ ਖਰਖਸੇ ਸਭ ਮਿਟ ਜਾਣਗੇ। ਨਾਲੇ ਸਭ ਲੋਕ ਇੱਕ ਦੀਨ ਹੋਣੇ ਕਰ ਇੱਕੋ ਤਰ੍ਹਾਂ ਮਸੀਤਾਂ ਵਿੱਚ ਨਿਮਾਜ਼ਾਂ ਪੜ੍ਹ ਕੇ ਰਬ ਦੀ ਬੰਦਗੀ ਕਰ ਕਰ ਬਹਿਸਤ ਦੇ ਭਾਗੀ ਹੋ ਜਾਣਗੇ ਤੇ ਨਾਲੇ ਮੇਰੀ ਬਾਦਸ਼ਾਹਤ ਦੇ ਸਭ ਸਹਾਇਕ ਬਣੇ ਰਹਿਣਗੇ। ਏਹ ਸਲਾਹ ਠੀਕ ਮੰਨ ਕੇ ਪਹਿਲੇ ਓਨ ਹਿੰਦੂਆਂ ਉੱਤੇ ਬੁਤਪ੍ਰਸਤੀ ਦੇ ਭਾਰੀ ਗੁਨਾਹ ਦਾ ਇਲਜ਼ਾਮ ਦੇ ਕੇ ਆਖਿਆ, “ਏਹ ਖੁਦਾ ਦੀ ਸ਼ਰੀਕੀ ਕਰਦੇ ਹਨ, ਏਹਨਾਂ ਦੇ ਮੰਦਰ ਮੂਰਤਾਂ ਤੋੜੇ ਜਾਣ।” ਏਸੇ ਹੁਕਮ ਅਨੁਸਾਰ ਬੇਅੰਤ ਮੰਦਰ ਮੂਰਤਾਂ ਤੋੜ ਕੇ ਮਲੀਆਮੇਟ ਕਰ ਕੱਢੇ ਤੇ ਓਹਨੀ ਥਾਈਂ ਮਸੀਤਾਂ ਬਨਵਾ ਦਿਤੀਆਂ ਜੋ ਹੁਣ ਤੱਕ ਟ੍ਰਿਸਟ ਆ ਰਹੀਆਂ ਹਨ।

(ਪਾ: ਈ - ੧੨)

ਨੌਵੇਂ ਗੁਰੂ ਜੀ ਦੀ ਸ਼ਰਨ ਹਿੰਦੂਆਂ ਦਾ ਆਉਣਾ, ਦਸਵੇਂ ਗੁਰੂ ਜੀ ਨੇ ਨੌਵੇਂ ਗੁਰੂ ਜੀ ਨੂੰ ਧਰਮ ਦੀ ਰੱਖਜਾ ਲਈ ਪ੍ਰੇਰਨਾ

ਜਦ ਔਰੰਗ ਨੇ ਕਿਸੇ ਨੂੰ ਲਾਲਚ ਕਿਸੇ ਨੂੰ ਡਰ ਦੇ ਕੇ ਬੇਅੰਤ ਹਿੰਦੂ ਤੁਰਕ ਕਰ ਕੱਢੇ ਤੇ ਸਰਮਦ ਅਰਥ ਅਘੋਰਨਾਥ ਜੇਹੇ ਅਨੇਕ ਸੰਤ ਭਗਤ ਮਰਵਾ ਸਿੱਟੇ ਤਾਂ ਬਾਦਸ਼ਾਹ ਦੀ ਮਰਜ਼ੀ ਵੇਖ ਕੇ ਨਿਰਦਈ ਜ਼ਾਲਮ ਮੁਸਲਮਾਨ ਹਾਕਮਾਂ ਨੇ ਹਿੰਦੂਆਂ ਉੱਤੇ ਐਡਾ ਕਹਿਰ ਦਾ ਕੁਹਾੜਾ ਚੁੱਕਿਆ, ਜੋ 'ਕਲਮਾ' ਯਾ 'ਕਤਲ' ਏਹੋ ਹੁਕਮ ਚਲਾ ਦਿੱਤਾ, ਜਿਸ ਕਰ ਕੇ ਪਿੰਡਾਂ ਦੇ ਪਿੰਡ, ਪ੍ਰਗਣੇ ਦੇ ਪ੍ਰਗਣੇ ਮੁਹੰਮਦੀ ਬਣਾ ਕੱਢੇ। ਜੋ ਖੱਬੇ, ਬੱਬੇ ਕੱਕੇਜ਼ਈ, ਰੰਘੜ, ਜੱਟ, ਰਾਜਪੂਤ, ਅਰਾਈਂ, ਕੰਬੋ, ਖਰਲ, ਗਖੜ, ਭੱਟੀ, ਮੱਲੜ, ਪਚਾਧੇ ਆਦਿਕ ਕੌਮਾਂ ਓਸੇ ਸਮੇਂ ਦੇ ਮੁਸਲਮਾਨ ਬਣੇ ਹੋਏ ਦੇਖੀਂਦੇ ਹਨ। ਸਗੋਂ ਇਹ ਗੱਲ ਭੀ ਓਸੇ ਸਮੇਂ ਦੀ ਉੱਡੀ ਹੋਈ ਹੈ ਕਿ ਔਰੰਗ ਸਵਾ ਮਣ ਜਨੇਊ ਨਿੱਤ ਉਤਾਰ ਕੇ ਖਾਣਾ ਖਾਂਦਾ ਸੀ। ਕਸ਼ਮੀਰ ਵਿੱਚ ਤਾਂ ਉਥੋਂ ਦੇ ਨਾਜ਼ਮ ਸੇਰ ਅਫਗਾਨ ਨੇ ਬਦੋ ਬਦੀ ਅੱਧਾ ਕੁ ਦੇਸ ਤੁਰਕ ਕਰ ਕੱਢਿਆ। ਓਸ ਕਹਿਰ ਦੇ ਦਰਿਆ ਅੱਗੇ ਵਹੀ ਜਾਂਦੀ ਹਿੰਦੁਵਾਇਣ ਦਾ ਹੱਥ ਜਦ ਹੋਰ ਕਿਸੇ ਬੂਝੇ ਨੂੰ ਨਾ ਪਿਆ ਤਾਂ ਅਤਯੰਤ ਦੁਖੀ ਹੋ ਕਰ ਕਸ਼ਮੀਰ ਆਦਿਕ ਦੇਸ਼ਾਂ ਦੇ ਖੱਤ੍ਰੀ ਬ੍ਰਾਹਮਣ ਢਾਵਾਂਡੋਲ ਰੋਂਦੇ ਧੱਕੇ ਖਾਂਦੇ ਫਿਰਦਿਆਂ ਨੇ ਅਨੇਕ ਗੁਰੂ ਜੀ ਦੇ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਆ ਫੜੇ।

ਇੱਕ ਪੋਥੀ ਵਿੱਚ ਏਹ ਕਥਾ ਐਉਂ ਲਿਖੀ ਹੈ [\[ਕਸ਼ਮੀਰੀ ਪੰਡਿਤ ਗੁਰੂ ਜੀ ਦੀ ਸ਼ਰਨ\]](#) ਕਿ ਜਦ ਕਸ਼ਮੀਰ ਦੇ ਸੂਬੇ ਸੇਰ ਅਫਗਾਨ ਨੇ ਜੋਰੋ ਜੋਰੀ ਕਸ਼ਮੀਰੀ ਲੋਕਾਂ ਨੂੰ ਮੁਸਲਮਾਨ ਕਰਨਾ ਸ਼ੁਰੂ ਕੀਤਾ ਤੇ ਹਿੰਦੂਆਂ ਨੂੰ ਕਲਮਲਾਟ ਗੁਜ਼ਰਿਆ ਤਾਂ ਓਥੋਂ ਦੇ ਪੰਡਤਾਂ ਨੇ ਆਪਣੇ ਹਾਕਮ ਤੋਂ ਛੀ ਮਹੀਨੇ ਦੀ ਮੋਹਲਤ ਮੰਗੀ। ਓਸ ਵਿੱਚ ਏਹ ਲਿਖ ਦਿੱਤਾ ਕਿ ਸਾਨੂੰ ਆਪਣੇ ਦੇਵਤਾ ਦੀ ਅਰਾਧਨਾ ਕਰ ਲੈਣ ਦੇਵੋ। ਜੇ ਓਨ ਕੁਛ ਸਹਾਇਤਾ ਕੀਤੀ ਤਾਂ ਖਰੀ ਵਾਹ! ਨਹੀਂ ਤਾਂ ਫੇਰ ਅਸੀਂ ਸਭ ਰਾਜੀ ਖੁਸ਼ੀ ਤੁਹਾਡਾ ਦੀਨ ਕਬੂਲ ਕਰ ਲਵਾਂਗੇ। ਤੁਰਕ ਤਾਂ ਜਾਣਦੇ ਹੀ ਸੇ ਕਿ ਹਿੰਦੂਆਂ ਦੇ ਪੱਥਰ ਯਾ ਸੱਪ, ਸੂਰ, ਮੱਛ, ਕੱਛ ਆਦਿਕ ਓਹੋ ਦੇਵਤੇ ਹਨ; ਜਿਨ੍ਹਾਂ ਦੀਆਂ ਮੂਰਤਾਂ ਦਾ ਚੂਨਾ ਬਣ ਕੇ ਮਸੀਤਾਂ ਨੂੰ ਲੱਗ ਚੁੱਕਾ ਹੈ। ਜਦ ਓਹਨਾਂ ਤੋਂ ਓਦੋਂ ਕੁਛ ਨਾ ਸਰਿਆ, ਤਾਂ ਹੁਣ ਓਨ੍ਹਾਂ ਕੀ ਖੋਹਣਾ ਹੈ? ਏਹ ਆਪਣੇ ਹੋਰ ਚਾਰ ਦਿਨ ਖਿਆਲੀ ਪੁਲਾਉ ਪਕਾ ਲੈਣ। ਫੇਰ ਏਹਨਾਂ ਦਾ ਉਜ਼ਰ ਤਾਂ ਕੋਈ ਨਾ ਰਹਿ ਜਾਉ। ਏਹ ਵਿਚਾਰ ਕੇ ਖੱਤ੍ਰੀਆਂ ਬ੍ਰਾਹਮਣਾਂ ਤੋਂ ਲਿਖਤ ਲੈ ਕੇ ਛੇ ਮਹੀਨੇ ਦੀ ਛੁੱਟੀ ਦੇ ਦਿਤੀ।

ਹੁਣ ਹੋਰ ਹਿੰਦੂਆਂ ਨੇ ਬ੍ਰਾਹਮਣਾਂ ਨੂੰ ਆਖਿਆ, “ਤੁਸੀਂ ਜੋ ਸਾਥੋਂ ਮਰਣੇ ਪਰਣੇ ਆਦਿਕ ਵਿਹਾਰਾਂ ਤਿਹਾਰਾਂ ਵਿੱਚ ਹਜ਼ਾਰਾਂ ਰੁਪਏ ਲੈਂਦੇ ਹੋ, ਏਹ ਜਜਮਾਨੀ ਪ੍ਰੋਹਤੀ ਸਾਡੇ ਜੁੰਮੇ ਤੁਹਾਡੀ ਏਸੇ ਵਾਸਤੇ ਥਪੀ ਹੋਈ ਹੈ ਕਿ ਜਦ ਕੋਈ ਜਜਮਾਨਾਂ ਨੂੰ ਭੀੜ ਬਣੇ ਤੇ ਹੋਰ ਕਿਵੇਂ ਪ੍ਰਬਲ ਸਤਰੂ ਯਾ ਦੁੱਖ ਨਾ ਟਲੇ, ਤਾਂ ਪ੍ਰੋਹਤ ਅਪਨੀ ਵਿਦਯਾ ਦੇ ਬਲ ਨਾਲ ਜਜਮਾਨ ਦੀ ਰੱਖਿਆ ਕਰੋ। ਆਪਣੀ ਜਾਨ ਦੇ ਦੇਵੇ, ਪਰ ਜਜਮਾਨ ਦਾ ਨੁਕਸਾਨ ਨਾ ਹੋਣ ਦੇਵੇ। ਦੇਖੋ ਬਲੀ ਰਾਜਾ ਦਾ ਨੁਕਸਾਨ ਹੁੰਦਾ ਦੇਖ ਕੇ ਸ਼ੁਕ੍ਰ ਨੇ ਆਪਣੀ ਅੱਖ ਭਨਵਾ ਲੀਤੀ। ਸੋ ਹੁਣ ਤੁਸੀਂ ਕੁਛ ਉਪਾਇ ਕਰੋ। ਨਹੀਂ ਤਾਂ ਜਜਮਾਨੀ ਪ੍ਰੋਹਤੀ ਉਡਦੀ ਹੈ। ਏਹ ਗੱਲ ਸੱਚੀ ਮੰਨ ਕੇ ਪੰਜ ਕੁ ਸੌ ਬ੍ਰਾਹਮਣਾਂ ਨੇ ਭੀ ਅਮਰਨਾਥ ਦੇ ਮੰਦਰ ਅੱਗੇ ਧਰਨਾ ਜਾ ਮਾਰਿਆ। ਜਦ ਅੰਨ ਜਲ ਛੱਡ ਕੇ ਮਰਨ ਲੱਗੇ ਤਾਂ ਅਕਸਮਾਤ ਇੱਕ ਸਾਧੂ ਨੇ; ਜਿਸ ਨੂੰ ਓਨ੍ਹਾਂ ਨੇ ਸ਼ਿਵਜੀ ਸਮਝਿਆ ਸੀ, ਆ ਕੇ ਆਖਿਆ ਕਿ ਤੁਸੀਂ ਏਥੇ ਕਿਉਂ ਮਰਦੇ ਹੋ? ਗੁਰੂ ਤੇਗ ਬਹਾਦਰ ਜੀ ਦੇ ਬੂਹੇ ਜਾ ਪਵੇ। ਹਿੰਦੁਵਾਇਣ ਦੇ ਰੱਖਣ ਨੂੰ ਓਹੋ ਸਮੁੱਖ ਹਨ। ਸ਼ਿਵਜੀ ਦਾ ਹੁਕਮ ਮੰਨ ਕੇ ਬ੍ਰਾਹਮਣ ਖੱਤ੍ਰੀ ਮਿਲ ਕੇ ਗੁਰੂ ਜੀ ਪਾਸ ਚਲੇ ਆਏ।

ਖੱਡੀ ਬ੍ਰਾਹਮਣ ਦੇਸ਼ 'ਕੱਠਾ ਕਰ ਕੇ ਗੁਰੂ ਜੀ ਦੀ ਸ਼ਰਨ ਆ ਬੈਠੋ, ਜਿਸ ਕਰ ਕੇ ਗੁਰੂ ਸਾਹਿਬ ਜੀ ਨੇ ਭੀ ਆਪਣੇ ਧਰਮ ਨੂੰ ਪਿੱਠ ਨਾ ਲੱਗਣ ਦਿੱਤੀ। ਸੱਚੇ ਸਿਦਕ ਨਾਲ ਪਾਲ ਦਿਖਾਇਆ। ਐਸੇ ਪਰਮਾਤਮਾ ਦੇ ਪੁੱਤ੍ਰ ਕਿਉਂ ਨਾ ਦੁਸ਼ਟ ਦੰਤੀਆਂ ਦੇ ਦੰਦ ਤੋੜਨ ਵਾਲੇ ਹੋਣ?

ਜਦ ਗੁਰੂ ਸਾਹਿਬ ਜੀ ਪਾਸ ਅਨੰਦਪੁਰ ਆ ਕੇ ਹਿੰਦੁਵਾਇਣ ਨੇ ਆਪਣਾ ਦੁੱਖ ਪ੍ਰਗਟ ਕਰ ਰੋ ਰੋ ਕੇ ਦੀਨ ਹੋ ਏਹ ਬੇਨਤੀ ਕੀਤੀ, “ਮਹਾਰਾਜ! ਅੌਰੰਗੇ ਦੇ ਜੁਲਮ ਦਾ ਦਰਜਾ ਹਿੰਦੂ ਧਰਮ ਦੀ ਵਾੜੀ ਨੂੰ ਜੜ੍ਹਾਂ ਤੋਂ ਪੁੱਟੀ ਜਾਂਦਾ ਹੈ। ਥਾਂ ਪਰ ਥਾਂ ਗਉਂ ਘਾਤ ਹੋ ਰਹੇ ਹਨ। ਸਗੋਂ ਜਦ ਕੋਈ ਗਉਂ ਯਾ ਬੈਲ ਕਿਸੇ ਹਿੰਦੂ ਦੇ ਘਰ ਮਾਂਦਾ ਹੋ ਕੇ ਮਰਨ ਲੱਗਦਾ ਹੈ, ਤਾਂ ਕਾਜ਼ੀ ਆ ਕੇ ਓਥੇ ਹੀ ਉਸ ਨੂੰ ਜਿਬਾ ਕਰਦਾ ਹੈ ਤੇ ਤੁਰਕ ਕੱਟ ਵੱਢ ਕੇ ਲੈ ਜਾਂਦੇ ਹਨ। ਫੇਰ ਸਾਡਾ ਵੱਸਣਾ ਓਸ ਘਰ ਵਿੱਚ ਗਿਲਾਨੀ ਦਾ ਕਾਰਨ ਹੈ। ਜੇ ਅਸੀਂ ਮਰਨ ਲੱਗੇ ਪਸੂ ਦੀ ਕਾਜ਼ੀ ਨੂੰ ਖਬਰ ਨਾ ਕਰੀਏ ਤਾਂ ਕਾਜ਼ੀ ਸਾਨੂੰ ਏਹ ਆਖ ਕੇ ਸਜ਼ਾ ਦਿੰਦਾ ਹੈ ਕਿ ਤੁਸੀਂ ਕਿਉਂ ਨਾ ਦੱਸਿਆ? ਹੁਣ ਉਸ ਦੀ ਰੂਹ ਦੋਜਖ ਨੂੰ ਗਈ। ਜੇ ਹਲਾਲ ਕੀਤੀ ਜਾਂਦੀ* ਤਾਂ ਬਹਿਸਤ ਨੂੰ ਜਾਂਦੀ। ਏਹੋ ਜੇਹੋ ਕਈ ਜੁਲਮ ਤੇ ਜੇਜ਼ੀਏ ਦੇਣੇ ਤਾਂ ਅਸੀਂ ਅੱਖੇ ਸੌਖੇ ਝੱਲ ਖੜੋਤੇ ਸਾਂ ਪਰ ਹੁਣ ਬਦੇ ਬਦੀ ਤੁਰਕ ਕਰਨਾ ਚਾਹੁੰਦਾ ਹੈ। ਜੋ ਕੁਛ ਆਪ ਦੀ ਆਗਜਾ ਹੋਵੇ ਸੋ ਵਰਤੀ ਜਾਵੇ।”

ਅੌਰੰਗੇ ਦੇ ਜੁਲਮ ਤੇ ਹਿੰਦੂਆਂ ਦੇ ਦੁੱਖ ਸੁਣ ਕੇ ਗੁਰੂ ਜੀ ਦਾ ਦਿਲ ਪਾਣੀ ਪਾਣੀ ਹੋ ਗਿਆ। ਫੇਰ ਚਿਰ ਤਾਈਂ ਸੋਚਦੇ ਰਹੇ। ਓੜਕ ਏਹ ਜਵਾਬ ਦਿੱਤਾ, “ਜਦੋਂ ਤੱਕ ਕੋਈ ਸੱਤਪੁਰਖ ਧਰਮ ਦੀ ਇਸਥਿਤੀ ਵਾਸਤੇ ਆਪਣਾ ਸਿਰ ਬਲੀਦਾਨ ਨਹੀਂ ਕਰਦਾ, ਤਦੋਂ ਤੱਕ ਹਿੰਦੂ ਧਰਮ ਦਾ ਠਹਿਰਨਾ ਅੱਖਾ ਹੈ।” ਏਹ ਬਚਨ ਸੁਣ ਕੇ ਹੋਰ ਤਾਂ ਕੋਈ ਨਾ ਬੋਲਿਆ। ਸਾਹਿਬਜ਼ਾਦੇ ਨੇ ਜੋ ਓਦੋਂ ਨੋਂ {ਸਾਹਿਬਜ਼ਾਦੇ ਵਲੋਂ ਗੁਰੂ ਪਿਤਾ ਜੀ ਨੂੰ ਬੇਨਤੀ} ਬਰਸ ਦੀ ਉਮਰ ਤੇ ਪੂਰਨ ਅਕਲ ਵਾਲੇ ਸਨ, ਭਵਿੱਖਤ ਹੋਣ ਹਾਰ ਵੇਖ ਕੇ ਆਪਣੇ ਪਿਤਾ ਸਤਿਗੁਰੂ ਅੱਗੇ ਬੇਨਤੀ ਕੀਤੀ ਕਿ “ਮਹਾਰਾਜ! ਆਪ ਤੋਂ ਅਧਿਕ ਮਹਾਤਮਾਂ ਤੇ ਧਰਮਾਤਮਾ ਸੱਤਪੁਰਖ ਧਰਮ ਦਾ ਪੜਾਰਾ ਤੇ ਰੱਖਯਕ ਹੋਰ ਕੌਣ ਹੈ, ਜੋ ਸੀਸ ਦੇਵੇ?” ਹੁਣ ਏਥੋਂ ਹੀ ਵਿਦਵਾਨ ਪੁਰਖ ਸਮਝ ਸਕਦੇ ਹਨ ਕਿ ਐਸਾ ਬਚਨ (ਜਿਸ ਨੂੰ ਸੁਣ ਕੇ ਹੋਰ ਲੋਕਾਂ ਨੇ ਭੀ ਹੈਰਾਨ ਹੋ ਕੇ ਪੰਜੇ ਉੰਗਲਾਂ ਮੂੰਹ ਵਿੱਚ ਪਾ ਲਈਆਂ) ਹੋਰ ਕੌਣ ਐਸਾ ਬਾਲਕ ਹੈ? ਜੋ ਆਪਣੇ ਪਿਤਾ ਨੂੰ ਅਜੇ ਜਿਸ ਦੀ ਗੋਦ ਵਿੱਚ ਖੇਡਦਾ ਹੋਵੇ, ਕਹਿ ਦੇਵੇ ਕਿ ਤੁਸੀਂ ਸੀਸ ਦੇਵੇ ਅਤੇ ਏਹੋ ਜੇਹਾ ਪਰੋਪਕਾਰੀ ਪਿਤਾ ਕੌਣ ਹੈ? ਜੋ ਪੁੱਤ੍ਰ ਤੋਂ ਏਹ ਸੁਣ ਕੇ ਖੁਸ਼ੀ ਹੋਵੇ। ਏਹ ਸ਼ਕਤੀ ਤੇ ਭਾਵੀ ਉੱਤੇ ਭਰੋਸਾ ਓਸੇ ਨੌਵੇਂ, ਦਸਵੇਂ ਗੁਰੂ ਜੀ ਨੂੰ ਹੀ ਸੀ ਜਿਨ੍ਹਾਂ ਨੂੰ ਕਰਤਾਰ ਨੇ ਕੇਵਲ ਏਸੇ ਕੰਮ ਲਈ ਅਰਥਾਤ ਧਰਮ ਦੇ ਸੁਧਾਰ ਲਈ ਭੇਜਿਆ ਸੀ।

ਹੁਣ ਨੌਵੇਂ ਗੁਰੂ ਜੀ ਨੇ ਆਪਣੇ ਸਪੁੱਤ੍ਰ ਨੂੰ ਸਰਬ ਪ੍ਰਕਾਰ ਲਾਇਕ ਤੇ ਸਮੁੱਖ ਪ੍ਰਭੂ ਦੀ ਭਾਵੀ ਉੱਤੇ ਦਿੜ੍ਹੁ ਭਰੋਸਾ ਰੱਖਣ ਵਾਲਾ ਪੂਰਾ ਪੁਰਖ ਵੇਖ ਕੇ ਵੱਡੀ ਖੁਸ਼ੀ ਨਾਲ ਬ੍ਰਾਹਮਣਾਂ ਨੂੰ ਕਹਿ ਦਿੱਤਾ ਕਿ ਤੁਸੀਂ ਜਾਓ! ਅੌਰੰਗੇ ਪਾਸ ਏਸ ਤਰ੍ਹਾਂ ਦੀ ਅਰਜ਼ੀ ਦਿਓ ਕਿ ਸਾਡੇ ਗੁਰੂ, ਪੀਰ, ਛੜੀ ਕੁਲ ਵਿੱਚ ਜੋ ਤੇਗ ਬਹਾਦਰ ਜੀ ਹਨ। ਜੇਕਰ ਬਾਦਸ਼ਾਹ ਓਨ੍ਹਾਂ ਨੂੰ ਮੁਹੰਮਦੀ ਬਣਾ ਲਏ ਤਾਂ ਫੇਰ ਅਸੀਂ ਸਭ ਆਪ ਤੋਂ ਆਪ ਦੀਨ ਮੁਹੰਮਦੀ ਕਬੂਲ ਕਰ ਲਵਾਂਗੇ ਤੇ ਜੇ ਉਹ ਨਾ ਹੋਏ ਤਾਂ ਸਾਨੂੰ

*ਇਹ ਸਮਾਂ ਤਾਂ ਤੁਰਕੀ ਦੇ ਬੜੇ ਭਾਰੇ ਜ਼ੋਰ ਜੁਲਮ ਦਾ ਸੀ। ਠੀਕ ਕਥਨ ਕਰਨ ਨਾਲੋਂ ਭੀ ਦਸ ਗੁਣਾਂ ਵੱਧ ਜੁਲਮ ਵਰਤਦੇ ਹੋਣਗੇ। ਸੰਮਤ ੧੯੨੨ ਬਿਕ੍ਰਮੀ ਨੂੰ ਮੈਂ ਸੈਰ ਕਰਦਾ ਹੋਇਆ ਬਹਾਵਲ ਪੁਰ ਗਿਆ ਤਾਂ ਓਥੋਂ ਦੇ ਲੋਕਾਂ ਨੇ ਭੀ ਇਹੋ ਗੱਲ ਸੁਨਾਈ ਕਿ ਸਾਡੇ ਨਵਾਬ ਦਾ ਹੁਕਮ ਹੈ ਕਿ ਮਰਨ ਲੱਗੇ ਪਸੂ ਦੀ ਖਬਰ ਕਾਜ਼ੀ ਨੂੰ ਜੋ ਹਿੰਦੂ ਨਾ ਕਰੇਗਾ, ਡਾਢੀ ਸਜ਼ਾ ਹੋਵੇ। ਕਿਉਂਕਿ ਹਲਾਲ ਕੀਤੇ ਬਿਨਾਂ ਪਸੂ ਦੋਜਖ ਨੂੰ ਜਾਂਦਾ ਹੈ। ਫੇਰ ਓਸੇ ਸਾਲ ਇੱਕ ਹਿੰਦੂ ਔਰਤ ਸੰਗਸਾਰ ਕੀਤੀ ਗਈ, ਜੋ ਵਿਚਾਰੀ ਬਿਨਾਂ ਜਾਣੇ ਆਪਣੇ ਪੇਉਕੇ ਤੋਂ ਸੂਰ ਦੇ ਵਾਲਾਂ ਦੀ ਕੁਦੀ ਗੈਹਣੇ ਧੋਣ ਵਾਸਤੇ ਲੈ ਆਈ ਸੀ। ਧੋਣ ਲੱਗੀ ਤਾਂ ਕਿਸੇ ਨੇ ਕਾਜ਼ੀ ਨੂੰ ਫੜਾ ਦਿੱਤੀ। ਏਸੇ ਏਸ ਬਦਲੇ ਓਹ ਦੇਵੀ ਇੱਟਾਂ ਪੱਥਰਾਂ ਨਾਲ ਮਰਵਾਈ ਗਈ। ਏਹੋ ਜੇਹੋ ਜੁਲਮ ਤਾਂ ਹੁਣ ਤੁਰਕਾਂ ਨਵਾਬਾਂ ਦੇ ਰਾਜ ਵਿੱਚੋਂ ਸਰਕਾਰ ਅੰਗ੍ਰੇਜ਼ੀ ਨੇ ਬੰਦ ਕੀਤੇ ਹਨ। ਅਜੇ ਭੀ ਸੰਖ ਨਹੀਂ ਵਜਾਉਣ ਦੇਂਦੇ। ਹੋਮ ਨਹੀਂ ਕਰਨ ਦਿੰਦੇ। ਏਸੇ ਤਰ੍ਹਾਂ ਜਿੱਦ, ਬਾਦ ਕਰ ਕੇ ਤੁਰਕ ਹਿੰਦੂਆਂ ਨੂੰ ਕਈ ਤਰ੍ਹਾਂ ਦੇ ਦੁੱਖ ਦਿੰਦੇ ਰਹਿੰਦੇ ਸਨ।

ਭੀ ਮਾਫ਼ੀ ਬਖਸ਼ੇ। ਉਹਨਾਂ ਲੋਕਾਂ ਨੇ ਬਹੁਤ ਸਤਾਬੀ ਪੰਜਾਬ ਦੇ ਹਾਕਮ ਜ਼ਾਲਮ ਖਾਂ ਪਾਸ ਅਰਜ਼ੀ ਦਿਵਾ ਦਿੱਤੀ।

(ਪਾ: ੯ - ੧੮)

ਅਹਿਦੀਏ ਆਉਣੇ, ਸੈਫ਼ਾਬਾਦ, ਸਮਾਣੇ ਠਹਿਰਨਾ

ਪੰਜਾਬ ਦੇ ਸੂਬੇ ਜਾਲਮ ਖਾਂ ਨੇ ਬੜੀ ਭੁਸ਼ੀ ਨਾਲ ਹਿੰਦੂਆਂ ਤੋਂ ਅਰਜੀ ਲੈ ਕੇ ਬੜੀ ਛੇਤੀ ਬਾਦਸ਼ਾਹ ਔਰੰਗਜ਼ੇਬ ਪਾਸ ਭੇਜ ਦਿੱਤੀ, ਜਿਸ ਨੂੰ ਸੁਣਦੇ ਸਾਰ ਰਾਜੀ ਹੋ ਕੇ ਮੁਲਾਣੇ ਕਾਜੀ ਪੁੱਛੇ। ਓਨ੍ਹਾਂ ਬੀ 'ਅਲਹਮਦ' ਪੜ੍ਹਿਆ ਤੇ 'ਆਮੀਨ' ਕਹਿ ਕੇ ਏਹੋ ਸਲਾਹ ਦਿੱਤੀ ਕਿ ਜੇ ਇੱਕ ਆਦਮੀ ਦੇ ਦੀਨ ਵਿੱਚ ਲਿਆਵਣ ਨਾਲ ਬੇਅੰਤ ਹਿੰਦੂ ਕਾਫਰ ਮੌਮਨ ਬਣ ਜਾਣ, ਤਾਂ ਬੜੀ ਭੁਸ਼ੀ ਦੀ ਗੱਲ ਹੈ। ਔਰੰਗੇ ਨੇ ਉਸੇ ਸਮੇਂ ਦੋ ਅਹਿਦੀਏ* ਗੁਰੂ ਤੇਗ ਬਹਾਦਰ ਜੀ ਨੂੰ ਲਿਆਵਣ ਲਈ ਤੋਰ ਕੇ ਹੁਕਮ ਦਿੱਤਾ ਕਿ ਚੰਗੀ ਤਰ੍ਹਾਂ ਇੱਜਤ ਨਾਲ ਲਿਆਉਣਾ। ਏਧਰ ਗੁਰੂ ਸਾਹਿਬ ਜੀ ਨੇ ਆਪਣੇ ਸਪੁਤ੍ਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਵੇਂ ਸਭ ਤਰ੍ਹਾਂ ਲਾਇਕ ਦੇਖਦੇ ਸਨ ਪਰ ਤਾਂ ਵੀ ਵਿਹਾਰ ਦੀ ਮ੍ਰਿਯਾਦਾ ਅਨੁਸਾਰ ਗੁਰੂ ਸਿੱਖੀ ਦੇ ਕਾਇਦੇ ਤੇ ਬ੍ਰਹਮਗਜਾਨ ਦ੍ਰਿੜ੍ਹਾਕੇ ਆਪਣੀ ਆਤਮਕ ਸ਼ਕਤੀ ਅਰਥਾਤ ਸਿੱਧੀਆਂ ਭੀ ਏਨ੍ਹਾਂ ਵਿੱਚ ਅਸਥਾਪਨ ਕਰ, ਗੁਰੂ ਘਰ ਦੇ ਕਾਰ ਵਿਹਾਰ ਸਭ ਸਮਝਾ ਦਿੱਤੇ। ਤਦੋਂ ਨੂੰ ਸ਼ਾਹੀ ਅਹਿਦੀਏ ਭੀ ਹਾੜ ਸੰਮਤ ੧੭੩੨ ਬਿਕ੍ਰਮੀ ਨੂੰ ਅਨੰਦਪੁਰ ਆ ਪਹੁੰਚੇ ਪਰ ਜਦ ਓਨ੍ਹਾਂ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਗੁਰੂ ਜੀ ਦਾ ਤੇਜ਼, ਪ੍ਰਤਾਪ, ਸੰਤ ਸਰੂਪ ਵੇਖ ਕੇ ਓਨ੍ਹਾਂ ਦਾ ਮਨ ਠੰਢਾ ਸੀਤ ਹੋ ਕੇ ਫਿਰ ਗਿਆ। ਬਾਕੀ ਦੀਵਾਨ ਮਤੀਰਾਮ ਮੁਨਸੀ, ਗੁਰਬਖਸ ਆਦਿਕ ਗੁਰੂ ਜੀ ਦੇ ਮੁਸਾਹਿਬਾਂ ਨੇ ਗੁਰੂ ਜੀ ਤੋਂ ਚੇਰੀ ਗੱਲਾਂ ਬਾਤਾਂ ਕਰ ਕੇ ਐਡੇ ਨਰਮ ਬਣਾ ਲੀਤਾ ਕਿ ਜੋ ਕੁਛ ਓਨ੍ਹਾਂ ਨੂੰ ਗੁਰੂ ਜੀ ਨੇ ਆਖਿਆ ਓਹੋ ਮੰਨ ਕੇ ਦਿੱਲੀ ਵਲ ਮੁੜ ਗਏ। ਕਿਉਂਕਿ ਗੁਰੂ ਜੀ ਨੇ ਆਪੇ ਦਿੱਲੀ ਪਹੁੰਚਣ ਦਾ ਬਚਨ ਕਰ ਲੀਤਾ ਸੀ। ਓਨ੍ਹਾਂ ਨੇ ਗੁਰੂ ਜੀ ਦਾ ਓਹੋ ਇਕਰਾਰ ਔਰੰਗੇ ਨੂੰ ਜਾ ਸੁਣਾਇਆ ਜਿਸ ਨੂੰ ਸੁਣ ਕੇ ਪਾਸੋਂ ਰਾਮਗਾਇ ਨੇ ਭੀ ਕਹਿ ਦਿੱਤਾ ਕਿ ਓਹ ਕਦੇ ਝੂਠਾ ਬਚਨ ਨਹੀਂ ਕਰਦੇ। ਹੁਣ ਨਚਿੰਤ ਰਹੋ ਆਪੇ ਆ ਜਾਣਗੇ।

ਏਧਰ ਗੁਰੂ ਸਾਹਿਬ ਜੀ ਨੇ ਭੀ ਅਕਾਲ ਪੁਰਖ ਦਾ ਭਾਣਾ ਏਸੇ ਤਰ੍ਹਾਂ ਹੋਣਾ ਸਮਝ ਕੇ ਦਿੱਲੀ ਵਲ ਤੁਰਨ ਦੀ ਤਿਆਰੀ ਕਰ ਦਿੱਤੀ। ਜਦ ਮਹਿਲਾਂ ਵਿੱਚ ਮਾਤਾ ਨਾਨਕੀ ਜੀ ਨੂੰ ਮਿਲਨ ਗਏ ਤਾਂ ਪੁੱਤ੍ਰ ਦਾ ਵਿਯੋਗ ਹੋਣਾ ਦੇਖ ਕੇ ਮਾਤਾ ਬੜੀ ਬਜਾਕੁਲ ਹੋ ਗਈ। ਹੁਣ ਮਾਤਾ ਦੇ ਪ੍ਰਸ਼ਾਸਿ ਗੁਰੂ ਜੀ ਨੇ ਆਪਣੇ ਮਹਿਲ ਸ੍ਰੀ ਗੁਜਰੀ ਜੀ ਆਦਿਕ ਸਾਰੇ ਕੁਟੰਬ ਨੂੰ ਨਿਰਮੋਹ ਕਰਨ ਵਾਸਤੇ ਆਪਣੀ ਸੱਚੀ ਬਾਣੀ ਤੇ ਆਤਮਕ ਸ਼ਕਤੀ ਨਾਲ ਐਸਾ ਬ੍ਰਹਮਗਜਾਨ ਦ੍ਰਿੜ੍ਹ ਕਰਾ ਦਿੱਤਾ ਕਿ ਜਿਸ ਤੋਂ ਓਨ੍ਹਾਂ ਨੇ ਏਹ ਨਿਸਚੇ ਜਾਣ ਲੀਤਾ ਕਿ ਸੰਸਾਰ ਵਿੱਚ ਸਰੀਰਾਂ ਦਾ ਸੰਬੰਧ ਠੀਕ ਐਉਂ ਹੈ, ਜਿਕੂੰ ਨਦੀ ਦੇ ਪ੍ਰਵਾਹ ਨਾਲ ਕਿਣਕੇ ਅਤੇ ਰਾਤਰੀ ਨੂੰ ਬਿਛ ਵਿੱਚ ਪੰਛੀ 'ਕੱਠੇ ਹੋ ਵਿਛੜਦੇ ਰਹਿੰਦੇ ਹਨ। ਏਸੇ ਪ੍ਰਕਾਰ ਆਪੇ ਆਪਣੀ ਵਾਸ਼ਨਾ ਤੇ ਪ੍ਰਾਲਬਧ ਅਨੁਸਾਰ ਸੰਬੰਧੀਆਂ ਦਾ ਵਿਛੜਣਾ ਮਿਲਨਾ ਹੁੰਦਾ ਹੈ:

ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥

(ਜਾਗ, ਮ: ੧ - ੬)

ਭਾਵੇਂ ਗੁਰੂ ਜੀ ਦੇ ਬਚਨ ਸੁਣ ਕੇ ਮਾਤਾ ਸਾਹਿਬ ਜੀ ਨੂੰ ਏਹ ਨਿਸਚਾ ਪੱਕਾ ਦ੍ਰਿੜ੍ਹ ਹੋ ਗਿਆ ਸੀ ਕਿ ਠੀਕ ਜਗਤ ਮਿੱਥਜਾ ਹੈ, ਕੋਈ ਕਿਸੇ ਦਾ ਸਾਥੀ ਸੰਬੰਧੀ ਨਹੀਂ ਹੋਯਾ ਅਰ ਨਾ ਹੋਵੇਗਾ। ਪਰ ਤਾਂ ਭੀ ਕੁਦਰਤੀ ਮੋਹ ਨੇ ਮਾਤਾ ਜੀ ਦੇ ਦਿਲ ਵਿੱਚ ਅਜੇਹਾ ਧਮਰੋਲ ਪਾਯਾ ਜੋ ਸਭ ਗਜਾਨ ਧਯਾਨ ਭੁਲਾ ਦਿੱਤਾ। ਇਸ ਮੋਹ ਦੇ ਦੂਰ ਕਰਨ ਵਾਸਤੇ ਗੁਰੂ ਜੀ ਨੇ:

ਸਾਧੋ ਰਚਨਾ ਰਾਮ ਬਨਾਈ ॥

*ਅਹਿਦੀਏ ਓਨ੍ਹਾਂ ਦਾ ਨਾਮ ਸੀ ਜੋ ਬਾਦਸ਼ਾਹ ਵਲੋਂ ਕਿਸੇ ਜ਼ਰੂਰੀ ਕੰਮ ਵਾਸਤੇ ਭੇਜੇ ਜਾਂਦੇ ਸੇ, ਤੇ ਉਹ ਮੰਜੇ ਉੱਤੇ ਨੰਬਰਦਾਰਾਂ ਦੇ ਸਿਰ ਚੜ੍ਹ ਕੇ ਜਾਯਾ ਕਰਦੇ ਸੇ। ਅਰਥਾਤ ਇੱਕ ਪਿੰਡ ਦੇ ਪੈਂਚ ਓਨ੍ਹਾਂ ਦਾ ਮੰਜਾ ਚੁੱਕ ਚੁੱਕਾ ਕੇ ਦੂਜੇ ਪਿੰਡ ਆਉਂਦੇ। ਏਸ ਤਰ੍ਹਾਂ ਉਹ ਦਿਲੀਓਂ ਚੱਲ ਕੇ ਮੁੜ ਦਿੱਲੀ ਜਾ ਪਹੁੰਚੇ।

ਇਕ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥
 ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥
 ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੨॥
 ਜੋ ਦੀਸੈ ਸੋ ਸਗਲ ਬਿਨਸੈ ਜਿਉ ਬਾਦਰ ਕੀ ਛਾਈ ॥
 ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥

(ਗਊਤ੍ਰੀ, ਮ: ਦ - ੨੧੯)

ਇਹ ਜਗਿ ਮੀਤੁ ਨ ਦੇਖਿਓ ਕੋਈ ॥
 ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥
 ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥
 ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥
 ਕਹਾਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥
 ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥
 ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥
 ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥

(ਸੌਗਠਿ, ਮ: ਦ - ੬੩੩)

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥
 ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੁ ਕੀ ਭੀਤਿ ॥੪੯॥

(ਸਲੋਕ, ਮ: ਦ - ੧੪੨੯)

ਏਹੋ ਜੇਹੋ ਅਨੇਕ ਸ਼ਬਦ ਵੈਰਾਗ ਤੇ ਵਿਚਾਰ ਦੇ ਸੁਣਾ ਕੇ ਮਾਤਾ ਜੀ ਨੂੰ ਜੀਵਨ ਮੁਰਤਿ ਸਵਸਥਾ ਦੇ ਅਧਿਕਾਰੀ ਤੋਂ ਸੱਚਮੁਚ ਨਿਰਮੋਹ ਕਰ ਦਿੱਤਾ। ਫੇਰ ਸ੍ਰੀ ਗੁਜਰੀ ਜੀ ਨੂੰ ਤੇ ਮਾਤਾ ਜੀ ਨੂੰ ਸਾਹਿਬਜ਼ਾਦੇ ਦਾ ਪਾਲਣ ਪੋਸਣ ਤੇ ਘਰ ਦਾ ਵਿਹਾਰ ਸੌਂਪ ਕੇ ਬਾਹਰ ਸਭਾ ਵਿੱਚ ਆ ਬੈਠੋ। ਨਾਮੀ ਨਾਮੀ ਸਿੱਖਾਂ ਤੇ ਮਸੰਦਾਂ ਨੂੰ ਸਾਹਿਬਜ਼ਾਦੇ ਦੀ ਟਹਿਲ ਸੇਵਾ ਤੇ ਆਗਜਾ ਵਿੱਚ ਸਾਵਧਾਨ ਰਹਿਣ ਦਾ ਹੁਕਮ ਦੇ, ਅਰਦਾਸ ਕਰ, ਦਸਾਂ ਕੁ ਅਸਵਾਰਾਂ ਨਾਲ ੧੧ ਹਾੜ ਸੰਮਤ ੧੨੩੨ ਬਿਕ੍ਰਮੀ ਨੂੰ ਅਨੰਦਪੁਰੋਂ ਚੜ੍ਹ ਕੇ ਗੁਰੂ ਸਾਹਿਬ ਜੀ ਜਾ ਰਹੇ। ਸੁਰਜ ਮੱਲ ਆਦਿਕ ਸਾਰੇ ਪਰਵਾਰ ਨੇ ਮਿਲ ਕੇ ਬੜਾ ਸੋਕ ਪ੍ਰਗਟ ਕੀਤਾ। ਗੁਰੂ ਸਾਹਿਬ ਜੀ ਨੇ ਸਭ ਨੂੰ ਧੀਰਜ ਗਿਆਨ ਦਿਵਾ ਕੇ ਈਸ਼੍ਵਰ ਭਾਵੀ ਉੱਤੇ ਰਾਜੀ ਰਹਿਨਾ ਦ੍ਰਿੜ ਕਰਾ ਦਿੱਤਾ। ਦੂਜੇ ਦਿਨ ਆਪਣੇ ਵੱਡਿਆਂ ਦੇ ਅਸਥਾਨਾਂ ਪੁਰ ਕੜਾਹ ਪ੍ਰਸ਼ਾਦ ਵਰਤਾ ਕੇ, ਪਰਵਾਰ ਨੂੰ ਮਿਲ, ਰਾਤ੍ਰੀ ਨੂੰ ਭਰਤਗੜ੍ਹ ਜਾ ਰਹੇ। ਰੋਪੜ, ਮਕਾਰਾਂ ਪੁਰ, ਕਬੂਲ ਪੁਰ, ਨਨਹੇੜੀ ਆਦਿਕ ਪਿੰਡਾਂ ਵਿੱਚ ਉੱਤਰ ਉੱਤਰ ਸਿੱਖਾਂ ਨੂੰ ਸਤਿਨਾਮ ਦਾ ਉਪਦੇਸ਼ ਦ੍ਰਿੜਾ ਕੇ ਕਲਿਆਨ ਦੇ ਅਧਿਕਾਰੀ ਕਰ, {ਸੈਫਾਬਾਦ, ਬਹਾਦਰਗੜ੍ਹ ਪਹੁੰਚਣਾ} ਸੈਫਾਬਾਦ ਸੈਫ ਅਲੀ ਖਾਂ ਦੇ ਪ੍ਰੇਮ ਦੇ ਖਿੱਚੇ ਹੋਏ ਪਟਿਆਲੇ ਤੋਂ ਚਾਰ ਕੋਹ ਉੱਤਰ ਵੱਲ (ਜਿਥੇ ਹੁਣ ਬਹਾਦਰ ਗੜ੍ਹ ਨਾਮੇ ਕਿਲ੍ਹਾ ਬਸਤੀ ਹੈ) ਆ ਉੱਤਰੇ। ਸੱਯਦ ਸੈਫ ਅਲੀ ਖਾਂ ਨੂੰ ਖਬਰ ਹੋਈ ਤਾਂ ਪ੍ਰਾਰਥਨਾ ਕਰ ਕੇ ਆਪਣੇ ਘਰ ਲੈ ਗਿਆ। ਘੋੜਿਆਂ ਨੂੰ ਦਾਣਾ ਘਾਹ, ਸਿੱਖਾਂ ਨੂੰ ਰਸਦ ਬਾਂਛਿਤ ਦਿੰਦਾ ਰਿਹਾ। ਦੋ ਮਹੀਨੇ ਗੁਰੂ ਜੀ ਨੂੰ ਵੱਡੇ ਪ੍ਰੇਮ ਨਾਲ ਰੱਖ ਮਨ, ਤਨ, ਧਨ ਕਰ ਕੇ ਸੇਵਾ ਕੀਤੀ। ਕਿਉਂਕਿ ਸੈਫ ਅਲੀ ਖਾਂ ਏਦੂੰ ਪਹਿਲੇ ਭੀ ਕਈ ਵਾਰੀ ਗੁਰੂ ਜੀ ਦੀ ਸੇਵਾ, ਸਤਸੰਗ ਵਿੱਚ ਅਨੰਦਪੁਰ ਰਹਿ ਆਇਆ ਸੀ। ਭਾਵੇਂ ਸੇਵਾ ਸਤਸੰਗ ਤਾਂ ਇਹ ਸਰਬ ਪ੍ਰਕਾਰ ਦੇ ਸਾਧੂਆਂ ਦੀ ਕਰਦਾ ਰਹਿੰਦਾ, ਪਰ ਆਤਮ ਗਜਾਨ ਗੁਰੂ ਤੇਗ ਬਹਾਦਰ ਜੀ ਦੀ ਕ੍ਰਿਪਾ ਨਾਲ ਹੋਣੇ ਕਰ ਆਪਣੇ ਆਪ ਨੂੰ ਗੁਰੂ ਜੀ ਦਾ ਮੁਰੀਦ ਮੰਨਦਾ ਸੀ। ਦਿਨੇ ਤਾਂ ਗੁਰੂ ਸਾਹਿਬ ਜੀ ਬਾਗ ਵਿੱਚ ਜੋ ਬੰਗਲਾ* ਸੀ; ਉਥੇ ਰਹਿੰਦੇ, ਰਾਤ੍ਰੀ ਨੂੰ ਉਸ ਦੇ ਘਰ।

*ਜਿੱਥੇ ਸੈਫ ਅਲੀ ਖਾਂ ਦਾ ਘਰ ਸੀ ਉਥੇ ਹੁਣ ਬਹਾਦਰ ਗੜ੍ਹ ਨਾਮੇ ਕਿਲ੍ਹਾ ਹੈ। ਸੰਮਤ ੧੮੮੩ ਬਿਕ੍ਰਮੀ ਨੂੰ ਜਦ ਮਹਾਰਾਜੇ ਕਰਮ ਸਿੰਘ ਪਟਿਆਲੇ ਵਾਲੇ ਨੇ ਸੈਫਾਬਾਦ ਨੂੰ ਉਜਾੜ ਕੇ ਪਟਿਆਲੇ ਵਿੱਚ ਵਸਾਯਾ ਤਾਂ ਉਥੇ ਕਿਲ੍ਹਾ ਬਹਾਦਰ ਗੜ੍ਹ ਗੁਰੂ ਤੇਗ ਬਹਾਦਰ ਜੀ ਦੇ ਨਾਮ

ਗੁਰੂ ਸਾਹਿਬ ਜੀ ਦਾ ਸੈਫ਼ਾਬਾਦ ਠਹਿਰਨਾ ਸੁਣ ਕੇ ਸਤਸੰਗੀ ਲੋਕ ਹਿੰਦੂ ਮੁਸਲਮਾਨ ਗ੍ਰੇਹੀ ਫਕੀਰ ਬਹੁਤ 'ਕੱਠੇ ਹੋ ਗਏ, ਜਿਸ ਕਰ ਕੇ ਹਰ ਵੇਲੇ ਸਤਸੰਗ ਦੀ ਚਰਚਾ ਦਾ ਪਰਚਾ ਬਣਿਆ ਰਹੇ। ਸੈਫ਼ ਅਲੀ ਖਾਂ ਸਭ ਤਰ੍ਹਾਂ ਸਭ ਦੀ ਸੇਵਾ ਕਰਦਾ ਰਿਹਾ। ਉਸ ਸਮੇਤ ਚੌਪਰੀ ਧੰਮੇ ਆਦਿਕ ਸਤਸੰਗੀਆਂ ਨੇ ਤਾਂ ਬਹੁਤ ਚਾਹਿਆ ਕਿ ਗੁਰੂ ਜੀ ਏਥੇ ਹੀ ਰਹਿਣ ਪਰ ਗੁਰੂ ਸਾਹਿਬ ਜੀ ਨੇ ਧਰਮ ਵਾਸਤੇ ਸੀਸ ਦੇਣਾ ਸੀ, ਨਾ ਹਟੇ। ੧੭ ਅੱਸੂ ਨੂੰ ਸੈਫ਼ਾਬਾਦੋਂ ਤੁਰ ਕੇ; ਜਿੱਥੇ ਹੁਣ ਪਟਿਆਲੇ ਮੋਤੀ ਬਾਗ^{**} ਪਾਸ ਗੁਰਦੁਆਰਾ ਹੈ, ਜਾ ਰਹੇ। ਕਾਇਮਪੁਰ, ਬਿਲਾਸਪੁਰ ਦੇ ਵਿਚਕਾਰ ਓਥੇ ਰਾਤ ਰਹਿ ਕੇ ਕਸਬੇ ਸਮਾਣੇ ਤੋਂ ਦੱਖਣ ਵੱਲ ਜਾ ਉੱਤਰੇ। ਸਿੱਖਾਂ ਨੇ ਸੇਵਾ ਕੀਤੀ। ਓਥੋਂ ਦਾ ਉਮਰਾ {ਸਮਾਣੇ ਪਹੁੰਚਣਾ} ਮੁਹੰਮਦ ਬਖਸ਼ ਮੜਲ ਰਾਜਪੂਤ ਸੈਫ਼ ਅਲੀ ਖਾਂ ਦੇ ਮਕਾਨ ਪੁਰ ਕਈ ਦਿਨ ਰਹਿ ਕੇ ਗੁਰੂ ਸਾਹਿਬ ਜੀ ਦੀ ਸੰਗਤ ਕਰ ਆਇਆ ਸੀ। ਏਸ ਕਰ ਕੇ ਗੁਰੂ ਜੀ ਨੂੰ ਸੱਚੇ ਬ੍ਰਹਮ ਗਯਾਨੀ ਤੇ ਸਰਬ ਸ਼ਕਤੀਵਾਨ ਮੰਨਦਾ ਸੀ। ਆਗਮਨ ਸੁਣ ਕੇ ਪਾਸ ਆਇਆ। ਦੁੱਧ ਮਠਿਆਈ ਹਿੰਦੂਆਂ ਤੋਂ ਚੁਕਾ ਲਿਆਇਆ। ਬਚਨ ਬਿਲਾਸ ਸੁਣ ਕੇ ਨਿਹਾਲ ਹੋਯਾ। ਜਦ ਮੁੜ ਕੇ ਘਰ ਨੂੰ ਗਿਆ ਤਾਂ ਉਸ ਨੇ ਸ਼ਹਿਰ ਵਿੱਚ ਬਾਦਸ਼ਾਹੀ ਸਵਾਰ ਫਿਰਦੇ ਦੇਖੇ। ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਅਹਿਦੀਏ ਭੇਜ ਕੇ ਬੁਲਾਇਆ ਸੀ। ਗੁਰੂ ਜੀ ਨੇ ਆਪੇ ਦਿੱਲੀ ਪਹੁੰਚਣ ਦਾ ਬਚਨ ਕਰ ਲੀਤਾ ਸੀ। ਹੁਣ ਪਹੁੰਚੇ ਨਹੀਂ। ਅਸੀਂ ਉਨ੍ਹਾਂ ਨੂੰ ਲੱਭਦੇ ਫਿਰਦੇ ਹਾਂ। ਲੱਭ ਜਾਣ ਤਾਂ ਦਿੱਲੀ ਪੁਚਾ ਕੇ ਇਨਾਮ ਲਵਾਂਗੇ। ਏਹ ਗੱਲ ਸੁਣ ਕੇ ਮੁਹੰਮਦ ਬਖਸ਼ ਦੇ ਅੰਦਰ ਹੌਲ ਪੈ ਗਿਆ। ਉਨ੍ਹਾਂ ਨੂੰ ਤਾਂ ਦੂਜੇ ਪਾਸੇ ਵੱਲ ਟਾਲਿਆ ਆਪ ਤੇ ਪੁੱਠੇ ਪੈਰੀਂ ਗੁਰੂ ਜੀ ਦੇ ਪਾਸ ਆਯਾ ਤੇ ਸਾਰਾ ਹਾਲ ਸੁਣਾ ਕੇ ਅਰਜ਼ ਕੀਤੀ ਕਿ ਆਪ ਮੇਰੀ ਗੜ੍ਹੀ ਵਿੱਚ ਚੱਲ ਰਹੇ। ਗੁਰੂ ਸਾਹਿਬ ਜੀ ਦੇ ਨਾ ਹਰਖ ਨਾ ਸ਼ੋਕ, ਪ੍ਰਸੰਨ ਬਦਨ ਹੱਸ ਕੇ ਆਖਣ ਲੱਗੇ, “ਭਾਈ! ਪ੍ਰਭੂ ਦਾ ਹੁਕਮ ਜਿਕੁੰ ਹੈ ਓਸੇ ਤਰ੍ਹਾਂ ਵਰਤੇਗਾ। ਹੁਣ ਸਾਡੇ ਥੋਹੜੇ ਦਿਨ ਰਹਿੰਦੇ ਹਨ। ਏਹ ਠੀਕਰਾ ਔਰੰਗੇ ਦੇ ਸਿਰ ਭੰਨਨਾ ਹੈ। ਤਾਂ ਹੀ ਅਸੀਂ ਓਧਰੇ ਜਾ ਰਹੇ ਹਾਂ। ਤੂੰ ਜ਼ਰਾ ਗ੍ਰਾਮ ਨਾ ਕਰ। ਅਸੀਂ ਆਹ ਸਾਢੇ ਤਿੰਨ ਹੱਥ ਦੇਹ ਨਹੀਂ, ਏਸ ਦੇ ਸਾਖੀ ਪਾਰਬ੍ਰਹਮ ਰੂਪ ਹਾਂ। ਇੱਕ ਦਿਨ ਏਸ ਹੱਡ ਚੰਮ ਦੇ ਥੈਲੇ ਮਹਾਂ ਮੈਲੇ ਕੁਚੈਲੇ ਨੂੰ ਛੱਡਣਾ ਹੈ। ਅਵਤਾਰ ਪੈਗੰਬਰ ਛੱਡਦੇ ਰਹੇ ਹਨ। ਤਾਂ ਤੇ ਏਸ ਦੇ ਗਾਹਕ ਚਮਾਰ ਦੇ ਮੱਥੇ ਚੰਮ ਕਿਉਂ ਨਾ ਮਾਰੀਏ? ਸਾਨੂੰ ਤਾਂ ਏਸ ਦੇਹ ਦੇ ਰਹਿਣੇ ਅਰ ਜਾਣ ਦਾ ਜ਼ਰਾ ਭਰ ਹਰਖ ਸ਼ੋਕ ਨਹੀਂ। ਤੂੰ ਸਤਸੰਗੀ ਹੋ ਕੇ ਐਡਾ ਸੰਸਾ ਕਿਉਂ ਕਰਦਾ ਹੈਂ? ਸਾਡੀ ਸੰਗਤ ਦਾ ਫਲ ਏਹੋ ਹੈ ਕਿ ਤਨ, ਧਨ, ਕੁਟੰਬ ਤੋਂ ਨਿਰਮੋਹ ਰਹਿ ਕੇ ਪਰਮਾਨੰਦ ਵਿੱਚ ਮਗਨ ਤੇ ਪ੍ਰਭੂ ਦੀ ਭਾਵੀ ਉੱਤੇ ਪ੍ਰਸੰਨ ਰਹਿ ਕੇ ਦੁਨੀਆਂ ਨੂੰ ਮਿਥਿਆ ਸੂਪਨ ਸਮਾਨ ਮੰਨਾ।”

ਯਥਾ:

ਮਨ ਕਹਾ ਬਿਸਾਰਿਓ ਰਾਮ ਨਾਮੁ ॥

ਪੁਰ ਬਨਵਾਯਾ। ਓਦੋਂ ਦੋ ਹੀ ਥਾਈਂ ਦੋ ਗੁਰਦਵਾਰੇ ਤਥਾਰ ਕਰ ਦਿੱਤੇ ਜੋ ਹੁਣ ਤੱਕ ਬਾਹਰ, ਦੂਜਾ ਕਿਲ੍ਹੇ ਵਿੱਚ ਹੈ ਅਤੇ ਸੈਫ਼ ਅਲੀ ਖਾਂ ਦੀ ਕਬਰ ਦੀ ਆਬਾਦੀ ਵਾਸਤੇ ਇੱਕ ਖੂਹ ਮਾਫ਼ੀ ਤੇ ਇੱਕ ਪਿੰਡ ਉਸ ਦੀ ਉਲਾਦ ਨੂੰ ਦਿੱਤਾ ਸੀ ਜੋ ਹੁਣ ਉਸ ਦੀ ਉਲਾਦ ਚੰਗੀ ਨਾ ਰਹਿਣੇ ਕਰ ਪਿੰਡ ਖੁਸ਼ ਗਿਆ ਹੈ ਅਤੇ ਖੂਹ ਹੈ।

*ਇਹ ਗੁਰਦੁਆਰਾ ੧੯੦੯ ਬਿਕ੍ਰਮੀ ਨੂੰ ਮੇਰੇ ਸਾਹਮਣੇ ਬਣਿਆ ਹੈ ਪਰ ਬਣਨ ਦੀ ਅਚਰਜ ਕਥਾ ਹੈ। ਇੱਕ ਦਿਨ ਸ: ੧੯੦੯ ਬਿਕ੍ਰਮੀ ਨੂੰ ਮਹਾਰਾਜ ਕਰਮ ਸਿੰਘ ਨੇ ਏਥੇ ਵਾਂਸ ਉੱਤੇ ਗੜਵਾ ਰਖਵਾ ਕੇ ਫੌਜ ਨੂੰ ਹੁਕਮ ਦਿੱਤਾ ਕਿ ਨਿਸਾਨੇ ਮਾਰੋ, ਅਨੇਕ ਸਿੱਖਾਂ ਸਰਦਾਰਾਂ ਨੇ ਬੰਦੂਕਾਂ ਚਲਾਈਆਂ ਕਿਸੇ ਦੀ ਗੋਲੀ ਨਾ ਲੱਗੀ। ਏਥੋਂ ਪੁਟਵਾ ਕੇ ਦੂਜੀ ਜਗ੍ਹਾ ਵਾਂਸ ਗਡਿਆ ਤਾਂ ਅਨੇਕ ਗੜਵੇ ਉਡਾਏ ਗਏ। ਮਹਾਰਾਜੇ ਨੇ ਫੇਰ ਏਸੇ ਥਾਂ ਨਿਸਾਨਾਂ ਗੜਵਾਯਾ। ਬੰਦੂਕਾਂ ਚਲਾਈਆਂ ਫੇਰ ਭੀ ਕਿਸੇ ਦੀ ਗੋਲੀ ਨਾ ਲੱਗੀ। ਏਸੇ ਤਰ੍ਹਾਂ ਚਾਰ ਵਾਰੀ ਏਥੇ ਅਤੇ ਹੋਰ ਥਾਂ ਨਿਸਾਨਾਂ ਰਖਵਾਇਆ। ਏਥੇ ਚਾਰੇ ਵਾਰੀ ਕਿਸੇ ਦੀ ਗੋਲੀ ਨਾ ਲੱਗੀ। ਮਹਾਰਾਜੇ ਨੇ ਏਸ ਜਗ੍ਹਾ ਨੂੰ ਬਰਕਤ ਵਾਲੀ ਸਮਝ ਕੇ ਚੌਤਰਾ ਬਨਵਾ ਦਿੱਤਾ। ਓਦੋਂ ਏਥੇ ਰਾਣੀ ਹੁਕਮਾ ਦਾ ਬਾਗ ਵੈਰਾਨ ਜਿਹਾ ਸੀ। ਪ੍ਰਾਚੀਨ ਕਈ ਸਿੱਖਾਂ ਨੇ ਅਰ ਇੱਕ ਅੱਸੀ ਬਰਸ ਦੇ ਮੀਏਂ ਨੇ ਗਵਾਹੀ ਦਿੱਤੀ ਕਿ ਏਥੇ ਗੁਰੂ ਤੇਗ ਬਹਾਦਰ ਜੀ ਸੈਫ਼ਾਬਾਦ ਤੋਂ ਸਮਾਣੇ ਨੂੰ ਜਾਂਦੇ ਹੋਏ ਰਹਿ ਕੇ ਗਏ ਹਨ। ਏਸ ਕਰ ਕੇ ਫੇਰ ਏਥੇ ਮਹਾਰਾਜੇ ਨਿਰਿੰਦਰ ਸਿੰਘ ਨੇ ਗੱਦੀ ਤੇ ਬੈਠ ਕੇ ਅਬਚਲ ਨਗਰ ਤੇ ਆਨਦੰਪੁਰ ਆਦਿਕ ਸਭਨਾਂ ਗੁਰਦੁਆਰਿਆਂ ਤੋਂ ਮੋਹਰਾਂ ਲਗਵਾ ਕੇ ਆਗਯਾ ਲੈ ਕੇ ਏਥੇ ਗੁਰਦੁਆਰਾ ਬਣਵਾ ਕੇ ਲੰਗਰ ਲਾ ਦਿੱਤਾ ਜੋ ਹੁਣ ਹੈ।

ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥
 ਇਹੁ ਜਗ ਧੂਏ ਕਾ ਪਹਾਰ ॥
 ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥
 ਧਨੁ ਦਾਰਾ ਸੰਪਤਿ ਗ੍ਰੋਹ ॥
 ਕਛੁ ਸੰਗਿ ਨ ਚਾਲੈ ਸਮਝ ਲੇਹ ॥੨॥
 ਇਕ ਭਗਤਿ ਨਾਰਾਇਨ ਹੋਇ ਸੰਗਿ ॥
 ਕਹੁ ਨਾਨਕ ਭਜੁ ਤਿਹ ਏਕ ਰੰਗਿ ॥੩॥੪॥

(ਬਸੰਤ, ਮ: ੯ - ੧੧੯੯/੮੨)

ਏਹ ਬਚਨ ਸੁਣ ਕੇ ਮੁਹੰਮਦ ਬਖਸ਼ ਨੇ ਆਖਿਆ, “ਮਹਾਰਾਜ! ਹੋ ਤਾਂ ਠੀਕ ਐਸੇ ਹੀ ਜੈਸੇ ਆਪ ਆਖਦੇ ਹੋ ਪ੍ਰੰਤੂ ਬ੍ਰਹਮ ਗਯਾਨੀ ਸੱਤਪੁਰਖਾਂ ਦੀ ਦੇਹ ਅਨੰਤ ਜੱਗਯਾਸੀ ਜਨਾਂ ਦੀ ਕਲਯਾਣ ਲਈ ਹੁੰਦੀ ਹੈ। ਜਿਸ ਤੋਂ ਐਡਾ ਅਮੋਲਕ ਕੈਵਲਯ ਮੁਕਤੀ ਦੇਣ ਵਾਲਾ ਬ੍ਰਹਮ ਗਿਆਨ ਪ੍ਰਾਪਤ ਹੋਵੇ, ਉਸ ਦੀ ਰੱਖਯਾ ਕਰਨੀ ਭੀ ਅਵੱਸ਼ੇਸ਼ ਉਚਿਤ ਹੈ। ਭਾਵੇਂ ਆਪ ਨੂੰ ਤਾਂ ਇੱਛਾ ਨਹੀਂ, ਪਰ ਮੇਰੇ ਜੇਹੇ ਜਗਯਾਸੀ ਤਾਂ ਆਪਣੀ ਕਲਯਾਣ ਵਾਸਤੇ ਆਪ ਦੇ ਸਰੀਰ ਦੀ ਸੁਖ ਮਨਾਂਵਦੇ ਹਨ। ਤਾਂ ਤੇ ਓਨ੍ਹਾਂ ਦੀ ਇੱਛਾ ਪੂਰੀ ਕਰਨ ਵਾਸਤੇ ਆਪ ਕ੍ਰਿਪਾ ਕਰੋ। ਸੇਵਕ ਦੀ ਹਵੇਲੀ ਵਿੱਚ ਚੱਲ ਬਿਰਾਜੋ।” ਉਸ ਦੀ ਅਤਜੰਤ ਸੱਚੇ ਦਿਲੋਂ ਪ੍ਰੀਤ ਵੇਖ ਕੇ ਗੁਰੂ ਜੀ ਨੇ ਆਪਣੇ ਸਾਥੀਆਂ ਨੂੰ ਭਾਵੇਂ ਸੈਫਾਬਾਦੋਂ ਭੀ ਪਿੱਛੇ ਮੌਜੂਦ ਦਿੱਤਾ ਸੀ। ਪਰ ਹੁਣ ਫੇਰ ਸਭ ਨੂੰ ਤਾੜ ਕੇ ਚੰਗੀ ਤਰ੍ਹਾਂ ਕਹਿ ਦਿੱਤਾ ਕਿ ਅਸੀਂ ਤਾਂ ਧਰਮ ਪੁਰ ਕੁਰਬਾਨ ਹੋਣ ਲਈ ਜ਼ਰੂਰ ਦਿੱਲੀ ਜਾਣਾ ਹੈ। ਜਿਸ ਨੇ ਸਾਡੇ ਨਾਲ ਧਰਮ ਰੱਖਯਾ ਪੁਰ ਕਸਟ ਸਹਿਕੇ ਪ੍ਰਾਣ ਦੇਣੇ ਹੋਣ, ਓਹ ਚੱਲੋ। ਬਾਕੀ ਸਭ ਆਪਣੀ ਆਪਣੀ ਇੱਛਾਨੁਸਾਰ ਚਲੇ ਜਾਓ ਤੁਸਾਨੂੰ ਕੋਈ ਨਾ ਫੜੇਗਾ। ਕਈ ਕੁ ਏਹ ਹੁਕਮ ਸੁਣ ਕੇ ਸਿਰ ਧੁਨ ਧੁਨ ਮੱਥਾ ਟੇਕ ਟੇਕ ਸ਼ੋਕ ਦੇ ਦਰਯਾ ਵਿੱਚ ਗੋਤੇ ਖਾਂਦੇ ਤੇ ਹੰਡੂ ਵਹਾਉਂਦੇ ਆਪੋ ਆਪਣੇ ਪਿੰਡਾਂ ਵੱਲ ਤੁਰ ਗਏ ਅਤੇ ਕਈ ਸਿੱਖ ਅਨੰਦਪੁਰ ਸਾਹਿਬਜ਼ਾਦੇ ਪਾਸ ਜਾ ਰਹੇ। ਓਨ੍ਹਾਂ ਤੋਂ ਗੁਰੂ ਜੀ ਦੇ ਸਿਦਕ ਦੀਆਂ ਤੇ ਬਾਦਸ਼ਾਹੀ ਫੌਜ ਦੀਆਂ; ਜੋ ਗੁਰੂ ਜੀ ਨੂੰ ਢੂੰਡਦੀ ਫਿਰਦੀ ਸੀ, ਗੱਲਾਂ ਸੁਣ ਕੇ ਮਾਈਆਂ ਨੇ ਬਹੁਤ ਸੰਸਾ ਕੀਤਾ।

ਏਧਰ ਦੀਵਾਨ ਮਤੀ ਰਾਮ, ਭਾਈ ਗੁਰਦਿੱਤਾ ਬੁੱਛੇ ਕਾ, ਭਾਈ ਦਿਆਲਾ ਮਨੀ ਸਿੰਘ ਦਾ ਚਾਚਾ, ਉਦਾ ਰਠੋੜ, ਭਾਈ ਜੈਤਾ ਮਜ਼ਹਬੀ ਸਿੱਖ ਜੋ ਫੇਰ ਜੀਉਣ ਸਿੰਘ ਨਾਮ ਤੇ ਉੱਘਾ ਹੋਯਾ ਹੈ; ਏਹਨਾਂ ਪੰਜਾਂ ਸਿਦਕੀ ਸਿੱਖਾਂ ਸਮੇਤ ਗੁਰੂ ਸਾਹਿਬ ਜੀ ਮੁਹੰਮਦ ਬਖਸ਼ ਦੀ ਗੜੀ ਵਿੱਚ ਚਲੇ ਗਏ। ਦੂਜੇ ਦਿਨ ਕਿਸੇ ਦੇ ਕਹੇ ਸ਼ਾਹੀ ਸਵਾਰ ਮੁਹੰਮਦ ਬਖਸ਼ ਦੇ ਦਰਵਾਜ਼ੇ ਅੱਗੇ ਜਾ ਖਲੋਤੇ। ਓਨ ਗੱਜ ਕੇ ਬੜੇ ਕ੍ਰੋਧ ਨਾਲ ਆਖਿਆ, “ਤੁਹਾਡੀ ਮੱਤ ਮਾਰੀ ਗਈ ਹੈ? ਕਿਸੇ ਮੇਰੇ ਵੈਰੀ ਦੇ ਆਖੇ ਤੁਸੀਂ ਮੇਰੇ ਬੂਹੇ ਆ ਖਲੋਤੇ ਹੋ। ਅਸੀਂ ਤਾਂ ਆਪ ਹਿੰਦੂਆਂ ਦੇ ਵੈਰੀ ਹਾਂ, ਜੇ ਹਿੰਦੂ ਦਾ ਪੀਰ ਸਾਡੇ ਹੱਥ ਲੱਗੇ ਤਾਂ ਅਸੀਂ ਐਡੇ ਕੀ ਨਿਭਾਗ ਹਾਂ ਜੋ ਫਿੱਲ ਕਰੀਏ? ਓਸੇ ਘੜੀ ਬਾਦਸ਼ਾਹ ਦੇ ਪਾਸ ਪੁਚਾ ਕੇ ਇੱਜਤ ਪਾਈਏ ਅਰ ਇਨਾਮ ਲਈਏ। ਭਲਾ ਏਹੋ ਜੇਹੀ ਵਡਿਆਈ ਨੂੰ ਕੌਣ ਨਹੀਂ ਚਾਹੁੰਦਾ? ਫੇਰ ਸਿੱਖਾਂ ਦੇ ਗੁਰੂ ਨਾਲ ਤਾਂ ਸਾਡਾ ਉੱਕਾ ਹੀ ਛੁਰੀ ਕਕੜੀ ਤੇ ਘੜੇ ਵੱਟੇ ਵਾਲਾ ਜੋੜ ਹੈ।” ਏਹੋ ਜੇਹੀਆਂ ਗੱਲਾਂ ਸੁਣ ਕੇ ਸ਼ਾਹੀ ਅਫਸਰ ਤੇ ਸਵਾਰ ਓਸ ਦੇ ਕਹਿਣੇ ਪਰ ਨਿਸਚਾ ਕਰ ਕੇ ਹੋਰ ਕਿਧਰੇ ਤੁਰ ਗਏ। ਭਾਵੇਂ ਏਹ ਬਾਤ ਬਹੁਤ ਭਜਾਨਕ ਸੀ, ਪਰ ਗੁਰੂ ਜੀ ਸੁਣ ਕੇ ਹਰਖ ਸ਼ੋਕ ਤੋਂ ਬਿਨਾਂ ਇੱਕ ਰਸ ਪਰਮਾਨੰਦ ਵਿੱਚ ਮਗਨ ਬੈਠੇ ਰਹੇ। ਮੁਹੰਮਦ ਬਖਸ਼ ਨੇ ਗੁਰੂ ਜੀ ਨੂੰ ਸੱਚੇ ਬ੍ਰਹਮਗਯਾਨੀ ਸਮਝ ਕੇ ਆਪਣੀ ਧੰਨ ਭਾਗਤਾ ਮੰਨੀ।

(ਪਾ: ੯ - ੧੯)

ਚੀਕੇ, ਕੈਂਬਲ, ਜੀਂਦ, ਕਨੌੜ ਆਦਿਕ ਨਗਰਾਂ ਬਾਣੀ ਆਗਰੇ ਜਾਣਾ

ਯੱਦਿਪਿ ਓਹ ਤਾਂ ਏਹੋ ਚਾਹੁੰਦਾ ਸੀ ਕਿ ਗੁਰੂ ਸਾਹਿਬ ਜੀ ਹਮੇਸ਼ ਮੇਰੇ ਕਿਲੇ ਬਿਰਾਜੇ ਰਹਿਣ। ਜਦ ਅੰਰੰਗੇ ਵਾਲੇ ਉਪੱਦ੍ਰਵ ਦਾ ਟਿਕ ਟਿਕਾ ਹੋ ਜਾਏਗਾ ਤਾਂ ਫੇਰ ਭਾਵੇਂ ਮਾਲਵੇ ਦੇਸ ਵਿਚਰ ਕੇ ਲੋਕਾਂ ਦਾ ਉਧਾਰ ਪਏ ਕਰਨ। ਪਰ ਓਹ ਸੱਚੇ ਧਰਮ ਦੀ ਧੂਜਾ ਛੱਪ ਕੇ ਰਹਿਣਾ ਨਹੀਂ ਚਾਹੁੰਦੇ ਸਨ। ਤਿੰਨ ਚਾਰ ਦਿਨ ਤਾਂ ਓਨ ਬੜੇ ਜ਼ੋਰ ਤੇ ਪ੍ਰੇਮ ਨਾਲ ਗੁਰੂ ਜੀ ਨੂੰ ਰੱਖਿਆ। ਸਰਬ ਭਾਂਤ ਸੇਵਾ ਕੀਤੀ। ਓੜਕ ਜਦ ਗੁਰੂ ਜੀ ਨੇ ਆਗਰੇ ਦਿੱਲੀ ਵੱਲ ਜਾਣ ਲਈ ਬਹੁਤ ਹਠ ਕੀਤਾ ਅਤੇ ਸਾਫ਼ ਸੁਣਾ ਦਿੱਤਾ ਕਿ ਸਾਡੇ ਵੱਡੇ ਗੁਰੂ ਨਾਨਕ ਸਾਹਿਬ ਜੀ ਨੇ ਮੁਗਲਾਂ ਨੂੰ ਸੱਤ ਪੀਹੜੀ ਬਾਦਸ਼ਾਹੀ ਬਖਸ਼ ਕੇ ਫੇਰ ਬਚਨ ਕੀਤਾ ਸੀ ਕਿ ਸੱਤ ਸੀਸ ਦੇ ਕੇ ਏਨ੍ਹਾਂ ਦੀ ਬਾਦਸ਼ਾਹੀ ਉਲਟਾ ਦੇਵਾਂਗੇ। ਏਸੇ ਵਾਸਤੇ ਜਿਕੂੰ ਪੰਜਵੇਂ ਤੇ ਅੱਠਵੇਂ ਗੁਰੂ ਜੀ ਨੇ ਪਿੱਛੇ ਸੀਸ ਦਿੱਤੇ, ਏਸੇ ਪ੍ਰਕਾਰ ਹੁਣ ਆਸੀਂ ਥੋੜੇ ਦਿਨ ਜੀਊਣਾ ਵੇਖ ਕੇ ਅੰਰੰਗੇ ਦੇ ਸਿਰ ਠੀਕਰਾ ਭੰਨਣ ਚੱਲੇ ਹਾਂ। ਭਾਵੇਂ ਮੁਹੰਮਦ ਬਖਸ਼ ਨੇ ਨਾਲ ਚੱਲਣ ਲਈ ਬਥੇਰਾ ਹਠ ਕੀਤਾ ਤੇ ਖਰਚ ਵਾਸਤੇ ਧਨ ਦੇਣਾ ਚਾਹਿਆ, ਪਰ ਗੁਰੂ ਜੀ ਨੇ ਕੁਛ ਨਾ ਲੀਤਾ।

ਸਮਾਣੇ ਤੋਂ ਚੱਲ ਕੇ {ਕਰਹਾਲੀ ਚੀਕ} ਕਰਹਾਲੀ ਦੁਪਹਿਰ ਕੱਟੀ। ਰਾਤ ਨੂੰ ਚੀਕੇ ਪਿੰਡ ਗਲੋਰੇ ਮਸੰਦ ਦੇ ਘਰ ਜਾ ਉੱਤਰੇ। ਓਨ ਵੱਡੇ ਉਤਸਾਹ ਨਾਲ ਸੇਵਾ ਕੀਤੀ, ਦੋ ਦਿਨ ਗੁਰੂ ਜੀ ਉਥੇ ਰਹੇ। ਤਦੋਂ ਨੂੰ ਦੜਪ ਦੇਸ ਦੀ ਸੰਗਤ ਗੁਰੂ ਜੀ ਨੂੰ ਲੱਭਦੀ ਹੋਈ ਆ ਪੁੱਜੀ, ਕਿਉਂਕਿ ਓਨ੍ਹਾਂ ਦੇ ਕੰਨ ਏਹ ਧੁਨ ਪਈ ਸੀ ਕਿ ਗੁਰੂ ਸਾਹਿਬ ਹਿੰਦੂ ਧਰਮ ਦੀ ਰੱਖਯਾ ਵਾਸਤੇ ਸੀਸ ਦੇਣ ਚੱਲੇ ਹਨ। ਏਸ ਕਰ ਕੇ ਓਨ੍ਹਾਂ ਨੇ ਵੱਡੇ ਜਤਨ ਨਾਲ ਲੱਭ ਕੇ ਗੁਰੂ ਜੀ ਦੇ ਦਰਸ਼ਨ ਜਾ ਕੀਤੇ। ਯਥਾ ਸ਼ਕਤਿ ਭੇਟਾ ਚੜ੍ਹਾਈ। ਦਰਸ਼ਨ ਉਪਦੇਸ਼ ਪਾਏ। ਗੁਰਮੁਖ ਬਣੇ, ਸ਼ਬਦ ਸਾਖੀ ਸੁਣੇ। ਮਨ ਨੂੰ ਸ਼ਾਂਤ ਹੋਈ। ਸੰਸੇ ਸ਼ੋਕ, ਮੋਹ ਸਭ ਦੂਰ ਹੋ ਗਏ। ਚੀਕੇ ਤੋਂ ਤੁਰਨ ਲੱਗਿਆਂ ਗੁਰੂ ਜੀ ਨੇ {ਗਲੋੜਾ ਮਸੰਦ} ਗਲੋੜੇ* ਮਸੰਦ ਨੂੰ ਆਖਿਆ:

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੂ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥

(ਵਰ-ਮਾਝ, ਮ: ੧ - ੧੪੧)

ਤੂੰ ਆਪਣਾ ਹੱਕ ਰੱਖ ਕੇ ਬਾਕੀ ਗੁਰੂ ਜੀ ਦਾ ਹੱਕ ਗੁਰੂ ਜੀ ਪਾਸ ਪੁਚਾਯਾ ਕਰਾ। ਜੋ ਗੁਰੂ ਤੂੰ ਜੀ ਦੇ ਨਾਮ ਦੀ ਉਗਰਾਹੀ ਸਿੱਖਾਂ ਪਾਸੋਂ ਕਰ ਕੇ ਗੁਰੂ ਪਾਸ ਨਹੀਂ ਪੁਚਾਉਂਦਾ ਏਹ ਧਨ ਤੇਰੇ ਲੋਕ ਪ੍ਰਲੋਕ ਦੇ ਸੁਖ ਨਸ਼ਟ ਕਰ ਦੇਵੇਗਾ। ਗੁਰੂ ਜੀ ਤਾਂ ਉਸ ਨੂੰ ਸੱਚਾ ਉਪਦਸ਼ ਦੇ ਕੇ ਉਥੋਂ ਚੱਲ ਕੇ

*ਗਲੋੜੇ ਦੇ ਮਾਂ ਬਾਪ ਮਰ ਗਏ ਸੀ। ਏਹ ਚੀਕੇ ਪਿੰਡ ਦਾ ਬਾਲਕ ਰੁਲਦਾ ਫਿਰਦਾ ਦੇਵ ਜੋਗ ਨਾਲ ਗੁਰੂ ਹਰਿਰਾਇ ਜੀ ਦੇ ਘੋੜਿਆਂ ਦੀ ਸੇਵਾ ਕਰਨ ਜਾ ਲੱਗਾ। ਬਾਰਾਂ ਬਰਸ ਪ੍ਰੇਮ ਨਾਲ ਟਹਿਲ ਕੀਤੀ, ਜਿਸ ਤੋਂ ਖੁਸ਼ੀ ਹੋ ਕੇ ਉਨ੍ਹਾਂ ਨੇ ਇਸਨੂੰ ਬਾਂਗਰ ਦੇਸ ਦਾ ਮਸੰਦ ਕਰ ਦਿੱਤਾ। ਅੱਗੇ ਓਨ ਸਨੇ ਸਨੇ ਆਪਣੀ ਮਿੱਠੀ ਜ਼ਬਾਨ ਤੇ ਫਿਰਤ ਦੇ ਜ਼ੋਰ ਗੁਰੂ ਜੀ ਦੀ ਸਿੱਖੀ ਬਹੁਤ ਵਧਾਈ। ਹਾਂਸੀ, ਹਸਾਰ ਤੱਕ ਜੋ ਕੋਈ ਕਿਤੇ ਗੁਰੂ ਜੀ ਦਾ ਸਿੱਖ ਸੀ ਜਾ ਨਵਾਂ ਹੋਣ ਸਭ ਤੋਂ ਕਾਰ ਭੇਟ ਲੈ ਕੇ ਜਮ੍ਹਾਂ ਕਰਦਾ ਰਿਹਾ। ਗੁਰੂ ਜੀ ਪਾਸ ਨਾ ਪੁਚਾਈ। ਜਦ ਗਲੋੜਾ ਕਿਤੇ ਵਾਂਢੇ ਗਿਆ ਤਾਂ ਉਸ ਦੀ ਤੀਵੰਹਿਂ ਨੂੰ ਜੋ ਬਹੁਤ ਭੋਲੀ ਸੀ, ਇੱਕ ਚਲਾਕ ਬ੍ਰਾਮਣੀ ਜੋ ਓਨਾਂ ਦੀ ਗੁਆਂਢਣ ਸੀ ਆਖਣ ਲੱਗੀ, “ਭੈਣ! ਸਾਡੇ ਘਰ ਪੰਜ ਕੁ ਸੇਰ ਰੁਪੱਜੇ ਧੈਸੇ ਸੀ, ਉੱਲੀ ਨੇ ਖਾ ਲੀਤੇ। ਤੁਸੀਂ ਸੁਕਾ ਰਖਣੇ। ਨਹੀਂ ਤਾਂ ਉੱਲੀ ਖਾ ਜਾਓ।” ਗਲੋੜੇ ਦੀ ਇਸਤ੍ਰੀ ਨੇ ਉਸੇ ਵੇਲੇ ਅੰਦਰੋਂ ਟੋਆ ਪੁੱਟ ਕੇ ਮੱਟ ਵਿੱਚੋਂ ਰੁਪੱਜੇ ਕੱਢ ਕੱਢ ਬਾਹਮਣੀ ਤੋਂ ਕੋਠੇ ਉੱਤੇ ਸੁਕਣੇ ਪਵਾ ਦਿੱਤੇ। ਓਹ ਭੋਲੀ ਭਰ ਭਰ ਲੈ ਜਾਂਦੀ ਰਹੀ। ਨਾਲੇ ਆਪਣੇ ਘਰ ਸੁਟਦੀ ਗਈ। ਜਦ ਸੁਕ ਕੇ ਫੇਰ ਮੱਟ ਵਿੱਚ ਪਾਏ ਤਾਂ ਮਟ ਉਣਾ ਰਿਹਾ। ਮੋਮੋ ਠੱਗਣੀ ਬ੍ਰਾਹਮਣੀ ਬੋਲੀ ਏਹ ਭੀ ਮੇਰਾ ਉਪਕਾਰ ਹੈ। ਜੇ ਨਾ ਸੁਕਾਂਵਦੀ ਤਾਂ ਸਭ ਨੂੰ ਉੱਲੀ ਖਾ ਜਾਂਦੀ। ਕਿਉਂਕਿ ਗਲੋੜਾ ਗਿੱਲੇ ਰੁਪੱਜੇ ਲਿਆ ਕੇ ਅੰਦਰ ਪਾ ਛੱਡਦਾ ਹੈ। ਓਹ ਭੋਲੀ ਜੱਟੀ ਸਭ ਸੱਚ ਮੰਨ ਗਈ। ਜਦ ਗਲੋੜਾ ਨੇ ਆ ਕੇ ਏਹ ਗੱਲ ਸੁਣੀ ਤਾਂ ਇਸਤ੍ਰੀ ਨੂੰ ਮਾਰਿਆ ਕੁਟਿਆ। ਬ੍ਰਾਹਮਣ ਤੇ ਗਲੋੜਾ ਦੋਵੇਂ ਆਪੋ ਵਿੱਚ ਲੜ ਮਰ ਗਏ। ਔਰਤਾਂ ਰੰਡੀਆਂ ਨੇ ਧਨ ਲੋਕਾਂ ਨੂੰ ਖੁਲਾ ਛੱਡਿਆ। ਗੁਰਾਂ ਦਾ ਬਚਨ ਸੁਫਲਾ ਹੋਯਾ। ਅਧਰਮ ਦਾ ਧੈਸਾ ਪ੍ਰਾਣਾਂ ਨੂੰ ਭੀ ਭੀ ਲੈ ਗਿਆ। ਸੱਚ ਹੈ ‘ਗੁਰ ਕੇ ਧਨ ਕੇ ਜੇ ਜਨ ਹਰ ਹੈ। ਹਤ ਤੇਜ ਬਿਖੂਤ ਦੁਖੀ ਮਰ ਹੈ।’ ਐਸੀ ਅਧਰਮ ਦੀ ਮਾਜਾ ਸੰਗ੍ਰਹਿ ਕਰਨੀ ਮਹਾਂ ਦੁਖਾਈ ਹੈ। ਯਥਾ ‘ਜੁਰੇ ਤੁ ਰੱਖਯਾ ਨਿਪਟ ਕਰ ਜਾਇ ਤੁ ਪ੍ਰਾਣ ਸਮੇਤ।’ ਤਾਂ ਤੇ ਧਰਮ ਦੀ ਕਮਾਈ ਕੱਠੀ ਹੋਵੇ ਤਾਂ ਨਿਸੰਗ ਜਮ੍ਹਾਂ ਕਰੋ। ਯਥਾ ‘ਪੂਰ ਅਨੀਤਿ ਨ ਸੂਮ ਪਨ ਕਰ ਕਬਹੂ ਧਨ ਜੋਰ। ਖਾਏ ਖਰਚੇ ਜੋ ਜੁਰੇ ਤੋਂ ਜੋਰੀਓ ਕਰੋ।’

ਕੱਢੇ ਪਿੱਡ ਜਾ ਉੱਤਰੇ, ਅਰ ਸੰਗਤ ਦੀ ਮੋੜੀ ਨਾ ਮੁੜੀ, ਪਹੋਏ ਤੱਕ ਨਾਲ ਹੀ ਗਈ। ਕੱਢੇ ਵਾਲੇ ਰੂਪੇ ਮਸੰਦ ਨੇ (ਜਿਸ ਨੂੰ ਏਸੇ ਦੇਸ ਦੀ ਗੁਰਸਿੱਖੀ ਦਾ ਮਸੰਦ ਛੀਵੇਂ ਗੁਰੂ ਜੀ ਕਰ ਗਏ ਸੇ) ਗੁਰੂ ਜੀ ਦੀ ਜਰਾ ਭੀ ਸੇਵਾ ਨਾ ਕੀਤੀ, ਸਗੋਂ ਇਹ ਬਹਾਨਾ ਬਣਾ ਕੇ ਮਿਲਣ ਭੀ ਨਾ ਆਯਾ ਕਿ ਜੇ ਮੈਂ ਗੁਰੂ ਜੀ ਨੂੰ ਮਿਲਿਆ ਤਾਂ ਤੁਰਕ ਮੈਨੂੰ ਫਾਂਸੀ ਦੇ ਛੱਡਣਗੇ, ਉਸ ਦੀ ਭਾਉਣੀ ਦਾ ਫਲ ਉਸ ਨੂੰ ਉਸੇ ਥਾਂ ਬੋਹੜ ਨਾਲ ਫਾਂਸੀ ਮਿਲੀ। ਜਿਸ ਭਾਗੂ ਨਾਮ ਜ਼ਿਮੀਦਾਰ ਨੇ ਗੁਰੂ ਜੀ ਦੀ ਸੇਵਾ ਕੀਤੀ ਸੀ ਗੁਰੂ ਜੀ ਨੇ ਖੁਸ਼ ਹੋ ਕੇ ਉਸ ਨੂੰ ਪੰਜ ਸੌ ਰੂਪਯੇ ਦਾ ਬਦਰਾ ਦੇ ਕੇ ਬਚਨ ਕੀਤਾ ਕਿ ਏਸ ਰੂਪਏ ਨਾਲ ਏਥੇ ਦ੍ਰਖਤ ਬਾਗ ਖੂਹ ਲਾਓ। ਉਨ ਉਹੋ ਕੰਮ ਕੀਤਾ, ਜਿਸ ਦਾ ਫਲ ਹੁਣ ਉਸੇ ਦੀ ਸੰਤਾਨ ਕੱਢੇ ਵਿੱਚ ਵਸਦੀ ਹੈ, ਤੇ ਗੁਰਦੁਆਰੀਏ ਭੀ ਉਹੋ ਹਨ। ਕੱਢੇ ਤੋਂ ਚੱਲ ਕੇ ਪਹੋਏ ਸ੍ਰਸੂਤੀ ਦੇ ਇਸ਼ਨਾਨ ਦਾਨ ਕਰ ਕੇ ਸੰਗਤ ਨੂੰ ਪਿੱਛੇ ਮੌਜ਼ਿਆ, ਆਪ ਰਹੇਲੇ* ਜਾ ਰਹੇ। ਲੋਕਾਂ ਨੇ ਬਹੁਤ ਸੇਵਾ ਕੀਤੀ। ਉਥੋਂ ਅੱਗੇ ਲੱਖਣ ਮਾਜਰੇ ਰੋਹਤਕ ਆਦਿਕ ਅਨੇਕ ਪਿੰਡਾਂ ਵਿੱਚ ਉੱਤਰ ਕੇ ਬੇਅੰਤ ਲੋਕਾਂ ਨੂੰ ਸੁਸ਼ੱਤੇ ਲਾਉਂਦੇ ਹੋਏ ਕਸਬੇ ਕਨੌੜ ਦੇ ਪਾਸ ਜਾ ਬਿਰਾਜੇ, ਲੋਕਾਂ ਨੇ ਦਰਸ਼ਨ ਪਾਏ, ਸੇਵਾ ਕੀਤੀ। ਉਥੇ ਇੱਕ ਸੰਤ ਬਾਉਲੀ ਉੱਤੇ ਰਿਹਾ ਕਰਦਾ ਸੀ। ਉਨ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜਾ! ਮੈਂ ਪਹਿਲੇ ਬਹੁਤ ਜਪ, ਤਪ, ਤੀਰਬ, ਬਰਤ ਕੀਤੇ, ਫੇਰ ਯੱਗ ਸਾਧਨਾ ਸਿੱਖੀ, ਹੁਣ ਜਿਤਨਾ ਚਿਰ ਚਾਹਾਂ ਸਮਾਧੀ ਲਾ ਰੱਖਦਾ ਹਾਂ ਪਰ ਦੁਤੀਆ ਭਾਵ, ਰਾਗ, ਦੈਖ ਕ੍ਰੋਧ, ਹੰਕਾਰ ਦੂਰ ਨਹੀਂ ਹੋਏ ਜਿਨ੍ਹਾਂ ਕਰ ਕੇ ਮਨ ਸੜਦਾ ਹੈ ਤੇ ਸ਼ਾਂਤ ਨਹੀਂ ਪ੍ਰਾਪਤ ਹੋਈ। ਤਾਂ ਗੁਰੂ ਜੀ ਨੇ ਸ਼ਬਦ ਉਚਾਰਿਆ:

ਤਿਹ ਜੋਗੀ ਕਉ ਜੁਗਤਿ ਨ ਜਾਨਉ ॥

ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥

ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥

ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥

ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥

ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥

(ਧਨਸਰੀ, ਮ: ਦ - ੯੮੫)

ਏਸ ਸ਼ਬਦ ਦੇ ਅਰਥ ਸਮਝਾ ਕੇ ਬਚਨ ਕੀਤਾ, “ਬ੍ਰਹਮ ਗਜਾਨ ਬਿਨਾਂ ਦੈਤ ਭਾਵ ਦੂਰ ਨਹੀਂ ਹੁੰਦਾ। ਦੂਈ ਦੂਰ ਹੋਏ ਬਿਨਾਂ ਅੰਦਰ ਸ਼ਾਂਤੀ ਨਹੀਂ ਵਰਤਦੀ।” ਫੇਰ ਭੀ ਜਦ ਉਨ ਬ੍ਰਹਮਗਜਾਨ ਦੀ ਤੀਬ੍ਰ ਇੱਛਾ ਪ੍ਰਗਟ ਕੀਤੀ, ਤਾਂ ਗੁਰੂ ਜੀ ਨੇ ਉਸ ਨੂੰ ਪਹਿਲੇ ਤੜ੍ਹ ਮਿਥਿਆ, ਆਤਮਾ ਅਨਾਤਮਾ ਦਾ ਬਿਬੇਕ ਦ੍ਰਿੜਾਯਾ। ਫੇਰ ਨੌ ਦੇਸ ਕਾਲ ਵਸਤੂ ਜੀਵ ਦੇ ਵੱਖੋ ਵੱਖ ਦਿਖਾ ਕੇ ਏਨ੍ਹਾਂ ਦਾ ਸਾਖੀ ਅਧਿਸਠਾਨ ਸੁੱਧ ਆਤਮਾ ਦਾ ਪਾਰਬ੍ਰਹਮ ਦੇ ਨਾਲ ਠੀਕ ਅਭੇਦ ਕਰਾ ਦਿੱਤਾ ਜਿਸ ਤੋਂ ਬ੍ਰਹਮਗਜਾਨ ਸਾਖਜਾਤ ਹੋਣੇ ਕਰ ਉਹ ਪਰਮਾਨੰਦ ਦੀ ਪ੍ਰਾਪਤੀ, ਸੰਸਾਰ ਦੁੱਖ ਦੀ ਨਵਿਰਤੀ ਰੂਪ ਕੈਵਲਜ ਮੁਕਤੀ ਨੂੰ ਪ੍ਰਾਪਤ ਹੋ ਕੇ ਸ਼ਾਂਤਿ ਚਿੱਤ ਹੋ ਬੈਠਾ। ਗੁਰੂ ਸਾਹਿਬ ਜੀ ਭੀ ਉਸ ਦੇ ਮੱਥੇ ਪੁਰ ਪਰਮਾਨੰਦ ਦਾ ਨੁਰ ਪ੍ਰਗਟ ਹੋਯਾ ਦੇਖ ਕੇ ਬੜੇ ਪ੍ਰਸੰਨ ਹੋਏ। ਜਦ ਉਥੋਂ ਤੁਰਨ ਲੱਗੇ ਤਾਂ ਉਸ ਸੰਤ ਨੇ ਆਪਣੀ ਯੋਗ ਕਲਾ ਨਾਲ ਗੁਰੂ ਜੀ ਦਾ ਸੰਕਲਪ ਤੇ ‘ਭਵਿੱਖਜਤ’ ਹੋਣਹਾਰ ਦੇਖ ਕੇ ਬੇਨਤੀ ਕੀਤੀ, “ਜੇ ਮੈਨੂੰ ਹੁਕਮ ਦਿਓ ਤਾਂ ਏਸ ਅੰਰੰਗੇ ਨੂੰ ਮਾਰ ਕੇ ਹੁਣੇ ਕਜੀਆ ਮੁਕਾ ਛੱਡਾਂ, ਜਿਸ ਤੋਂ ਸਾਰੀ ਹਿੰਦਵਾਇਣ ਦੇ ਕਲੇਸ਼ ਮਿੱਟ ਜਾਣ।” ਗੁਰੂ ਜੀ ਨੇ ਉਸ ਦੀ ਉੱਗਲ ਫੜੀ ਤਾਂ ਦਿੱਬਜ ਦ੍ਰਿਸ਼ਟ ਹੋਣੇ ਕਰ ਉਸ ਨੂੰ ਗੁਰੂ ਵਿੱਚ ਸ਼ਰਧਾ ਤੇ ਭਾਵੀ ਮੰਨਣ ਵਿੱਚ

*ਏਥੇ ਲੱਛਾ ਸਿੰਘ ਨਿਰਮਲੇ ਸੰਤ ਨੇ ਸੰਮਤ ੧੯੨੮ ਬਿਕ੍ਰਮੀ ਨੂੰ ਇੱਕ ਮਕਾਨ ਪੱਕਾ ਇੱਕ ਖੂਹ ਬਨਵਾਯਾ। (ਏਹ ਸੰਮਤ ਖੂਹ ਵਿੱਚ ਪੱਥਰ ਤੇ ਉਕਰਿਆ ਹੋਯਾ ਹੈ) ਉਸ ਦੇ ਪੋਤੇ ਚੇਲੇ ਸੰਗਤ ਸਿੰਘ ਦੇ ਵੇਲੇ ਸੰਮਤ ੧੯੨੨ ਬਿਕ੍ਰਮੀ ਨੂੰ ਮੈਂ ਉਥੇ ਗਿਆ ਸੀ। ਗਊਆਂ, ਮਹੀਆਂ ਦਾ ਦੁੱਧ ਕੜਾਹੇ ਵਿੱਚ ਸਾਰਾ ਦਿਨ ਚੜ੍ਹਦਾ ਰਹਿੰਦਾ। ਜਦ ਕੋਈ ਸਿੱਖ ਸਾਧ ਚਾਹੇ ਤਾਂ ਬਾਟੀ ਭਰ ਕੇ ਪਿਲਾ ਦਿੰਦਾ। ਏਸੇ ਲੱਛਾ ਸਿੰਘ ਨੇ ਲੋਂਗੋਵਾਲ ਦੋ ਫੇਰੇ ਪਾਏ। ਇੱਕ ਪਿੰਡਾਂ ਬਾਹਰ, ਜਿਸ ਨਾਲ ਦੋ ਹੱਲ ਦੀ ਜ਼ਮੀਨ ਮਾਫ਼ੀ ਸੀ, ਹੁਣ ਦਾਮੀ ਹੋ ਗਈ। ਦੂਜੀ ਧਰਮਸ਼ਾਲਾ ਨਗਰ ਵਿੱਚ ਬਣਵਾ ਕੇ ਆਪਣੇ ਚੇਲੇ ਭਾਗ ਸਿੰਘ ਨੂੰ ਸੌਂਪੀ। ਉਸ ਨਾਲ ਦਸ ਹੱਲ ਦੀ ਜ਼ਮੀਨ ਮਾਫ਼ੀ ਹੈ।

ਮੁਕਤੀ ਮਲੂਮ ਹੋਈ ਅਤੇ ਏਹ ਭੀ ਦੇਖ ਲੀਤਾ ਕਿ ਜੇ ਗੁਰੂ ਜੀ ਚਾਹੁਣ ਤਾਂ ਆਪਣੀ ਈਸ਼ਟਾ ਸਿੱਧੀ ਦੇ ਬਲ ਕਰ ਕੇ ਸਾਰੀ ਤੁਰਕ ਕੌਮ ਦਾ ਨਾਸ ਕਰ ਘੱਤਣਾ ਪਰ ਓਹ ਈਸ਼ਟ ਦੀ ਭਾਵੀ ਤੋਂ ਬਾਹਰ ਹੋਣਾ ਨਹੀਂ ਚਾਹੁੰਦੇ। ਏਹ ਕੌਤਕ ਦੇਖ ਕੇ ਫੇਰ ਤਾਂ ਓਨ ਗੁਰੂ ਜੀ ਦੇ ਚਰਨ ਫੜ ਲੀਤੇ ਨਾਲ ਚੱਲਣਾ ਚਾਹਿਆ। ਪਰ ਗੁਰੂ ਜੀ ਨੇ ਬਚਨ ਕੀਤਾ, “ਤੂੰ ਏਸੇ ਦੇਸ ਵਿੱਚ ਰਹੁ। ਤੈਨੂੰ ਇੱਕ {ਡੇਡਰਜਨ ਨਾਨਕੀ} ਡੇਡ ਰਾਜ* ਬ੍ਰਹਮਣ ਪਰਮਾਪਦ ਦਾ ਅਧਿਕਾਰੀ ਮਿਲੇਗਾ। ਉਸ ਨੂੰ ਜਗਾ ਦੇ ਕੇ ਫੇਰ ਤੂੰ ਸੱਚਖੰਡ ਵਿੱਚ ਸਾਡੇ ਪਾਸ ਆ ਜਾਵੀਂ। ਉਥੋਂ ਅੱਗੇ ਗੁਰੂ ਜੀ ਨੇ ਭਾਵੇਂ ਦਿੱਲੀ ਨੂੰ ਜਾਣਾ ਸੀ, ਪਰ ਆਗਰੇ ਜਾ ਰਹੇ। ਕਿਉਂਕਿ ਇੱਕ ਤਾਂ ਮਾਈ ਭਾਗੋ ਗੁਰੂ ਅਰਜਨ ਸਾਹਿਬ ਜੀ ਦੀ ਸਤਸੰਗਣ ਬਹੁਤ ਬ੍ਰਿਧ ਕਿਸੇ ਸੰਤ ਤੋਂ ਨੌਵੇਂ ਗੁਰੂ ਜੀ ਦੀ ਬਾਣੀ ਸੁਣ ਕੇ ਨੌਵੇਂ ਗੁਰੂ ਜੀ ਦੇ ਦਰਸ਼ਨ ਦੀ ਅਤਯੰਤ ਪਯਾਸੀ ਹੋ ਰਹੀ ਸੀ। ਦੂਜੇ ਇੱਕ ਸੱਯਦ ਹਸਨ ਅਲੀ ਨਾਮ ਬੁਢਾ ਨਿਰਧਰ ਹਰ ਵੇਲੇ ਏਹੋ ਚਿਤਵਦਾ ਸੀ ਕਿ ਜੇ ਗੁਰੂ ਤੇਗ ਬਹਾਦਰ ਜੀ ਸੱਚੇ ਸਤਗੁਰੂ ਅੰਤਰਜਾਮੀ ਅੰਰੰਗੇ ਦੇ ਪਾਸ ਜਾਣਾ ਚਾਹੁੰਦੇ ਹਨ ਤਾਂ ਓਹ ਹਾਕਮ ਤਾਈ ਵਾਂਕੂ ਮੇਰੇ ਉੱਤੇ ਏਹ ਪਰੋਪਕਾਰ ਕਰਨ ਕਿ ਆਪੇ ਆਗਰੇ ਆ ਜਾਣ। ਅੰਰੰਗੇ ਨੇ ਜੋ ਓਨ੍ਹਾਂ ਦੇ ਫੜਾਊਣ ਵਾਲੇ ਨੂੰ ਹਜ਼ਾਰ ਰੁਪਯਾ ਦੇਣ ਦਾ ਇਸ਼ਤਿਹਾਰ ਦੇ ਰੱਖਿਆ ਹੈ, ਓਹ ਰੁਪਯਾ ਮੈਨੂੰ ਦਿਵਾ ਜਾਣ, ਜਿਸ ਨਾਲ ਮੇਰੀ ਏਹ ਬੁਢੇਪੇ ਦੀ ਉਮਰ ਚੰਗੀ ਤਰ੍ਹਾਂ ਕਟੀ ਜਾਵੇ।

ਏਹਨਾਂ ਦੋਹਾਂ ਦੀ ਤੀਬ੍ਰ ਇਛਿਆ ਪੂਰੀ ਕਰਨ ਵਾਸਤੇ ਗੁਰੂ ਜੀ ਦਿੱਲੀ ਦਾ ਰਾਹ ਛੱਡ ਕੇ ਆਗਰੇ ਚਲੇ ਗਏ। ਪਹਿਲਾਂ ਸਹਿਰ ਵਿੱਚ ਜਿੱਥੇ ਹੁਣ ਗੁਰਦਵਾਰਾ ਹੈ, ਜਾ ਉੱਤਰੇ। ਭਾਵੇਂ ਗੁਰੂ ਜੀ ਦੇ ਦਰਸ਼ਨ ਕਰ ਕੇ ਨਿਹਾਲ ਤਾਂ ਸਾਰੀ ਸੰਗਤ ਹੋਈ, ਪਰ ਮਾਈ ਭਾਗੋ ਅਤਯੰਤ ਅਨੰਤ ਹੋਈ। ਓਸ ਨੇ ਜੋ ਬਹੁਤ ਬੀਕ ਸੂਤ ਕੱਤ ਕੇ ਗੁਰੂ ਜੀ ਵਾਸਤੇ ਪੁਸ਼ਾਕੀ ਬਣਾ ਰੱਖੀ ਸੀ; ਓਹ, ਤੇ

*ਡੇਡ ਰਾਜ ਧਰਸੂ ਪਿੰਡ ਕਨੌੜ ਤੋਂ ੪ ਕੋਹ ਬ੍ਰਾਹਮਣ ਦੇ ਘਰ ਪੈਦਾ ਹੋ ਕੇ ਗਊਆਂ ਚਾਰਦਾ ਰਿਹਾ। ਓਸੇ ਸੰਤ ਤੋਂ ਗੁਰਮੰਡ੍ਰ ਸਤਨਾਮ ਲੈ ਕੇ ਸੰਤ ਹੋ ਗਿਆ ਤੇ ਜੰਗਲਾਂ ਬਸਤੀਆਂ ਵਿੱਚ ਭਜਨ ਗਾਊਂਦਾ ਫਿਰਿਆ। ਆਖਦੇ ਹਨ ਉਸ ਅੱਗੇ ਪਰੀਆਂ ਆ ਕੇ ਨਿਰਤ ਕਰਦੀਆਂ ਸਨ। ਆਗਰੇ ਵਿੱਚ ਧਰਮ ਦਾਸ ਸੇਠ ਦੇ ਜਾ ਰਿਹਾ। ਰਾਤ ਨੂੰ ਨਿਤ ਜਮਨਾ ਪਾਰ ਚਲਾ ਜਾਏ। ਨਿਰਤ ਦੇਖੇ ਤੇ ਚਲਾ ਆਵੇ। ਇੱਕ ਦਿਨ ਓਸੇ ਸੇਠ ਦੀ ਭਣੇਵੀ ਨਾਨਕੀ ਨੇ (ਜੋ ਨਾਰੋਨਲ ਜੰਮੀ ਸੀ) ਓਸੇ ਸੰਤ ਦੇ ਪਿੱਛੇ ਜਾ ਕੇ ਲੀਲ੍ਹਾ ਵੇਖੀ ਤਾਂ ਉਸ ਨੂੰ ਭੀ ਦਿੱਬ ਦ੍ਰਿਸ਼ਟ ਹੋ ਗਈ। ਫੇਰ ਚਲੀਣੇ ਪਿੰਡ ਨਾਰੋਨਲ ਤੋਂ ਚਾਰ ਕੋਹ ਖੇਤੜੀ ਵਾਲੇ ਰਾਜੇ ਦੇ ਰਾਜ ਵਿੱਚ ਜਿੱਥੇ ਹੁਣ ਉਨ੍ਹਾਂ ਦੇ ਮੰਦਰ ਮਕਾਨਾਂ ਵਿੱਚ ਅਲੋਕਿਕ ਭਗਤੀ ਭਾਵ ਤੇ ਨਾਮ ਅਰ ਅੰਨਜ ਦਾ ਸਦਾ ਵਰਤ ਹੈ, ਉਥੇ ਡੇਡ ਰਾਜ ਪਾਸ ਜਾ ਰਹੀ। ਫੇਰ ਓਸ ਦੇ ਭਗਤੀ ਭਾਵ ਤੇ ਪ੍ਰਤਾਪ ਨਾਲ ਬਹੁਤ ਪ੍ਰਭਤਾ ਹੋ ਗਈ, ਕਿਉਂਕਿ ਬੀਬੀ ਦੀਆਂ ਕਰਮਾਤਾਂ ਭੀ ਬੇਅੰਤ ਹੀ ਲੇਕ ਵਰਣਨ ਕਰਦੇ ਹਨ। ਡੇਡ ਰਾਜ ਸਵਾ ਸੌ ਬਰਸ ਦਾ ਹੋ ਕੇ ਸੰਮਤ ੧੯੦੫ ਬਿਕ੍ਰਮੀ ਵਿੱਚ ਚੋਲਾ ਛੱਡ ਗਿਆ। ਹੁਣ ਓਸ ਦੀ ਤੇ ਨਾਨਕੀ ਦੀ ਮੂਰਤ ਮੰਦਰ ਵਿੱਚ ਪੂਜੀਦੀ ਹੈ। ਇੱਕ ਚਤਰ ਭੁਜ ਨਾਮ ਗਰੀਬ ਬਾਣੀਆਂ ਨਵਲ ਗੜ੍ਹ ਦਾ ਜੋ ਸੱਚਾ ਸੇਵਕ ਓਨ੍ਹਾਂ ਦਾ ਹੋ ਕੇ ਹੁਣ ਲੱਖਾਂ ਪਤੀ ਹੋ ਰਿਹਾ ਹੈ, ਓਸੇ ਨੇ ਮੰਦਰ ਮਕਾਨ ਬਣਾਏ। ਡੇਡ ਰਾਜ ਤੋਂ ਪਿਛੋਂ ਮਾਈ ਨਾਨਕੀ ਦੇ ਜਤ ਸਤ, ਰਿਧੀ, ਸਿਧੀ, ਤੇਜ, ਪ੍ਰਤਾਪ ਨੇ ਸਾਰਾ ਦੇਸ ਨਿਵਾ ਦਿੱਤਾ। ਬੇਅੰਤ ਸੇਵਕ ਸਤਨਾਮ ਦੇ ਉਪਦੇਸ਼ੀ ਹੋ ਗਏ। ਅਨੇਕ ਵਿਆਹੀਆਂ ਕੁਆਰੀਆਂ ਉਸ ਦੇ ਪਾਸ ਆ ਕੇ ਭਗਤੀ ਭਜਨ ਵਿੱਚ ਰੱਤੀਆਂ ਗਈਆਂ। ਸੰਮਤ ੧੯੧੩ ਬਿਕ੍ਰਮੀ ਵਿੱਚ ਓਸ ਨਾਨਕੀ ਪਿਛੋਂ ਦੂਜੀ ਨਾਨਕੀ ਬ੍ਰਹਮਣ ਦੀ ਬੇਠੀ ਗੱਦੀ ਤੇ ਬੈਠੀ। ਏਸ ਨੇ ਸੰਮਤ ੧੯੮੮ ਤੱਕ ਰਹਿ ਕੇ ਨਾਨਕੀ ਦਾ ਮਤ ਬਹੁਤ ਫੈਲਾਇਆ। ਹੁਣ ਓਸ ਦੀ ਗੱਦੀ ਪੁਰ ਕੁਸ਼ਲਜਾ ਨਾਮ ਦੇਵੀ ਬਾਲ ਜਤੀ ਕੁਆਰੀ ਕੰਨਜਾਂ ਪੰਜਾਹ ਬਰਸ ਦੀ ਉਮਰ ਵਿੱਚ ਹੈ। ਕਹਿੰਦੇ ਹਨ ਦੂਜੀ ਨਾਨਕੀ ਦੇ ਤੇਜ ਪ੍ਰਤਾਪ ਤੇ ਸਰੂਪ ਦੀ ਮੰਹਿਮਾ ਸੁਣ ਕੇ ਓਸ ਦਾ ਜਤ ਸਤ ਤੋੜਨ ਵਾਸਤੇ ਸੰਮਤ ੧੯੧੪ ਬਿਕ੍ਰਮੀ ਨੂੰ ਫੌਜ ਲੈ ਕੇ ਝੱਜਰ ਦਾ ਨਵਾਬ ਚੜ੍ਹ ਆਯਾ। ਓਸ ਦੁਸ਼ਟ ਜਾਲਮ ਨੇ ਬੇਅੰਤ ਹਿੰਦੂ ਕੜੀਆਂ ਦੇ ਜਤ ਸਤ ਜੋਰੋਂ ਜ਼ੋਰੀ ਤੌਰੇ ਸਨ। ਬੀਬੀ ਨਾਨਕੀ ਨੇ ਬਰਨ ਕੀਤਾ ਤੀਹ ਦਿਨ ਤੱਕ ਜੇ ਤੂੰ ਅੱਤੇ ਤੇਰਾ ਰਾਜ ਰਹਿ ਗਿਆ ਤਾਂ ਫੇਰ ਮੇਰੇ ਪਾਸ ਆਵੀਂ। ਓਨ ਏਹੋ ਗੱਲ ਮੰਨ ਕੇ ਪਹਿਰੇ ਬੈਠਾ ਦਿੱਤੇ ਕਿ ਨਾਨਕੀ ਕਿਧਰੇ ਨੱਸ ਨਾ ਜਾਵੇ। ਵੀਹ ਦਿਨ ਗੁਜਰੇ ਤਾਂ ਦਿੱਲੀ ਫੜੇ ਹੋ ਗਈ। ਛੱਬੀ ਦਿਨ ਹੋਏ ਤਾਂ ਅੰਗ੍ਰੇਜ਼ੀ ਫੌਜ ਝੱਜਰ ਤੋਂ ਤਿੰਨ ਕੋਹ ਜੁਹਰੇ ਬਾਗ ਆ ਉੱਤਰੀ। ਨਵਾਬ ਨੇ ਤੋਪਾਂ ਬੀੜ ਦਿੱਤੀਆਂ। ਜੰਗ ਦੀ ਤਿਆਰੀ ਕੀਤੀ। ਓਸ ਦਾ ਵਜ਼ੀਰ ਜਵਾਲਾ ਮਿਸਰ ਸੁਲਾਹ ਕਰਾਉਣ ਲਈ ਲਾਟ ਪਾਸ ਨਵਾਬ ਨੂੰ ਲੈ ਗਿਆ। ਲਾਟ ਸਾਹਿਬ ਨੇ ਨਵਾਬ ਨੂੰ ਫਾਂਸੀ ਚੜ੍ਹ ਕਰ ਉਸ ਦਾ ਸਾਰਾ ਰਾਜ ਜ਼ਬਤ ਕਰ ਲੀਤਾ। ਨਾਨਕੀ ਪਹਿਲੇ ਹੀ ਵੀਹਾਂ ਬਰਸਾਂ ਤੋਂ ਆਖਿਆ ਕਰਦੀ ਸੀ ਕਿ ਏਥੇ ਸਿੱਖਾਂ ਦਾ ਰਾਜ ਹੋਵੇਗਾ। ਓਹ ਬਚਨ ਸੱਤ ਹੋਯਾ। ਸਰਕਾਰ ਅੰਗ੍ਰੇਜ਼ੀ ਨੇ ਝੱਜਰ ਦੇ ਰਾਜ ਵਿੱਚੋਂ ਸੱਤ ਲੱਖ ਦੇ ਪ੍ਰਗਣੇ ਨਾਰੋਨਲ ਕਨੌੜ, ਬਾਬਲ, ਕਾਂਟੀ, ਦਾਦਰੀ, ਸਫੀਦੂ, ਫੂਲ ਕੇ ਰਜਿਸ਼ਾਂ ਨੂੰ ਚੌਥੇ ਸਾਲ ਦੇ ਗਦਰ ਵਿੱਚ ਸਹਾਇਤਾ ਕਰਨ ਬਦਲੇ ਛੱਡੇ। ਹੁਣ ਓਸੇ ਪਟਿਆਲੇ ਦਾ ਰਾਜ ਹੈ। ‘ਸਾਧੂ ਬਚਨ ਅਟਲਾਧਾ’ ਨਾਨਕੀ ਬਾਈ ਦੇ ਸੇਵਕ ਸਤਨਾਮ ਤੇ ਉਪਦੇਸ਼ੀ ਹੋਣੇ ਕਰ ਸਿੱਖਾਂ ਨਾਲ ਅਤਯੰਤ ਪ੍ਰੇਮ ਰੱਖਦੇ ਹਨ। ਹੁੱਕਾ ਤਮਾਕੂ ਨਹੀਂ ਵਰਤਦੇ, ਅਰ ਨਾ ਉਸਤਰਾ, ਕੈਚੀ ਮੋਚਨਾਂ ਕੇਸਾਂ ਉੱਤੇ ਲਾਉਂਦੇ ਹਨ। ਇੱਕ ਖੰਡੇ ਦੇ ਅੰਮ੍ਰਿਤ ਬਿਨਾਂ ਹੋਰ ਸਿੱਖੀ ਦੀ ਪੂਰੀ ਮਰਯਾਦਾ ਓਨ੍ਹਾਂ ਵਿੱਚ ਹੈ। ਢੋਲਕੀ, ਛੈਣੇ, ਇਕਤਾਰੀ, ਖੜਤਾਲਾਂ ਕੈਸੀਆਂ ਵਜਾ ਭਗਤਾਂ ਦੇ ਤੇ ਗੁਰੂ ਜੀ ਦੇ ਸ਼ਬਦ ਅਜੇਹੇ ਪ੍ਰੇਮ ਨਾਲ ਗਾਊਂਦੇ ਹਨ ਕਿ ਪੱਥਰ ਦਿਲ ਭੀ ਮੋਮ ਹੋ ਜਾਂਦਾ ਹੈ। ਕੰਨ, ਨੱਕ ਇਸਤ੍ਰੀ ਮਰਦ ਕੋਈ ਨਹੀਂ ਵਿਨ੍ਹਾਉਂਦਾ। ਹੋਲੇ ਦੇ ਮੇਲੇ ਦਾ ਪ੍ਰਤਾਪ ਦਿਨੋਂ ਦਿਨ ਅਧਿਕ ਹੁੰਦਾ ਜਾਂਦਾ ਹੈ।

ਬਾਕੀ ਰੇਜ਼ੇ ਸਿੱਖਾਂ ਵਾਸਤੇ ਅਰਪਣ ਕੀਤੇ। ਦੋ ਦਿਨ ਗੁਰੂ ਜੀ ਨੂੰ ਓਥੇ ਰੱਖਯਾ। ਸਰਬ ਭਾਂਤ ਸੇਵਾ ਸਤਸੰਗ ਸੰਗਤ ਨੇ ਕੀਤੀ। ਸ੍ਰੀ ਮੁਖ ਤੋਂ ਸ਼ਬਦ, ਸਲੋਕ, ਬਚਨ ਸੱਚੇ ਗਿਆਨ, ਵੈਰਾਗ ਦੇ ਸੁਣ ਕੇ ਨਿਹਾਲ ਹੋਏ। ਗੁਰੂ ਜੀ ਨੇ ਬਚਨ ਕੀਤਾ, “ਹੁਣ ਅਸੀਂ ਏਥੋਂ ਪ੍ਰਗਟ ਹੋ ਕੇ ਦਿੱਲੀ ਭਾਣਾ ਵਰਤਾਵਾਂਗੇ। ਹਿੰਦੂ ਧਰਮ ਦੀ ਰੱਖਯਾ ਵਾਸਤੇ ਸੀਸ ਦੇਣ ਆਏ ਹਾਂ ਤੁਸੀਂ ਸੰਸਾ ਸ਼ੋਕ ਨਹੀਂ ਕਰਨਾ ਕਿਉਂਕਿ ਜੋ ਅਸੀਂ ਨਿਤ ਮੁਕਤਾਂ ਦੀ ਪੰਕਤੀ ਵਿੱਚੋਂ ਹਾਂ।” ਅਗਲੇ ਦਿਨ ਸ਼ਿਕਾਰ ਗਏ ਮੁੜ ਡੇਰੇ ਨਾ ਆਏ। ਦੁਪਹਿਰ ਨੂੰ ਓਸੇ ਬਾਗ ਵਿੱਚ ਉੱਤਰ ਬੈਠੇ, ਜਿੱਥੇ ਓਸੇ ਬੁੱਢੇ ਨਿਰਧਨ ਸੱਯਦ ਦਾ ਪੋਤਾ ਬੱਕਰੀਆਂ ਚਾਰਦਾ ਸੀ। ਓਸ ਨੂੰ ਅੰਗੂਠੀ ਤੇ ਸ਼ਾਲ ਦੇ ਕੇ ਬਚਨ ਕੀਤਾ ਅੰਗੂਠੀ ਗੈਹਣੇ ਰੱਖ ਕੇ ਦੋ ਰੁਪਏ ਦੀ ਮਿਠਾਈ ਸ਼ਾਲ ਵਿੱਚ ਪਵਾ ਕੇ ਲੈ ਆ। ਜੇ ਕੋਈ ਪੁੱਛੇ ਤਾਂ ਆਖੀਂ, “ਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਭੇਜਿਆ ਹੈ। ਅਰ ਪਹਿਲੇ ਤੂੰ ਆਪਣੇ ਬਾਬੇ ਹਸਨ ਅਲੀ ਨੂੰ ਘਰੋਂ ਨਾਲ ਲੈ ਲਵੀਂ।” ਓਨ ਓਹੋ ਕੰਮ ਕੀਤਾ। ਬੁੱਢਾ ਤਾਂ ਸਾਰਾ ਹਾਲ ਸੁਣਦੇ ਸਾਰ ਹੌਸਲੇ ਨਾਲ ਜਵਾਨ ਹੋ ਗਿਆ। ਪੋਤਾ ਦੁਕਾਨੋਂ ਸ਼ੀਰਨੀ ਲੈਣ ਲੱਗਾ। ਬੁੱਢੇ ਨੇ ਕੋਤਵਾਲ ਨੂੰ ਲਜਾ ਕੇ ਮੁੱਦਾ ਫੜਾ ਦਿੱਤਾ। ਕੋਤਵਾਲ ਭੀ ਬਾਗ ਬਾਗ ਹੋ ਗਿਆ, ਕਿਉਂ ਜੋ ਅਨੇਕ ਪਰਵਾਨੇ ਬਾਦਸ਼ਾਹੀ ਏਸ ਭਾਂਤ ਦੇ ਆ ਚੁੱਕੇ ਸੇ ਕਿ ਜੋ ਕੋਈ ਸਿੱਖਾਂ ਦੇ ਗੁਰੂ ਨੂੰ ਫੜ ਕੇ ਦਿੱਲੀ ਪੁਚਾਵੇਗਾ ਓਸ ਨੂੰ ਬੜੀ ਇੱਜਤ ਮਿਲੇਗੀ। ਓਧਰ ਕੋਤਵਾਲ ਤਾਂ ਕਿਲ੍ਹੇਦਾਰ ਪਾਸ ਫੌਜ ਦੀ ਮਦਦ ਲਈ ਗਿਆ। ਏਧਰ ਜਦ ਗੁਰੂ ਜੀ ਨੇ ਓਸ ਅਯਾਲੀ ਨੂੰ ਸ਼ਾਲ ਤੇ ਅੰਗੂਠੀ ਦਿੱਤੀ ਸੀ ਤਦੋਂ ਦੀਵਾਨ ਮਤੀਰਾਮ ਨੇ ਬੇਨਤੀ ਕੀਤੀ ਕਿ ਮੇਰੇ ਪਾਸ ਰੁਪਏ ਹਨ। ਮੈਂ ਜਾ ਕੇ ਮਠਿਆਈ ਲੈ ਆਵਾਂਗਾ, ਅੰਗੂਠੀ ਗੈਹਣੇ ਨਾ ਰਖਾਓ। ਗੁਰੂ ਜੀ ਬੋਲੇ, “ਚੁੱਪ ਹੋ ਕੇ ਕਰਤਾਰ ਦੇ ਰੰਗ ਦੇਖੋ।” ਦੀਵਾਨ ਨੇ ਓਸੇ ਵੇਲੇ ਦੂਜੇ ਸਿੱਖਾਂ ਨੂੰ ਕਹਿ ਦਿੱਤਾ ਕਿ ਅੱਜ ਗੁਰੂ ਜੀ ਅਪਣੇ ਆਪ ਨੂੰ ਤੁਰਕਾਂ ਦੇ ਵੱਸ ਵਿੱਚ ਦੇਣਗੇ। ਭਾਈ ਦੁਜਾਲੋ ਆਖਯਾ,

ਜਿਵ ਜਿਵ ਹੁਕਮ ਤਿਵੈ ਤਿਵ ਕਾਰ ॥

ਕੀ ਡਰ ਹੈ ਅਸੀਂ ਤਾਂ ਹੁਕਮ ਦੇ ਅਨੁਸਾਰ ਰਹਿਨਾ ਹੈ। ਇਸੇ ਲਈ ਕੁਰਬਾਨ ਹੋਣ ਲਈ ਆਏ ਹਾਂ। ਜਿਸ ਦਾ ਜੀ ਚਾਹੇ ਚਲਾ ਜਾਵੇ। ਓਹ ਸਿਦਕੀ ਜ਼ਰਾ ਨਾ ਡੋਲੇ।

ਤਦੋਂ ਨੂੰ ਓਸੇ ਸੱਯਦ ਨੇ ਆ ਸਲਾਮ ਕੀਤੀ। ਮਹਾਰਾਜ ਜੀ ਨੇ {ਸੱਯਦ ਹਸਨ ਅਲੀ} ਹੱਸ ਕੇ ਆਖਯਾ, “ਲੈ ਮੀਆਂ! ਤੂੰ ਹਜ਼ਾਰ ਰੁਪਏ ਵਾਸਤੇ ਸਾਨੂੰ ਨਿੱਤ ਚਿਤਾਰਦਾ ਸੈਂ। ਹੁਣ ਸਾਨੂੰ ਫੜਾ ਕੇ ਇਨਾਮ ਲੈ ਲੈ। ਅਸੀਂ ਏਸੇ ਵਾਸਤੇ ਏਧਰ ਆਏ ਹਾਂ।” ਗੁਰੂ ਜੀ ਦੇ ਦਰਸ਼ਨ ਕਰਨੇ ਤੋਂ ਉਸ ਦਾ ਮਨ ਫਿਰ ਗਿਆ। ਹੱਥ ਜੋੜ ਕੇ ਬੋਲਿਆ, “ਹੁਣ ਕਿਧਰੇ ਛਿਪ ਜਾਓ।” ਮਹਾਰਾਜ ਨੇ ਆਖਿਆ, “ਹੁਣ ਤੂੰ ਆਪਣਾ ਕੰਮ ਕਰ। ਅਸੀਂ ਛਿਪਨ ਵਾਸਤੇ ਨਹੀਂ ਆਏ।” ਏਤਨੇ ਨੂੰ ਕਿਲ੍ਹੇਦਾਰ ਕੋਤਵਾਲ ਫੌਜ ਲੈ ਕੇ ਆ ਗਏ। ਗੁਰੂ ਜੀ ਨੂੰ ਸਵਾਰ ਕਰਾ ਕੇ ਕਿਲ੍ਹੇ ਵਿੱਚ ਲੈ ਗਏ। ਜਾਂ ਕਿਲ੍ਹੇਦਾਰ ਨੇ ਸੱਯਦ ਤੋਂ ਸਾਰੀ ਕਥਾ ਸੁਣੀ ਅਰ ਸ਼ਾਂਤ ਸਰੂਪ ਗੁਰੂ ਜੀ ਦੇ ਦਰਸ਼ਨ ਕੀਤੇ ਅਰ ਬਚਨ ਕੀਤੇ ਤਾਂ ਕਿਲ੍ਹੇਦਾਰ ਪਛਤਾਉਣ ਲੱਗਾ ਕਿ ਜੇ ਅਸੀਂ ਅਜੇਹੇ ਸੱਤਪੁਰਖ ਆਪ ਨੂੰ ਜਾਣਦੇ ਤਾਂ ਕਿਉਂ ਫੜ ਕੇ ਲਿਆਉਂਦੇ? ਗੁਰੂ ਜੀ ਪ੍ਰਸੰਨ ਬਚਨ ਬੋਲੇ, “ਤੁਸੀਂ ਫੜ ਕੇ ਨਹੀਂ ਲਿਆਏ, ਅਸੀਂ ਆਪੇ ਆਏ ਹਾਂ। ਹੁਣ ਵੀ ਸਾਡਾ ਮਨ ਚਾਹੇ ਤਾਂ ਤੁਸੀਂ ਰੋਕ ਨਹੀਂ ਸਕਦੇ। ਪ੍ਰੀਖਯਾ ਕਰ ਲਓ।” ਓਸੇ ਛਿਨ ਗੁਰੂ ਜੀ ਲੋਪ ਹੋ ਗਏ, ਓਹ ਲੱਗੇ ਪਿੱਟਣ ਤੇ ਲੱਭਣ, ਜਾਂ ਗੁਰੂ ਜੀ ਦੀ ਮਿੰਨਤ ਕੀਤੀ ਤਾਂ ਜਮਨਾਂ ਤੋਂ ਇਸ਼ਨਾਨ ਕਰੀ ਆਉਂਦੇ ਦਿੱਸ ਪਏ। ਬੱਸ ਫੇਰ ਤਾਂ ਉਨ੍ਹਾਂ ਚਰਨ ਫੜ ਲੀਤੇ। ਤਕਤਾਈ ਰੱਖਣ ਦੀ ਕੋਸ਼ਿਸ਼ ਛੱਡ ਦਿੱਤੀ। ਆਗਰੇ ਦੀ ਸੰਗਤ ਨੂੰ ਖਬਰ ਹੋਈ। ਓਨ ਬਹੁਤ ਕਲਪਨਾ ਕੀਤੀ। ਰਸਦ ਪੁਚਾਈ। ਸਿੱਖਾਂ ਨੇ ਪ੍ਰਸਾਦ ਬਣਾ ਕੇ ਛਕਿਆ ਛਕਾਇਆ। ਹਿੰਦੂ ਤੁਰਕ ਸਰਦਾਰ ਗੁਰੂ ਜੀ ਪਾਸ ਆਉਣਾ। ਸ਼ਬਦ ਸਾਖੀ ਸੁਣ ਉਨ੍ਹਾਂ ਨੂੰ ਤਾਂ ਖੁਸ਼ੀ ਸੋਗ ਦੋਵੇਂ ਬਯਾਪਣ ਤੇ ਗੁਰੂ ਜੀ ਨੂੰ ਨਾ ਹਰਖ ਨਾ ਸ਼ੋਕ। ਇਹ ਰਸ ਪਰਮਾਨੰਦ ਵਿੱਚ ਅਰੂਢ ਬ੍ਰਿਤਿ ਬੈਠੇ ਰਹਿਣ।

(ਪਾ: ਈ - ੨੦)

ਗੁਰੂ ਜੀ ਦਾ ਦਿੱਲੀ ਜਾਣਾ, ਅੱਰੰਗੇ ਨਾਲ ਸਵਾਲ ਜਵਾਬ

ਜਿਸ ਪ੍ਰਕਾਰ ਗੁਰੂ ਸਾਹਿਬ ਜੀ ਆਪ ਤੋਂ ਆਪ ਆਗਰੇ ਆ ਕੇ ਬੁਢੇ ਸੱਯਦ ਨੂੰ ਇਨਾਮ ਦਿਵਾਉਣ ਲਈ ਸ਼ਾਹੀ ਕਿਲੇ ਵਿੱਚ ਆ ਗਏ ਸੇ, ਓਹ ਸਾਰਾ ਬਿਤਾਂਤ ਕਿਲੇਦਾਰ ਤੇ ਕੋਤਵਾਲ ਨੇ ਲਿਖ ਕੇ ਬਾਦਸ਼ਾਹ ਪਾਸ ਦਿੱਲੀ ਭੇਜ ਦਿੱਤਾ, ਅੱਰੰਗੇ ਨੇ ਬੜੀ ਖੁਸ਼ੀ ਮਨਾਈ। ਇੱਕ {ਸਦਰ ਦੀਨ ਉਮਰਾਉ} ਸਦਰ ਦੀਨ ਉਮਰਾਉ ਨੂੰ ਫੌਜ ਦੇ ਕੇ ਤੌਰਨ ਲੱਗਿਆਂ ਬਾਦਸ਼ਾਹ ਨੇ ਹੁਕਮ ਸੁਣਾਯਾ ਕਿ ਜਿਸ ਸਵਾਰੀ ਪਰ ਖੁਸ਼ੀ ਹੋ ਕੇ ਹਿੰਦ ਦਾ ਪੀਰ ਆਵੇ ਆਦਰ ਤੇ ਅਦਬ ਨਾਲ ਲੈ ਆਓ, ਪਰ ਏਸ ਗੁਰੂ ਜੀ ਦੇ ਪਿਤਾ ਗੁਰੂ ਹਰਿਗੋਬਿੰਦ ਜੀ ਨੇ ਬਵਿੰਜਾ ਰਾਜੇ ਗੁਆਲੀਅਰ ਦੇ ਕਿਲੇ ਵਿੱਚੋਂ ਉਮਰ ਭਰ ਦੇ ਕੈਦੀ ਛੁਡਾਏ ਸਨ, ਏਹ ਧਯਾਨ ਰਖਨਾ ਮਤ ਕਿਤੇ ਖਬਰ ਸੁਣ ਕੇ ਫੌਜਾਂ ਸਮੇਤ ਓਹ ਰਾਜਪੂਤ ਰਾਜੇ ਆ ਪਹੁੰਚਣ ਤੇ ਗੁਰੂ ਜੀ ਨੂੰ ਛੁਡਾ ਲੈਣਾ। ਏਸ ਗੱਲ ਦੀ ਤਕਤਾਈ ਰੱਖ ਕੇ ਬਹੁਤ ਸ਼ਤਾਬੀ ਉਨ੍ਹਾਂ ਨੂੰ ਦਿੱਲੀ ਵਿੱਚ ਲੈ ਆਓ, ਏਧਰ ਗੁਰੂ ਜੀ ਪਾਸ ਕਿਲੇ ਵਿੱਚ ਸਤਸੰਗੀ ਲੋਕਾਂ ਦੀ ਹਰ ਵੇਲੇ ਰੌਣਕ ਤੇ ਚਰਚਾ ਬਣੀ ਰਹੇ। ਤਦੋਂ ਨੂੰ ਦਿੱਲੀ ਤੋਂ ਫੌਜ ਲੈ ਕੇ ਸਦਰ ਦੀਨ ਆ ਪੁੱਜਿਆ। ਗੁਰੂ ਜੀ ਨੂੰ ਪਾਲਕੀ ਤੇ ਸਿੱਖਾਂ ਨੂੰ ਰਥਾਂ ਵਿੱਚ ਬੈਠਾ ਕੇ ਉਹ ਉਮਰਾ ਦਿੱਲੀ ਲੈ ਆਇਆ। ਬਾਦਸ਼ਾਹ ਨੇ ਕਾਜ਼ੀ ਪਾਜ਼ੀ ਨੂੰ ਪੁੱਛਿਆ ਕਿ ਹਿੰਦੂ ਦੇ ਪੀਰ ਨੂੰ ਕਿੱਥੇ ਰੱਖਣਾ ਚਾਹੀਦਾ ਹੈ? ਓਨ ਅਰਜ਼ ਕੀਤੀ ਕਿ ਓਸ ਹਵੇਲੀ ਵਿੱਚ ਉਤਾਰੋ ਜਿੱਥੋਂ ਤੁਰਕਾਂ ਨੇ ਨਿਸਚੇ ਕਰ ਰੱਖਿਆ ਹੈ ਕਿ ਏਥੇ ਦੇਉ, ਭੂਤ, ਪ੍ਰੇਤ, ਖਵੀਸ ਰਹਿੰਦੇ ਹਨ। ਉਨ੍ਹਾਂ ਨੇ ਕਦੇ ਕਿਸੇ ਨੂੰ ਜੀਉਦੇ ਨਹੀਂ ਰਹਿਣ ਦਿੱਤਾ। ਅੱਵਲ ਤਾਂ ਓਹੋ ਮਾਰ ਛੱਡਣਗੇ। ਨਹੀਂ ਓਹ ਐਡਾ ਭੈ ਦਿਖਾਵਣਗੇ ਕਿ ਜਿਸ ਤੋਂ ਡਰ ਕੇ ਸਿੱਖਾਂ ਸਮੇਤ ਗੁਰੂ ਆਪੇ ਦੀਨ ਕਬੂਲ ਕਰ ਲਵੇਗਾ। ਨਾਲੇ ਸ਼ਕਤੀ ਪਰਖੀ ਜਾਓ। ਗੁਰੂ ਜੀ ਨੂੰ ਓਸੇ ਹਵੇਲੀ ਵਿੱਚ ਉਤਾਰ ਕੇ ਜੰਦੇ ਮਾਰ ਦਿੱਤੇ ਅਰ ਪਹਿਰੇ ਚੁਫੇਰੇ ਖੜੇ ਕੀਤੇ ਗਏ।

ਪੇਖੀਆਂ ਵਿੱਚ ਲਿਖਿਆ ਹੈ {ਦੇਉ ਦਾ ਉਧਾਰ} ਕਿ ਜਦ ਰਾਤ ਪਈ ਤਾਂ ਇੱਕ ਦੇਉ ਨੇ ਗੁਰੂ ਜੀ ਦੇ ਚਰਨਾਂ ਪੁਰ ਆ ਮੱਥਾ ਟੇਕਿਆ। ਗੁਰੂ ਜੀ ਨੇ ਪੁੱਛਿਆ, “ਤੂੰ ਕੌਣ ਹੈਂ ਤੇ ਏਹ ਪ੍ਰੇਤ ਜੋਨੀ ਕਿਸ ਕਰ ਕੇ ਪਾਈ ਹੈ?” ਓਨ ਬੇਨਤੀ ਕੀਤੀ, “ਮੈਂ ਅਨੇਕ ਭੂਤਾਂ ਪ੍ਰੇਤਾਂ ਖਵੀਸਾਂ ਦਾ ਸਰਦਾਰ ਦੇਉ ਹਾਂ ਜ਼ਰ ਜ਼ੋਰੂ ਜ਼ਮੀਨ ਜੋ ਸਾਰੇ ਉਪੱਦ੍ਰਾਂ ਦਾ ਕਾਰਨ ਹੈ। ਏਨ੍ਹਾਂ ਬਦਲੇ ਮੈਂ ਆਪਣੇ ਭਾਈ ਸਕੇ ਤੇ ਮਾਈ ਬਾਪ ਜੋ ਓਸ ਦਾ ਪੱਖ ਕਰਦੇ ਸਨ ਸੁੱਤੇ ਪਏ ਤਿੰਨੇ ਵੱਡੇ ਸਿੱਟੇ ਸੇ। ਓਸ ਗੁਨਾਹ ਪਿੱਛੇ ਮੈਨੂੰ ਪ੍ਰੇਤ ਜੋਨੀ ਲੱਭੀ। ਹੁਣ ਤਮੇਗੁਣ ਦੇ ਸਾਰੇ ਮਾਰੇ ਸੜਦੇ ਬਲਦੇ ਫਿਰਦੇ ਹਾਂ। ਗੰਦੀਆਂ ਚੀਜ਼ਾਂ ਖਾਣ ਤੇ ਗੰਦੇ ਪਾਣੀ ਪੀਣ ਦਾ ਹੁਕਮ ਹੈ। ਚੰਗੇ ਚੰਗੇ ਪਦਾਰਥਾਂ ਨੂੰ ਦੇਖ ਦੇਖ ਪਏ ਭੁਜਦੇ ਹਾਂ। ਪਸੂ ਪੰਛੀ ਆਦਮੀ ਨੂੰ ਤਾਂ ਓਹ ਪਦਾਰਥ ਚੁੱਕ ਕੇ ਦੇ ਸਕਦੇ ਹਾਂ ਸਗੋਂ ਗੁਪਤ ਪ੍ਰਗਟ ਸਭ ਸਾਨੂੰ ਸੁੱਝਣੇ ਕਰ ਹੋਰ ਭੀ ਵਧੇਰੇ ਕਲੇਸ਼ ਹੈ। ਪਦਾਰਥ ਪ੍ਰਾਪਤ ਨਾ ਹੋਵੇ ਤਾਂ ਇੱਕ ਦੁੱਖ, ਪ੍ਰਾਪਤ ਹੋਯਾ ਖਾਣਾ ਨਾ ਮਿਲੇ ਜ਼ਾਰ ਦੁੱਖ। ਸ਼ਕਤੀ ਐਡੀ ਹੈ ਕਿ ਜਿੱਥੋਂ ਚਾਹੀਏ ਪਲੋ ਪਲੀ ਚੀਜ਼ ਲੈ ਆਉਦੇ ਹਾਂ, ਪਰ ਦੂਜੇ ਨੂੰ ਖੁਲਾ ਪਿਲਾ, ਪਹਿਨਾ ਸਕਦੇ ਹਾਂ। ਆਪ ਤਰਸਦੇ ਰਹਿੰਦੇ ਹਾਂ। ਮਾਰ ਸਕਦੇ ਹਾਂ ਜਿਵਾ ਨਹੀਂ ਸਕਦੇ। ਅਪਣੇ ਪ੍ਰੇਤਾਂ ਦੇ ਬਾਦਸ਼ਾਹ ਦੇ ਹੁਕਮ ਨਾਲ ਏਥੇ ਰਹਿੰਦੇ ਹਾਂ, ਜਿਸ ਨੂੰ ਬਾਦਸ਼ਾਹ ਮਾਰਣ ਲਈ ਯਾ ਕੁਛ ਮਨਾਉਣ ਲਈ ਏਥੇ ਭੇਜਦਾ ਹੈ, ਓਹੋ ਕੰਮ ਅਸੀਂ ਕਰ ਛੱਡਦੇ ਹਾਂ। ਹੁਣ ਤੁਹਾਡੇ ਅਤੇ ਇਨ੍ਹਾਂ ਸਿੱਖਾਂ ਦੇ ਦਰਸ਼ਨ ਕਰ ਕੇ ਸਾਨੂੰ ਠੰਢ ਪੈ ਗਈ ਹੈ। ਨਹੀਂ ਤਾਂ ਬੜੇ ਦੁਖੀ ਸਾਂ। ਜਿਕੂੰ ਹੋਰਨਾਂ ਨੂੰ ਅਸੀਂ ਡਰਾਂਵਦੇ ਸਾਂ ਹੁਣ ਤੁਹਾਥੋਂ ਸਾਨੂੰ ਡਰ ਲੱਗਦਾ ਹੈ। ਹੁਕਮ ਹੋਵੇ ਤਾਂ ਜਿਸ ਅੱਰੰਗੇ ਨੇ ਹਿੰਦੂਆਂ ਉੱਤੇ ਜੁਲਮ ਜਾਰੀ ਕਰ ਰੱਖੇ ਹਨ ਤੇ ਬਦਨੀਤ ਨਾਲ ਤੁਹਾਨੂੰ ਐਥੇ ਲਿਆਂਦਾ ਹੈ, ਏਸ ਨੂੰ ਪਰਵਾਰ ਸਮੇਤ ਮਾਰ ਦੇਈਏ ਯਾ ਕੱਲੇ ਨੂੰ?” ਗੁਰੂ ਜੀ ਬੋਲੇ, “ਸਾਡਾ ਕਿਸੇ ਨਾਲ ਰਾਗ ਦੂਖ ਨਹੀਂ। ਸਭ ਨੂੰ ਬ੍ਰਹਮ ਰੂਪ ਦੇਖਦੇ ਹਾਂ। ਫੇਰ ਏਸ ਨੂੰ ਮਾਰੀਏ ਜੇ ਆਪ ਸਦਾ ਬਿਰ ਰਹਿਣਾ ਹੋਵੇ ਜਦ ਸਭ ਦੇ ਸਿਰ ਉੱਤੇ ਕਾਲ

ਦਾ ਨਗਾਰਾ ਵੱਜਦਾ ਹੈ, ਜਿਸ ਨੇ ਰਿਖੀ, ਮੁਨੀ, ਸਿਧ, ਪੀਰ, ਅਵਤਾਰ ਪੈਗੰਬਰ ਸਭ ਮਾਰ ਕੇ ਮਲੀਆਮੇਟ ਕਰ ਛੱਡੇ ਹਨ ਅਰ ਅੱਗੇ ਨੂੰ ਕਰ ਰਿਹਾ ਹੈ ਤਾਂ ਫੇਰ ਉਸ ਦੀ ਭਾਵੀ ਵਿੱਚ ਕਿਉਂ ਨਾ ਪ੍ਰਸੰਨ ਰਹੀਏ? ਜਦ ਏਹ ਚੋਲਾ ਦੋ ਦਿਨ ਅੱਗੇ ਪਿੱਛੋਂ ਛੱਡ ਜਾਣਾ ਹੈ ਤਾਂ ਦੂਜੇ ਦਾ ਬੁਰਾ ਕਿਉਂ ਚਿੱਤਵੀਏ?" ਏਹ ਬਚਨ ਬ੍ਰਹਮ ਵੇਤਾ ਸੱਤਪੁਰਖ ਦੇ ਮੂੰਹੋਂ ਸੁਣ ਕੇ ਪ੍ਰੇਤ ਦੇ ਤਨ ਮਨ ਵਿੱਚ ਸ਼ਾਂਤ ਵਰਤ ਗਈ, ਕਿਉਂਕਿ 'ਬ੍ਰਹਮ ਵਿੱਤ ਬ੍ਰਮੈਵ ਭਵਿਤ' ਏਹ ਬੇਦ ਬਚਨ ਤੇ:

ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥

(ਗਊਡੀ ਸੁਖਮਨੀ, ਮ: ੫ - ੨੨੩)

ਗੁਰੂ ਬਚਨ ਕਰ ਪ੍ਰਸਿੱਧ ਬ੍ਰਹਮ ਰੂਪ ਬ੍ਰਹਮਵੇਤਾ ਗੁਰੂ ਜੀ ਦੇ ਦਰਸ਼ਨ ਕਰ ਕੇ ਤੇ ਬਚਨ ਸੁਣ ਕੇ ਜਦ ਕਾਮ, ਕ੍ਰੋਧ, ਲੋਭ, ਮੋਹ, ਮਤਸਰ, ਹੰਕਾਰ ਆਦਿਕ ਮਹਾਂ ਦੁਸ਼ਟ ਦਾਨਵ ਸ਼ਾਂਤ ਹੋ ਜਾਂਦੇ ਹਨ ਤਾਂ ਉਸ ਪ੍ਰੇਤ ਦੇ ਮਨ ਵਿੱਚ ਕਿਉਂ ਨਾ ਸ਼ਾਂਤ ਵਰਤੇ? ਫੇਰ ਓਨ ਬਹੁਤ ਦੀਨ ਹੋ ਕੇ ਪ੍ਰਾਰਥਨਾਂ ਕੀਤੀ ਕਿ ਅੱਜ ਤੁਸੀਂ ਸਾਡੇ ਵੱਸਣ ਦੇ ਘਰ ਵਿੱਚ ਆਵਣੇ ਕਰ ਸਾਡੇ ਪਰਾਹੁਣੇ ਹੋ। ਹੁਕਮ ਦਿਓ ਤਾਂ ਕੁਛ ਲਿਆਈਏ? ਏਤਨਾ ਕਹਿ ਕੇ ਆਪ ਚਲਾ ਗਿਆ। ਪਲ ਕੁ ਵਿੱਚ ਪੌਨੇ, ਸੰਗਤਰੇ, ਤਰਬੂਜ਼, ਬਦਾਮ, ਅੰਗੂਰ, ਅਨਾਰ, ਸੇਉ, ਛੁਹਾਰੇ, ਮੇਵਾ, ਪਿਸਤਾ, ਮਿਸਰੀ ਆਦਿਕ ਮਿਠੇ ਖੱਟੇ ਅਨੇਕ ਪ੍ਰਕਾਰ ਦੇ ਸ਼ਾਦੀਕ ਪਦਾਰਥ ਗੁਰੂ ਜੀ ਅੱਗੇ ਲਿਆ ਰੱਖੇ। ਗੁਰੂ ਜੀ ਨੇ ਉਸ ਦੀ ਬੇਨਤੀ ਮੰਨ ਕੇ ਆਪ ਭੀ ਸਭ ਭਾਂਤ ਦੇ ਮੇਵੇ ਛਕੇ ਤੇ ਸਿੱਖਾਂ ਨੂੰ ਭੀ ਛਕਾਏ। ਗੁਰੂ ਜੀ ਦਾ ਸੀਤ ਪ੍ਰਸ਼ਾਦ ਗੁਰੂ ਜੀ ਦੇ ਹੁਕਮ ਨਾਲ ਜਦ ਪ੍ਰੇਤ ਨੇ ਪਰਵਾਰ ਸਮੇਤ ਛਕਿਆ ਤਾਂ ਓਹ ਪ੍ਰੇਤ ਦੇਹ ਤਿਆਗ ਕੇ ਦੇਵਤਾ ਬਣ ਗੁਰੂ ਜੀ ਦਾ ਜੈ ਜੈਕਾਰ ਕਰਦੇ ਦੇਵ ਲੋਕ ਨੂੰ ਚਲੇ ਗਏ। ਦਿਨ ਚੜ੍ਹੇ ਜਦ ਜਮਾਂਦਾਰ ਨੇ ਜੰਦ੍ਰਾਂ ਖੋਲਿਆ ਤੇ 'ਪੰਜੇ ਪਾਂਡੇ ਛਠਵਾਂ ਨਰੈਣ ਆਨੰਦ ਪੂਰਬਕ ਹਰਿ ਚਰਚਾ ਕਰਦੇ ਬੈਠੇ ਦੇਖੇ ਤਾਂ ਅਚਰਜ ਰਹਿ ਗਏ। ਸਗੋਂ ਪੋਨਿਆਂ ਬਦਾਮਾਂ ਦੇ ਛਿੱਲੜ ਪਏ ਦੇਖ ਦੇਖ ਹੋਰ ਹੱਕੇ ਬੱਕੇ ਭੀ ਹੋਏ। ਏਹ ਸਾਰਾ ਬਿਤਾਂਤ ਸੁਣ ਕੇ ਕਾਜ਼ੀ, ਮੌਲਵੀ, ਪੀਰ, ਫ਼ਕੀਰ, ਅਮੀਰ ਸਭ ਹੈਰਾਨ ਹੋ ਗਏ। ਪੱਕ ਜਾਣ ਲੀਤਾ ਕਿ ਏਹ ਗੁਰੂ ਠੀਕ ਸੱਚੀ ਸ਼ਕਤੀ ਵਾਲਾ ਹੈ। ਜਿਕੂ ਮੰਨੇ, ਦੀਨ ਮਨਾਓ।

ਬਾਦਸ਼ਾਹ ਨੇ ਗੁਰੂ ਜੀ ਨੂੰ ਸਿੱਖਾਂ ਸਮੇਤ ਕਚੈਹਰੀ ਵਿੱਚ ਬੁਲਾ ਕੇ ਬਹੁਤ ਆਦਰ ਮਾਨ ਕੀਤਾ ਅਤੇ ਉਸੇ ਚੰਨਣ ਦੀ ਚੌਕੀ ਉੱਤੇ (ਜਿਸ ਪੁਰ ਉਸ ਦਾ ਮੁਰਸ਼ਦ ਬੈਠਦਾ ਸੀ) ਗੁਰੂ ਜੀ ਨੂੰ ਬਠਾਇਆ। ਗੁਰੂ ਜੀ ਦੇ ਸਤੋਗੁਣੀ ਲਿਬਾਸ, ਤੇਜ, ਪ੍ਰਤਾਪ ਤੇ ਸ਼ਾਂਤ ਸੁਭਾਵ ਨੂੰ ਦੇਖ ਕੇ ਮਨੋਂ ਮਨੀਂ ਸਾਰੀ ਕਚੈਹਰੀ ਨੇ ਨਮਸਕਾਰ ਕੀਤੀ। ਗੁਰੂ ਜੀ {ਅੰਰੰਗੇ ਦੀ ਪੇਸ਼ਕਸ਼} ਬੋਲੇ, "ਦਿੱਲੀ ਨਾਥ! ਤੂੰ ਸਾਨੂੰ ਕਿਸ ਵਾਸਤੇ ਬੁਲਾਯਾ ਹੈ?" ਅੰਰੰਗੇ ਨੇ ਉਹੋ ਦ੍ਰਖਾਸਤ ਜੋ ਹਿੰਦੂਆਂ ਨੇ ਦਿੱਤੀ ਸੀ ਗੁਰੂ ਜੀ ਦੇ ਅੱਗੇ ਰੱਖ ਕੇ ਆਖਿਆ, "ਮੈਂ ਚਾਹੁੰਦਾ ਹਾਂ ਕਿ ਅਰਬ ਦੇ ਮੁਲਕ ਵਾਗੂੰ ਸਾਰੇ ਭਾਰਤ ਵਿੱਚ ਇੱਕ ਦੀਨ ਹੋ ਜਾਵੇ, ਜਿਸ ਤੋਂ ਸਭ ਬਖੇੜੇ ਭੇੜੇ ਜੋ ਅਨੇਕ ਮਤ ਹੋਣ ਦੇ ਸਬੱਬ ਹੁੰਦੇ ਰਹਿੰਦੇ ਹਨ ਮਿਟ ਜਾਣਗੇ। ਕਿਉਂਕਿ ਫੇਰ ਇਕੋ ਪੈਗੰਬਰ ਦੀ ਉੱਮਤ ਸਕੇ ਭਾਈ ਬਣੇ ਰਹਿਣਗੇ। ਕੋਈ ਬਖੇੜਾ ਨਾ ਉੱਠੇਗਾ, ਨਾਲੇ ਸਾਡੇ ਪੈਗੰਬਰ ਦਾ ਹੁਕਮ ਹੈ ਕਿ ਕਾਫਰਾਂ ਨੂੰ ਮੌਮਨ ਬਣਾਓ, ਤੁਹਾਨੂੰ ਬਹਿਸਤ ਮਿਲੇਗਾ। ਸੋ ਮੂਰਤਿ ਪੂਜਾ ਕਰਨ ਵਾਲੇ ਸਭ ਹਿੰਦੂ ਕਾਫਰ ਹਨ। ਏਸ ਕਰ ਕੇ ਮੈਨੂੰ ਤਰਸ ਆਉਂਦਾ ਹੈ ਅਰ ਖਿਆਲ ਆਉਂਦਾ ਹੈ ਕਿ ਏਨ੍ਹਾਂ ਕਾਫਰਾਂ ਨੂੰ ਖੁਦਾਪ੍ਰਸਤ ਮੌਮਨ ਬਨਾ ਕੇ ਇੱਕ ਵਾਰੀ ਬਹਿਸਤ ਪਹੁੰਚਣੇ ਜਾਂਗੇ ਕਰ ਦੇਵਾਂ, ਜਿਸ ਤੋਂ ਮੇਰੇ ਗੁਨਾਹ ਭੀ ਬਖਸ਼ੇ ਜਾਣ। ਮੈਂ ਏਹ ਹੁਕਮ ਦੇ ਕੇ ਪ੍ਰਤੱਗਯਾ ਭੀ ਕੀਤੀ ਹੋਈ ਹੈ ਕਿ ਜੋ ਮੁਹੰਮਦੀ ਬਨੇਗਾ ਉਸ ਨੂੰ ਬਹਿਸਤ ਦੇ ਸੁਖ ਤੋਂ ਵਾਫਰ ਹੋਰ ਦੁਨੀਆਂ ਦੇ ਸੁਖ ਭੀ ਧਨ, ਇੱਜਤ, ਮਾਫ਼ੀ, ਪੈਂਚਾਈ, ਵਡਾਈ, ਇਸਤ੍ਰੀ ਆਦਿਕ ਮੈਂ ਦੇਵਾਂਗਾ ਅਰ ਦਿੱਤੇ ਭੀ ਹਨ। ਜੇਹੜੇ ਲੋਕ ਮੇਰਾ ਹੁਕਮ ਨਾ ਮੰਨਣਗੇ ਓਨ੍ਹਾਂ ਨੂੰ ਮੈਂ ਦੁੱਖ ਦੇਵਾਂਗਾ ਤੇ ਅੱਗੇ ਖੁਦਾ ਦੋਜ਼ਕ ਵਿੱਚ ਪਾਏਗਾ। ਜਿਕੂ ਝੱਲ ਨੂੰ ਅੱਗ ਲੱਗੀ ਤੋਂ ਪੈਣ ਦੀ ਸਹਾਇਤਾ ਨਾਲ ਪੁਰਾਣਾ ਨਕਮਾਂ ਘਾਸ ਫੁਸ ਛੇਤੀ ਸੜ ਕੇ

ਨਵਾਂ ਘਾਹ ਬੜਾ ਚੰਗਾ ਛੁੱਟ ਪੈਂਦਾ ਹੈ; ਤਿਉਂ ਏਹ ਮੁਰਤਿ ਪੂਜਾ, ਅਗਨ ਪੂਜਾ, ਪਾਣੀ ਆਦਿਕ ਬਹੁਤ ਪੁਰਾਣੇ ਨਿਕੰਮੇ ਮਤ ਜੋ ਪਹਿਲੇ ਅਰਬ ਵਿੱਚ ਭੀ ਹੁੰਦੇ ਸਨ ਹਣ ਆਪ ਦੀ ਸਹਾਇਤਾ ਨਾਲ ਛੇਤੀ ਦੂਰ ਹੋ ਕੇ ਕੇਵਲ ਪ੍ਰਮੇਸ਼ਰ ਦੀ ਭਗਤੀ ਦੀ ਹਰਜਾਵਲ ਨਿਮਾਜ਼, ਰੋਜੇ ਨਵੀਨ ਮਤ ਹੋ ਜਾਇਗਾ। ਬਾਬੇ ਨਾਨਕ ਜੀ ਦਾ ਹੀ ਏਹੋ ਪੱਕਾ ਉਪਦੇਸ਼ ਤੇ ਖਿਆਲ ਕਿ ਹਿੰਦੂ ਤੁਰਕ ਦੇ ਮਜ਼ਹਬ ਨਾ ਰਹਿਣਾ। ਇੱਕ ਧਰਮ ਇਕੇ ਸਿੱਖ ਮਜ਼ਹਬ ਹੋ ਕੇ ਸਭ ਦੁਨੀਆਂ ਇਕੋ ਰੀਤੀ ਦੀ ਬੰਦਰੀ ਕਰਨ ਲੱਗ ਜਾਏ ਤਾਂ ਦੂਈ ਦਿਲੋਂ ਦੂਰ ਹੋ ਕੇ ਸਭ ਲੋਕ ਬਹਿਸ਼ਤ ਦੇ ਅਧਿਕਾਰੀ ਹੋ ਜਾਣ। ਤਾਂ ਹੀ ਉਹ ਦੂਰ ਦੂਰ ਤੱਕ ਮੁਲਕਾਂ ਵਿੱਚ ਰਮਤ ਕਰ ਕੇ ਲੋਕਾਂ ਨੂੰ ਰੱਬ ਦੀ ਬੰਦਰੀ ਤੇ ਭਗਤੀ ਕਰਨ ਦਾ ਉਪਦੇਸ਼ ਕਰ ਕਰ ਬੁਤਪ੍ਰਸਤੀ ਕਰਨੋਂ ਹਟਾਉਂਦੇ ਰਹੇ ਹਨ। ਜੋ ਉਨ੍ਹਾਂ ਦੀ ਜਨਮਸਾਥੀ ਤੇ ਬਾਣੀ ਤੋਂ ਸਾਬਤ ਹੈ। ਜੇ ਉਨ੍ਹਾਂ ਦੀ ਸਹਾਇਤਾ ਵਿੱਚ ਕੋਈ ਬਾਦਸ਼ਾਹ ਖੜਾ ਹੋ ਜਾਂਦਾ ਤਾਂ ਇੱਕ ਮਜ਼ਹਬ ਓਦੋਂ ਹੀ ਹੋ ਜਾਂਦਾ। ਪਰ ਹੁਣ ਭੀ ਤੁਸੀਂ ਓਸੇ ਗੱਦੀ ਦੇ ਮਾਲਕ ਓਹੋ ਰੂਪ ਸਰਬ ਸ਼ਕਤੀਵਾਨ ਹੋ। ਪਹਿਲੇ ਆਪ ਕਲਮਾ ਪੜ੍ਹ ਕੇ ਫੇਰ ਸਾਰੇ ਭਾਰਤ ਵਰਸ਼ ਨੂੰ ਮੁਹੰਮਦੀ ਕਰ ਸਕਦੇ ਹੋ। ਕਿਉਂਕਿ ਮੈਂ ਤੁਹਾਡੇ ਪਿੱਛੇ ਹਾਂ ਜਿਤਨੀ ਸਹਾਇਤਾ ਕਰੋਗੇ ਉਤਨੀ ਦੇਵਾਂਗਾ। ਪਰ ਆਪ ਹਿੰਦੂਆਂ ਨੂੰ ਮੌਮਨ ਬਣਾ ਕੇ ਦੋਜ਼ਖ ਤੋਂ ਬਚਾਉਣ ਦਾ ਪਰੋਪਕਾਰ ਕਰੋ। ਸੋ ਮੈਨੂੰ ਭਰੋਸਾ ਹੈ ਕਿ ਜਿੱਕੂੰ ਪਿੱਛੇ ਬੀ ਆਪ ਜੇਹੇ ਵਲੀ ਲੋਕ ਅਵਤਾਰ, ਪੈਗੰਬਰ, ਆਚਾਰਜ ਮਜ਼ਹਬ ਦੇ ਦਰਜਾ ਨੂੰ ਉਲਟਾਉਂਦੇ ਰਹੇ ਹਨ, ਤਿਉਂ ਆਪ ਨੂੰ ਪਲਟਾ ਦੇਣਾ ਤਾਂ ਹੁਣ ਸੁਖਾਲਾ ਹੈ, ਕਿਉਂਕਿ ਹਿੰਦੂ ਸਭ ਆਪ ਨੂੰ ਪੀਰ ਮੰਨ ਚੁੱਕੇ ਹਨ, ਲਿਖਤ ਮੇਰੇ ਪਾਸ ਹੈ। ਤਾਂ ਤੇ ਆਪ ਜ਼ਰਾ ਕੁ ਹਾਮੀ ਭਰੋ। ਫੇਰ ਮੈਂ ਤੁਹਾਡੇ ਆਸਰੇ ਆਪੇ ਸਭ ਨੂੰ ਤੁਰਕ ਕਰ ਲਵਾਂਗਾ। ਪੀਰੀ ਮੁਰੀਦੀ ਸਾਰੇ ਦੇਸ਼ ਵਿੱਚ ਆਪ ਦੀ ਬਣੀ ਰਹੇਗੀ। ਜੇ ਮੈਂ ਜ਼ੋਰ ਨਾਲ ਆਪੇ ਦੀਨ ਮਨਾਵਾਂ ਤਾਂ ਮਨਾ ਸਕਦਾ ਹਾਂ, ਪਰ ਹਿਰਨਕਸਪ ਵਾਂਝੂੰ ਖਲਕਤ ਜ਼ਾਲਮ ਅਨਿਆਈ ਆਖਣ ਲੱਗ ਜਾਓ। ਏਸ ਵਾਸਤੇ ਆਪ ਨੂੰ ਬੁਲਾਉਣ ਦੀ ਖੇਚਲ ਦਿੱਤੀ ਹੈ। ਏਹ ਕੰਮ ਧਰਮ ਤੇ ਪਰੋਪਕਾਰ ਦਾ ਹੈ। ਆਪ ਜ਼ਰੂਰ ਮੇਰੀ ਇੱਛਾ ਅਨੁਸਾਰ ਕਰੋ, ਫੇਰ ਮੈਂ ਹਮੇਸ਼ਾਂ ਆਪ ਦਾ ਆਗਜਾਕਾਰ ਦਾਸ ਬਣਿਆ ਰਹਾਂਗਾ।”

ਗੁਰੂ ਸਾਹਿਬ ਜੀ {ਗੁਰੂ ਜੀ ਦਾ ਉੱਤਰ} ਬੋਲੇ, “ਜੋ ਮਰਜ਼ੀ ਅਕਾਲ ਪੁਰਖ ਦੀ ਹੈ, ਸੋ ਹੋਵੇਗੀ ਤੇ ਮੰਨਣੀ ਭੀ ਸਭ ਨੂੰ ਓਹੋ ਚਾਹੀਏ। ਕਿਉਂਕਿ ਓਹ ਨਿਆਇਕਾਰੀ ਸਰਬ ਸ਼ਕਤੀਵਾਨ ਜਥਾ ਕਰਮ ਤਥਾ ਫਲ ਦੇਣ ਵਾਲਾ ਹੈ। ਕਿਸੇ ਦੀ ਫਰਮਾਇਸ਼ ਨਹੀਂ ਮੰਨਦਾ ਅਰ ਨਾ ਕਿਸੇ ਹਿੰਦੂ ਯਵਨ ਦਾ ਓਸ ਨੂੰ ਪੱਖ ਹੈ। ਬਹਿਸ਼ਤ ਦੋਜ਼ਖ ਸਭ ਨੂੰ ਕਰਮਾਂਨੁਸਾਰ ਦਿੰਦਾ ਹੈ। ਉਸ ਨੂੰ ਪਜਾਰਾ ਦੁਪਰਯਾਰਾ ਕੋਈ ਨਹੀਂ। ਜੇ ਤੁਹਾਡਾ ਖਿਆਲ ਸੱਚਾ ਹੋਵੇ ਤਾਂ ਜੀਕੂੰ ਹਿੰਦੂ ਜੰਮਦੇ ਹਨ, ਏਸ ਤਰ੍ਹਾਂ ਸੁੰਨਤ ਸ਼ਰੂ ਕੀਤੀ ਕਰਾਈ ਮੁਸਲਮਾਨ ਜੰਮਿਆ ਕਰਨ। ਸੋ ਨਹੀਂ ਜੰਮਦੇ, ਸਗੋਂ ਸਭ ਹਿੰਦੂ ਜੰਮਦੇ ਹਨ। ਪਿੱਛੋਂ ਸ਼ਰੂ ਬਨਾਵਟ ਕੀਤੀ ਜਾਂਦੀ ਹੈ। ਬਨਾਵਟ ਸਭ ਝੂਠੀ ਹੁੰਦੀ ਹੈ। ਉੱਤਮ ਪੁਰਖ ਝੂਠੇ ਵਿਹਾਰ ਤੇ ਮੱਤ ਨੂੰ ਸ੍ਰੀਕਾਰ ਨਹੀਂ ਕਰਦੇ। ਬਾਕੀ ਜੋ ਤੂੰ ਜ਼ੋਰ ਜੂਲਮ ਨਾਲ ਮੁਹੰਮਦੀ ਕਰਨਾ ਚਾਹੁੰਦਾ ਹੈਂ, ਏਹ ਭਾਰਾ ਅਨਯਾਅ ਤੇ ਪ੍ਰਭੂ ਦੀ ਹੁਕਮ ਅਦੂਲੀ ਹੈ, ਜੋ ਪ੍ਰਮੇਸ਼ਰ ਨੂੰ ਨਹੀਂ ਭਾਉਂਦੀ। ਹੋਰ ਜੋ ਤੂੰ ਆਖਿਆ, ਪਾਖਾਣ, ਜਲ, ਅਗਨੀ ਦੇ ਮੰਨਣ ਪੂਜਣ ਵਾਲੇ ਦੋਜ਼ਖ ਵਿੱਚ ਜਾਣਗੇ, ਸੋ ਏਹ ਤੈਨੂੰ ਸਭ ਮਜ਼ਹਬ ਦਾ ਪੱਖ ਹੈ। ਤੁਸੀਂ ਓਨ੍ਹਾਂ ਨੂੰ ਦੋਜ਼ਖ ਦੱਸਦੇ ਹੋ, ਓਹ ਤੁਹਾਨੂੰ ਆਖਦੇ ਹਨ। ਅਸੀਂ ਚੰਗੇ ਕਰਮ ਕਰਨ ਵਾਲੇ ਨੂੰ ਬਹਿਸ਼ਤੀ ਅਰ ਖਲਕਤ ਨੂੰ ਦੁੱਖ ਦੇਣ ਵਾਲੇ ਨੂੰ ਤੇ ਹੰਕਾਰੀ ਨੂੰ ਦੋਜ਼ਕੀ ਮੰਨਦੇ ਹਾਂ। ਏਹ ਕੋਈ ਪ੍ਰੋਪਕਾਰ ਯਾ ਪੁੰਜ ਦਾ ਕਰਮ ਨਹੀਂ, ਜੋ ਪਰਜਾ ਨੂੰ ਦੁਖੀ ਕਰ ਕੇ ਜ਼ੋਰ ਜੂਲਮ ਨਾਲ ਅਪਣਾ ਦੀਨ ਮਨਾਉਂਣਾ। ਜੋ ਤੂੰ ਬਾਬੇ ਨਾਨਕ ਸਾਹਿਬ ਜੀ ਦਾ ਨਾਮ ਲੀਤਾ ਹੈ, ਸੋ ਓਨ੍ਹਾਂ ਨੂੰ ਕਿਸੇ ਬਨਾਵਟੀ ਮਜ਼ਹਬ ਦਾ ਪੱਖ ਨਹੀਂ ਸੀ ਸੱਚ ਦਾ ਪੱਖ ਸੀ। ਏਸੇ ਵਾਸਤੇ ਓਨ੍ਹਾਂ ਦਾ ਉਪਦੇਸ਼ ਹਿੰਦੂ ਤੁਰਕ ਸਭ ਮੰਨਦੇ ਸੋ। ਤੂੰ ਕਹਿੰਦਾ ਹੈਂ ਕਿ ਜੇ ਸਾਰੇ ਮੁਸਲਮਾਨ ਹੋ ਗਏ ਤਦ ਝਗੜੇ ਮੁੱਕ ਜਾਣਗੇ। ਪਰ

ਇਹ ਤਾਂ ਸੋਚ ਕਿ ਤੁਸਾਂ ਮੁਸਲਮਾਨਾਂ ਵਿੱਚ ਸੁੰਨੀ ਸ਼ਈਆ ਆਦਿਕ ਫਿਰਕੇ ਇੱਕ ਦੂਜੇ ਦੇ ਖੂਨ ਦੇ ਤਿਹਾਏ ਬਣੇ ਫਿਰਦੇ ਹੋ। ਫਿਰ ਕਿਕਨ ਕੈਹ ਸਕਦੇ ਹੋ ਕਿ ਸਾਰਿਆਂ ਦੇ ਮੁਸਲਮਾਨ ਹੋਣ ਤੇ ਇਹ ਝਗੜੇ ਮੁੱਕ ਜਾਣਗੇ? ਬਾਕੀ ਜੋ ਤੂੰ ਜ਼ੋਰ ਨਾਲ ਹਿੰਦੂ ਨੂੰ ਮੁਹੰਮਦੀ ਕਰਨਾ ਚਾਹੁੰਦਾ ਹੈਂ, ਏਹ ਤੇਰੀ ਮਨਮਤ ਹੈ। ਤੂੰ ਦੋਹੁੰ ਤੋਂ ਇੱਕ ਕਰਨ ਨੂੰ ਜ਼ੋਰ ਲਾਉਣਾ ਹੈਂ, ਰੱਬ ਚਾਹੇ ਤਾਂ ਦੋਹਾਂ ਦੇ ਤਿੰਨ ਕਰ ਦੇਵੇ।” ਅੌਰਗਾ ਬੋਲਿਆ, “ਅਸੀਂ ਕਿਕੂੰ ਮੰਨੀਏ?” ਤਾਂ ਗੁਰੂ ਜੀ ਨੇ ਉਸੇ ਵੇਲੇ ਬਹੁਤ ਸਾਰੀਆਂ ਕਾਲੀਆਂ ਮਿਰਚਾਂ ਮੰਗਾ ਸੜਵਾ ਉਨ੍ਹਾਂ ਦੀ ਸੁਆਹ ਛਣਵਾਈ ਤਾਂ ਵਿੱਚੋਂ ਤਿੰਨ ਮਿਰਚਾਂ ਸਾਬਤ ਨਿਕਲੀਆਂ। ਅੌਰਗਾਂ ਦੇਖ ਕੇ ਹੈਰਾਨ ਹੋ ਗਿਆ ਅਤੇ ਜਾਣ ਲੀਤਾ ਕਿ ਜ਼ਰੂਰ ਤੀਜਾ ਮਜ਼ਹਬ ਹੋਵੇਗਾ। ਫੇਰ ਬੋਲਿਆ ਖੁਦਾ ਨੂੰ ਇਖਤਿਆਰ ਹੈ, ਭਾਵੇਂ ਕਿੰਨੇ ਹੀ ਪੰਥ ਰਚ ਦੇਵੇ। ਪਰ ਅਸੀਂ ਤਾਂ ਪੈਗੰਬਰ ਦੇ ਹੁਕਮ ਅਨੁਸਾਰ ਆਪਣੇ ਦੀਨ ਦੇ ਵਧਾਉਣ ਦੀ ਇੱਛਾ ਤੇ ਉੱਦਮ ਨੂੰ ਨਹੀਂ ਛੱਡਣਾ। ਫੇਰ ਆਪ ਤਾਂ ਉਸ ਬਾਬੇ ਨਾਨਕ ਸ਼ਾਹ ਦੇ ਗੱਦੀ ਨਸ਼ੀਨ ਹੋ ਜਿਸ ਨੂੰ ਕੋਈ ਹਿਰਸ ਪੱਖ ਨਹੀਂ ਸੀ। ਮੱਕੇ ਗਏ ਹਾਜੀ ਬਣ ਗਏ; ਅਰਬ ਵਿੱਚ ਅਰਬੀ, ਮਿਸਰ ਵਿੱਚ ਮਿਸਰੀ, ਚੀਨ ਵਿੱਚ ਚੀਨੀ, ਜਿਸ ਰਾਜ ਤੇ ਮੁਲਕ ਵਿੱਚ ਗਏ ਉਸੇ ਮਜ਼ਹਬ ਦਾ ਲਿਬਾਸ ਕਾਰ ਵਿਹਾਰ ਧਾਰਨ ਕਰਦੇ ਰਹੇ। ਦਿਲੋਂ ਸਭ ਨੂੰ ਬਨਾਵਟੀ ਤੁੱਛ ਸਮਝਦੇ ਰਹੇ। ਉਸੇ ਤਰ੍ਹਾਂ ਆਪ ਨੂੰ ਚਾਹੀਦਾ ਹੈ, ਹੁਣ ਸਾਡਾ ਰਾਜ ਤੇ ਮੁਲਕ ਹੋਣੇ ਕਰ ਸਾਡਾ ਲਿਬਾਸ ਤੇ ਕਾਰ ਵਿਹਾਰ ਉੱਤੋਂ ਧਾਰ ਲਵੇ, ਅੰਦਰੋਂ ਭਾਵੇਂ ਬਨਾਵਟੀ ਸਮਝਦੇ ਰਹੇ। ਕਿਉਂਕਿ ਆਪ ਬ੍ਰਹਮ ਗਿਆਨੀ ਸੱਚੇ ਹੋ। ਆਰਫ਼ ਲੋਕਾਂ ਨੂੰ ਭਾਵੇਂ ਸ਼ਰਾ ਦੀ ਕੋਈ ਲੋੜ ਨਹੀਂ ਤੇ ਨਾ ਹੀ ਉਨ੍ਹਾਂ ਨੂੰ ਸ਼ਰਾ ਬੰਧਾਇਮਾਨ, ਕਰ ਸਕਦੀ ਹੈ। ਪਰ ਤਾਂ ਭੀ ਜੀਕੂੰ ਮੌਲਵੀ ਨੂੰ ਕਾਇਦਾ ਪੜ੍ਹਨ ਦੀ ਕੋਈ ਲੋੜ ਨਹੀਂ, ਮੁੰਡਜਾਂ ਕੁੜੀਆਂ ਨੂੰ ਸਿਖਾਉਣ ਵਾਸਤੇ ਪੜ੍ਹਦਾ ਹੈ। ਤਿਵੇਂ ਆਪ ਨੂੰ ਭੀ ਏਹ ਸ਼ਰਾ ਸ਼ਰਈ ਲੋਕਾਂ ਨੂੰ ਧਾਰਨ ਕਰਾਉਣ ਲਈ ਕਰਨੀ ਚਾਹੀਦੀ ਹੈ। ਕਿਉਂ ਜੋ ਸੱਤਪੁਰਖਾਂ ਦਾ ਜਗਤ ਵਿੱਚ ਆਉਣਾ ਕੇਵਲ ਪਰੋਪਕਾਰ ਵਾਸਤੇ ਹੈ। ਸੋ ਆਪ ਜੋ ਲੱਖਾਂ ਹਿੰਦੂ ਤੁਰਕ ਨਾ ਹੋਣ ਬਦਲੇ ਦੁੱਖ ਪਾ ਰਹੇ ਹਨ ਤੇ ਕਤਲ ਹੁੰਦੇ ਹਨ, ਆਪ ਦੇ ਬਚਾਏ ਸਭ ਅਜਾਬ ਤੋਂ ਬਚ ਰਹਿਣਗੇ। ਆਪ ਜੇਹੇ ਆਰਫ਼ ਤਾਂ ਕਸ਼ਟ ਉਠਾ ਕੇ ਭੀ ਦੂਜੇ ਦਾ ਭਲਾ ਕਰਦੇ ਹਨ। ਪਰ ਮੁਹੰਮਦੀ ਸ਼ਰਾ ਮੰਨਣ ਵਿੱਚ ਆਪ ਨੂੰ ਜ਼ਰਾ ਭੀ ਕਸ਼ਟ ਨਹੀਂ। ਕੇਵਲ ਕਲਮਾ ਹੀ ਪੜ੍ਹਨਾ ਹੈ ਜਿਸ ਤੋਂ ਸ਼ਾਹੀ ਸਨਦ ਮਿਲਣੇ ਕਰ ਸਾਰੀ ਦੁਨੀਆਂ ਆਪ ਦੀ ਮੁਰੀਦ ਹੋ ਕੇ ਪਈ ਸੇਵਾ ਕਰੇਗੀ। ਅਰ ਜੇ ਆਪ ਦੀ ਇੱਛਾ ਹੋਵੇ ਤਾਂ ਪੰਜਾਬ ਦੀ ਨਵਾਬੀ ਤੇ ਸ਼ਾਹੀ ਖਾਨਦਾਨ ਦੀ ਬੇਟੀ ਮੈਂ ਤੁਹਾਨੂੰ ਦੇ ਸਕਦਾ ਹਾਂ। ਏਸ ਤਰ੍ਹਾਂ ਤੁਹਾਡੇ ਪਿੱਛੇ ਬੇਅੰਤ ਖਲਕਤ ਮੌਮਨ ਬਣ ਕੇ ਏਥੇ ਸੁਖ ਅੱਗੇ ਬਹਿਸ਼ਤ ਪਈ ਭੋਗੇਗੀ ਤੇ ਆਪ ਨੂੰ ਅਰ ਆਪ ਦੇ ਖਾਨਦਾਨ ਨੂੰ ਏਥੇ ਉਥੇ ਦੀ ਸਰਦਾਰੀ ਪ੍ਰਾਪਤ ਰਹੇਗੀ।”

ਗੁਰੂ ਜੀ ਬੋਲੇ, “ਕਿਸੇ ਨਾਉਂ ਪ੍ਰੀਕ ਦੀਨ ਵਿੱਚ ਆਇਆਂ ਸੂਰਗ ਤੇ ਸਰਦਾਰੀ ਨਹੀਂ ਮਿਲਦੀ ਤੇ ਨਾ ਕਿਸੇ ਦੀਨ ਵਾਲੇ ਪਾਸ ਬਹਿਸ਼ਤ ਦਾ ਠੇਕਾ ਹੈ, ਜੋ ਆਪਣਿਆਂ ਨੂੰ ਵਾੜ ਲਉ ਤੇ ਦੂਜਿਆਂ ਨੂੰ ਧੱਕ ਸਿੱਟ੍ਟੁ। ਪਰਮੇਸ਼ੂਰ ਨੂੰ ਸਭ ਇਕੋ ਜਿਹੇ ਹਨ। ਬਹਿਸ਼ਤ ਦੋਜਖ ਕਰਮਾਂ ਅਨੁਸਾਰ ਮਿਲਦਾ ਹੈ। ਬਾਕੀ ਜੇਹੜੇ ਬਹਿਸ਼ਤ ਦਾ ਲਾਲਚ ਤੂੰ ਸਾਨੂੰ ਦੱਸਦਾ ਹੈਂ, ਉਸ ਦੀ ਸਾਨੂੰ ਤੇ ਸਾਡੇ ਸੇਵਕਾਂ ਨੂੰ ਇੱਛਾ ਨਹੀਂ। ਕਾਮੀ ਪੁਰਖਾਂ ਨੂੰ ਹੈ। ਅਸੀਂ ਤਾਂ ਕੇਵਲ ਈਸ਼ੂਰ ਦੇ ਪ੍ਰੇਮ ਤੇ ਭਾਣਾ ਮੰਨਣ ਨੂੰ ਹੀ ਬਹਿਸ਼ਤ ਸਮਝਦੇ ਹਾਂ। ਯਥਾ:

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥
ਹਮ ਕਾਹੂ ਕੀ ਕਾਣਿ ਨ ਕਢਦੇ ਅਪਨੇ ਗੁਰ ਪਰਸਾਦੇ ॥੫॥

(ਰਾਮਕਲੀ, ਭਗਤ ਕਬੀਰ ਜੀ - ੯੯੯)

ਪੁਨਾ:

ਕਈ ਬੈਕੰਠ ਨਾਹੀ ਲਵੈ ਲਾਗੇ ॥

ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥

(ਮਾਚੂ, ਮ: ੫ - ੧੦੨੮)

ਸ਼ਰੀਰਕ ਸੁਖਾਂ ਦੇ ਭੋਗਣ ਲਈ ਅਸੀਂ ਆਪਣਾ ਧਰਮ ਨਹੀਂ ਛੱਡਣਾ। ਭਾਵੇਂ ਤੂੰ ਲੱਖ ਛਲ ਵਲ ਝੂਠ ਸੱਚ ਦੀਆਂ ਗੱਲਾਂ ਬਣਾ। ਜਦ ਅੱਰੰਗੇ ਨੇ ਦੇਖਿਆ ਕਿ ਏਹ ਲਾਲਚੀ ਨਹੀਂ ਹਨ ਤਾਂ ਬੋਲਿਆ ਜੇ ਦੀਨ ਨਹੀਂ ਮੰਨਦੇ ਤਾਂ ਜੋ ਕਰਾਮਾਤ ਮੈਂ ਆਖਾਂ ਸੋ ਦਿਖਾਓ, ਗੁਰੂ ਜੀ ਬੋਲੇ ਕਰਾਮਾਤ ਕਹਿਰ ਦਾ ਨਾਉਂ ਹੈ। ਅਸਾਂ ਕਿਸੇ ਉੱਤੇ ਕਹਿਰ ਨਹੀਂ ਕਰਨਾ। ਕਿਉਂਕਿ ਕਰਾਮਾਤ ਕੋਈ ਮਦਾਰੀ ਦੀ ਖੇਡ ਨਹੀਂ। ਏਹ ਈਸ਼੍ਵਰੀ ਸ਼ਕਤੀ ਹੈ, ਸੋ ਈਸ਼੍ਵਰ ਦੇ ਹੁਕਮ ਵਿੱਚ ਹੈ।” ਅੱਰੰਗਾ ਬੋਲਿਆ, “ਕਿਉਂ ਜਾਨ ਉੱਤੇ ਖੇਡਦੇ ਹੋ? ਦੀਨ ਮੰਨੋਂ ਯਾ ਸ਼ਕਤੀ ਦਿਖਾਓ। ਨਹੀਂ ਤਾਂ ਜਾਨ ਤੋਂ ਜਾਂਦੇ ਰਹੋਗੇ?” ਸਾਹਿਬਾਂ ਆਖਿਆ, “ਏਹ ਜਗਤ ਸਰਾਇ ਹੈ। ਕੋਈ ਪਲ ਅੱਗੇ, ਕੋਈ ਪਲ ਪਿੱਛੇ, ਸਭ ਨੇ ਤੁਰ ਜਾਣਾ ਹੈ। ਅਸੀਂ ਤਾਂ ਅੱਗੇ ਹੀ ਤਜਾਰ ਬੈਠੇ ਹਾਂ। ਪਿੱਛੇ ਤੂੰ ਭੀ ਤੁਰ ਆਉਣਾ ਹੈ।” ਅੱਰੰਗਾ ਬੋਲਿਆ, “ਏਹ ਫਕੀਰ ਲੋਕ ਗੱਲਾਂ ਨਾਲ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦੇ। ਕਸ਼ਟ ਦਿੱਤਾ ਜਾਉ ਤਾਂ ਆਪੇ ਮੰਨ ਲੈਣਗੇ।” ਹੁਕਮ ਦਿੱਤਾ, “ਏਹਨਾਂ ਸਭਨਾਂ ਨੂੰ ਵਖੋਂ ਵਖਰੇ ਮਕਾਨਾਂ ਵਿੱਚ ਕੈਦ ਰੱਖੋ, ਖਾਣ ਪੀਣ ਨੂੰ ਕੁਛ ਨਾ ਦੇਵੋ, ਆਪੇ ਭੁੱਖੇ ਤਿਹਾਏ ਤੰਗ ਹੋ ਕੇ ਦੀਨ ਮੰਨਣਗੇ।” ਉਸੇ ਘੜੀ ਫੇਰ ਕੈਦਖਾਨੇ ਵਿੱਚ ਲੈ ਜਾ ਕੇ ਅਤਯੰਤ ਖੋਟੀ ਥਾਂ; ਜਿੱਥੇ ਬੈਠਣ ਜੋਗ ਜਗ੍ਹਾ ਭੀ ਨਹੀਂ ਸੀ, ਉਨ੍ਹਾਂ ਕੋਠੜੀਆਂ ਵਿੱਚ ਵੱਖੋਂ ਵੱਖ ਬੰਦ ਕਰ ਦਿੱਤੇ ਤੇ ਅੰਨ ਜਲ ਦੇਣਾ ਬੰਦ ਕਰ ਦਿੱਤਾ।

(ਪਾ: ਦ - ੨੧)

ਗੁਰੂ ਜੀ ਦੀ ਸੂਤੇ ਸ਼ਕਤੀ

ਭਾਵੇਂ ਅੰਰੰਗੇ ਨੇ ਮਿੱਠੇ ਕੌੜੇ ਬਬੇਰੇ ਜਾਲ ਸੁੱਟੇ ਤੇ ਦੁੱਖ ਅਰ ਦਾਬੇ ਦਿੱਤੇ, ਲਾਲਚ ਦਿਖਾਏ, ਪਰ ਗੁਰੂ ਜੀ ਸਾਹਿਬ ਜੋ ਸਾਰੀ ਹਿੰਦਵਾਯਣ ਦੇ ਧਰਮ ਬਚਾਉਣ ਦਾ ਬੀਤਾ ਚੁੱਕ ਕੇ ਆਏ ਸੇ, ਕਿਸੇ ਤਰ੍ਹਾਂ ਭੀ ਨਾ ਡਰੇ ਤੇ ਨਾ ਸਿੱਖਾਂ ਦਾ ਸਿਦਕ ਛੱਗਣ ਦਿੱਤਾ।

ਪੋਥੀਆਂ ਵਿੱਚ ਲਿਖਿਆ ਹੈ ਕਿ ਜਦ ਦਿਲਵਾਲੀ ਸਿੱਖਾਂ ਨੇ ਗੁਰੂ ਜੀ ਦਾ ਸਖਤ ਕੈਦ ਵਿੱਚ ਜਾਣਾ ਤੇ ਅੰਨ ਜਲ ਨਾ ਪਹੁੰਚਣਾ ਸੁਣਿਆ, ਤਾਂ ਓਨ੍ਹਾਂ ਨੂੰ ਵੰਡਾ ਭਾਰਾ ਕਲਮਲਾਹਟ ਹੋਯਾ ਤੇ ਈਸ਼੍ਵਰ ਅੱਗੇ ਬੇਨਤੀ ਕਰਨ ਲੱਗੇ। ਇੱਕ ਧੰਨੇ ਭਗਤ ਵਰਗੇ ਪ੍ਰੇਮੀ ਸਿੱਖ ਨੇ ਗੁਰੂ ਜੀ ਦੇ ਨਮਿੱਤ ਪ੍ਰਸ਼ਾਸਤ ਤਜਾਰ ਕਰ ਕੇ ਰੱਖ ਛੱਡਿਆ। ਲੱਗ ਉਡੀਕਣ, ਨਾ ਆਪ ਛਕਿਆ, ਨਾ ਬਾਲ ਬੱਚੇ ਨੂੰ ਦਿੱਤਾ। ਉਡੀਕਦੇ ਨੂੰ ਸੰਝ ਹੋ ਗਈ। ਓਹ ਪ੍ਰਸ਼ਾਸਤ ਸਭ ਚੁੱਕ ਕੇ ਗਉਂਧਾਂ ਨੂੰ ਪਾ ਦਿੱਤਾ। ਆਪ ਹੋਰ ਤਿਆਰ ਕੀਤਾ ਕਰਾਯਾ। ਪੰਜ ਘੜੀ ਰਾਤ ਬੀਤ ਗਈ। ਓਸ ਦੇ ਨੇਮ ਤੇ ਪ੍ਰੇਮ ਨੇ ਐਡੀ ਖਿੱਚ ਕੀਤੀ ਕਿ ਗੁਰੂ ਸਾਹਿਬ ਜੀ ਆਪਣੀ ਆਤਮਕ ਸ਼ਕਤੀ ਦੇ ਬਲ ਕਰ ਕੇ ਪੰਜਾਂ ਸਿੱਖਾਂ ਸਮੇਤ ਓਸ ਸਿੱਖ ਦੇ ਘਰ ਜਾ ਪੁੱਜੇ। ਦੇਖ ਕੇ ਸਿੱਖ ਸਿੱਖਣੀ ਨਿਹਾਲ ਹੋ ਗਏ। ਪ੍ਰੇਮ ਦੀ ਮਸਤੀ ਵਿੱਚ ਭੁੱਲ ਕੇ ਚੌਂਕੀ ਪੁਠੀ ਡਾਹ ਕੇ ਉੱਤੇ ਚੁਤਹੀ ਵਿਛਾ ਦਿੱਤੀ। ਗੁਰੂ ਜੀ ਨੂੰ ਮੱਥਾ ਟੇਕ ਕੇ ਉੱਤੇ ਬੈਠਾਯਾ। ਗੁਰੂ ਜੀ ਦੀ ਸ਼ਕਤੀ ਤੇ ਓਨ੍ਹਾਂ ਦੇ ਸਤ ਦੀ ਬੱਧੀ ਚੁਤਹੀ ਚੌਂਕੀ ਦੇ ਪਾਵਿਆਂ ਉੱਤੇ ਖਿਚੀ ਰਹੀ। ਸਿੱਖ ਵੱਖਰੇ ਬੈਠਾਏ। ਚਰਨਾਂਮ੍ਰਿਤ ਲੀਤਾ। ਘਰ ਵਿੱਚ ਛਿੜਕਜਾ। ਆਪਣੀ ਧੰਨਭਾਗਤਾ ਮੰਨੀ। ਦੂਸਰੇ ਸਿੱਖ ਸਿੱਖਣੀਆਂ ਪੜੋਸੀ ਪ੍ਰੇਮੀ ਲੋਕ ਭੀ ਗੁਰੂ ਜੀ ਦਾ ਆਗਾਮਨ ਸੁਣ ਕੇ ਆ 'ਕੱਠੇ ਹੋਏ। ਯਥਾ ਯੋਗ ਭੇਟਾ ਚੜ੍ਹਾਈ, ਦਰਸ਼ਨ ਪਾਏ। ਦੁਸ਼ਟ ਅੰਰੰਗੇ ਦੀ ਬੇਈਮਾਨੀ ਦਾ ਵਰਨਣ ਕਰਨ ਲਗੇ। ਓਸ ਘਰ ਵਾਲੀ ਸਿੱਖਣੀ ਨੇ ਪ੍ਰੇਮ ਵਿੱਚ ਬਿਨਾਂ ਵਿਚਾਰੇ ਖੰਡ ਦੇ ਥਾਂ ਭੁੱਲ ਕੇ ਪੀਠੇ ਹੋਏ ਲੂਣ ਦੀ ਲੱਪ ਲੱਪ ਖੀਰ ਉੱਤੇ ਬਰੂਰ ਦਿੱਤੀ। ਗੁਰ ਜੀ ਸਿੱਖਾਂ ਸਮੇਤ ਛਕਣ ਲੱਗੇ ਤਾਂ ਇੱਕ ਚਤਰ ਗੁਆਂਢਣ ਜਾਣ ਗਈ। ਓਨ ਛੇਤੀ ਨਾਲ ਓਹ ਥਾਲੀਆਂ ਚੁੱਕ ਕੇ ਹੋਰ ਪਰੋਸ ਬੂਰਾ ਪਾ ਕੇ ਅੱਗੇ ਰੱਖ ਦਿੱਤੀਆਂ। ਗੁਰੂ ਜੀ ਬੋਲੇ, “ਓਹੋ ਜੇਹਾ ਅਨੰਦਦਾਇਕ ਰਸ ਏਸ ਵਿੱਚ ਨਹੀਂ।” ਭੋਜਨ ਛਕ ਕੇ ਜਾਂ ਗੁਰੂ ਜੀ ਚੀਤਾ ਛੱਡਣ ਉੱਠੇ ਤਾਂ ਇੱਕ ਸਿੱਖ ਨੇ ਛੇਤੀ ਨਾਲ ਚੌਂਕੀ ਭੀ ਸਿਧੀ ਕਰ ਦਿੱਤੀ। ਮੁੜ ਚੌਂਕੀ ਉੱਤੇ ਬੈਠੇ ਤਾਂ ਬੋਲੇ, “ਭਾਈ ਸਿੱਖੋ! ਪ੍ਰੇਮ ਦੇ ਵਿਛਾਉਣੇ ਪੋਲੇ ਹੁੰਦੇ ਹਨ। ਅਜੇਹੀ ਅਦਭੁਤ ਸ਼ਕਤੀ ਵਾਲੇ ਤੇ ਪ੍ਰੇਮ ਦੇ ਪਯਾਰੇ ਗੁਰੂ ਜੀ ਨੂੰ ਦੇਖ ਕੇ ਸਭ ਸੰਗਤ ਕੁਰਬਾਨ ਹੋ ਗਈ। ਅਨੇਕ ਇਸਤ੍ਰੀ ਪੁਰਖ ਗੁਰਮੁਖ ਹੋਏ। ਬੇਨਤੀ ਕੀਤੀ, “ਸਚੇ ਪਾਤਸ਼ਾਹ! ਐਡੇ ਸਮਰੱਥ ਹੋ ਕੇ ਆਪ ਏਸ ਪਾਪੀ ਅੰਰੰਗੇ ਪਾਸ ਕਾਸ ਨੂੰ ਆਵਣਾ ਸੀ?” ਗੁਰੂ ਜੀ ਨੇ ਆਖਿਆ:

ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥

(ਤਿਲੰਗ, ਮ: ੧ - ੨੨੨)

ਭਾਈ ਸਿੱਖੋ! ਗੁਰੂ ਨਾਨਕ ਜੀ ਨੇ ਸੱਤ ਪੀਹੜੀ ਬਾਬਰ ਨੂੰ ਬਾਦਸ਼ਾਹੀ ਬਖਸ਼ ਕੇ ਬਚਨ ਕੀਤਾ ਸੀ ਕਿ ਸਤ ਸੀਸ ਦੇ ਕੇ ਪਲਟਾਂਗੇ। ਸੋ ਦੋ ਸੀਸ ਅੱਗੇ ਲੱਗ ਲੀਤੇ। ਤੀਜਾ ਹੁਣ ਸਾਡਾ ਲਗੇਗਾ। ਤੇ ਚਾਰ ਸਾਡੇ ਪੋਤ੍ਰਿਆਂ ਦੇ ਲੱਗਣਗੇ। ਏਹ ਨੇਤ ਕਰਤਾਰ ਦੀ ਏਸੇ ਪ੍ਰਕਾਰ ਹੈ। ਤੁਸੀਂ ਓਸ ਦੇ ਰੰਗ ਦੇਖੋ। ਸਰੀਰ ਕਦੇ ਕਿਸੇ ਦਾ ਅਮਰ ਨਹੀਂ ਰਿਹਾ। ਜੱਸ ਅਪਜਸ ਦੀਆਂ ਦੋ ਲੀਕਾਂ ਰਹਿ ਜਾਂਦੀਆਂ ਹਨ। ਅਸੀਂ ਤਾਂ ਜਾਣ ਬੁਝ ਕੇ ਏਹ ਠੀਕਰਾ ਅੰਰੰਗੇ ਦੇ ਸਿਰ ਭੰਨਣ ਆਏ ਹਾਂ।” ਇੱਕ ਮਾਈ ਅਤਿ ਦੀਨ ਹੋ ਕੇ ਬੋਲੀ ਕਿ ਕੱਲ੍ਹ ਨੂੰ ਏਦੂੰ ਜਗ ਸਵੇਰੇ ਸਾਡੇ ਘਰ ਚਰਨ ਪਾਉਣਾ ਤੇ ਪ੍ਰਸ਼ਾਸਤ ਛਕਣਾ। ਬਚਨ ਹੋਯਾ, “ਤਥਾ ਅਸਤੂ।” ਏਸੇ ਪ੍ਰਕਾਰ ਜਦ ਸਿੱਖਾਂ ਦੀ ਭਾਉਣੀ ਪੂਰੀ ਕਰਦਿਆਂ ਨੂੰ ਤਿੰਨ ਚਾਰ ਦਿਨ ਹੋ ਗਏ ਤਾਂ ਇੱਕ ਦਿਨ ਮੌਲਵੀ ਨੇ ਗੁਰੂ ਜੀ ਨੂੰ ਸਿੱਖਾਂ ਦੇ ਘਰੀਂ ਜਾਂਦਿਆਂ ਵੇਖ ਕੇ ਬਾਦਸ਼ਾਹ ਪਾਸ ਚੁਗਲੀ ਜਾ ਖਾਧੀ। ਅੰਰੰਗੇ ਨੇ ਓਸੇ ਘੜੀ

ਬੰਦੀਖਾਨੇ ਦੋ ਉਮਰਾ ਭੇਜੇ ਤੇ ਦੋ ਭੇਜੇ ਸਿੱਖਾਂ ਕੋਲ। ਓਨ੍ਹਾਂ ਨੇ ਦੋਹੀਂ ਥਾਈਂ ਸਿੱਖਾਂ ਸਮੇਤ ਧਰਮ ਦਾ ਉਪਦੇਸ਼ ਸੰਗਤ ਨੂੰ ਕਰਦੇ ਹੋਏ ਗੁਰੂ ਜੀ ਨੂੰ ਬੈਠੇ ਦੇਖ ਕੇ ਅੱਰੰਗੇ ਪਾਸ ਜਾ ਦੱਸਿਆ। ਸਗੋਂ ਕਚੈਹਰੀ ਵਿੱਚ ਏਹੋ ਪ੍ਰਸੰਗ ਚੱਲੇ ਤੋਂ ਅਨੇਕ ਹਿੰਦੂ ਤੇ ਮੁਹੰਮਦੀ ਬੋਲੇ, “ਸਿੱਖਾਂ ਦੇ ਘਰੀਂ ਮਹਿਮਾਨੀਆਂ ਖਾਂਦਿਆਂ ਨੂੰ ਤੇ ਅੰਮ੍ਰਿਤ ਵੇਲੇ ਜਮਨਾਂ ਉੱਤੇ ਇਸ਼ਨਾਨ ਕਰਦਿਆਂ ਗੁਰੂ ਜੀ ਨੂੰ ਅਸੀਂ ਨਿੱਤ ਵੇਖਦੇ ਹਾਂ।” ਫੇਰ ਅੱਰੰਗੇ ਨੇ ਪੱਕੇ ਨਿਸਚੇ ਕੀਤਾ ਕਿ ਗੁਰੂ ਜਰਣਾ ਤੇ ਧੀਰਜ ਦਾ ਸਮੁੰਦਰ ਤਾਂ ਹੈ, ਪਰ ਰਾਮਰਾਇ ਨਾਲੋਂ ਵੱਧ ਹੈ ਘਟ ਨਹੀਂ।

ਦੋ ਕਾਜ਼ੀ ਬੜੇ ਅਮੀਰਾਂ ਵਿੱਚੋਂ ਬੋਲੇ ਖਾਣਾ ਤਾਂ ਉਸ ਨੂੰ ਅਸੀਂ ਖੁਲਾ ਦੇਂਦੇ ਹਾਂ। ਅੱਰੰਗੇ ਨੇ ਅਲਗਮਦ ਪੜ੍ਹ ਕੇ ਆਖਿਆ ਜਾਓ ਖੁਲਾਓ। ਤੁਹਾਨੂੰ ਵੱਡੇ ਆਦਮੀ ਕਰਾਂਗਾ। ਓਨ੍ਹਾਂ ਦੁਸ਼ਟਾਂ ਨੇ ਗੋਮਾਂਸ ਪਾ ਕੇ ਦੇਗ ਪੁਲਾਓ ਦੀ ਤਿਆਰ ਕੀਤੀ। ਕਪਟ ਦੇ ਹਿੰਦੂ ਸਿੱਖ ਬਨ ਕੇ ਗੁਰੂ ਜੀ ਅੱਗੇ ਜਾ ਧਰੀ। ਅੱਗੇ ਗੁਰੂ ਜੀ ਸੁਖਮਨੀ ਦਾ ਪਾਠ ਕਰਦੇ ਏਹ ਤੁਕ ਪੜ੍ਹ ਰਹੇ ਸਨ:

ਕਰਤੂਤਿ ਪਸੂ ਕੀ ਮਾਨਸ ਜਾਤਿ ॥
ਲੋਕ ਪਚਾਰਾ ਕਰੈ ਦਿਨੁ ਰਾਤਿ ॥
ਬਾਹਰਿ ਭੇਖ ਅੰਤਿ ਮਲੁ ਮਾਇਆ ॥
ਛਪਸਿ ਨਾਹਿ ਕਛੁ ਕਰੈ ਛਪਾਇਆ ॥

(ਗਊੜੀ ਸੁਖਮਨੀ, ਮ: ੫ - ੨੯੨)

ਓਨਾਂ ਬੇਨਤੀ ਕੀਤੀ, “ਸੱਚੇ ਸਤਿਗੁਰੋ! ਅਸੀਂ ਆਪ ਦੇ ਸਿੱਖ ਹਾਂ। ਸੁੱਖਣਾਂ ਸੁਖੀ ਸੀ, ਤੁਸਾਂ ਵਾਸਤੇ ਪ੍ਰਸ਼ਾਦ ਲਿਆਏ ਹਾਂ, ਲੇਖੇ ਲਾਓ।” ਏਨ੍ਹਾਂ ਕਹਿ ਕੇ ਜਦ ਥਾਲ ਵਿੱਚ ਪਾਵਨ ਲੱਗੇ ਤਾਂ ਮਾਸ ਦੀਆਂ ਬੋਟੀਆਂ ਸਭ ਸੂਰਾਂ ਦੇ ਚੇਘਰੇ ਹੋ ਕੇ ਬੇਅੰਤ ਨਿੱਕਲ ਦੌੜੇ। ਤੁਰਕਾਂ ਦੇ ਘਰਾਂ ਵਿੱਚ ਤੇ ਮਸੀਤਾਂ ਵਿੱਚ ਜਾ ਵੜੇ। ਘੁਰ ਘੁਰ ਕਰਦੇ, ਘਰ ਘਰ ਫਿਰ ਨਿੱਕਲੇ। ਸਾਰੇ ਸ਼ਹਿਰ ਵਿੱਚ ਤੋਬਾ ਮੱਚ ਗਈ। ਜਿਉਂ ਜਿਉਂ ਤੁਰਕ ਹਿੰਦੂ ਸੂਰਾਂ ਨੂੰ ਮਾਰਨ ਚੌਣੇ ਹੁੰਦੇ ਜਾਣ। ਏਸੇ ਪ੍ਰਕਾਰ ਓਸ ਦੇਗ ਦੇ ਚਾਵਲ ਬੇਅੰਤ ਕੀਤੇ ਹੋ ਕੇ ਤੁਰੇ, ਘਰਾਂ ਵਿੱਚ ਰਮ ਗਏ। ਤੁਰਕਾਂ ਨੂੰ ਬੈਠਣਾਂ, ਖਲੋਣਾਂ ਅੱਖਾ ਕਰ ਦਿੱਤਾ। ਬੇਈਮਾਨੀ ਦੀ ਠੱਗੀ ਤੁਰਕਾਂ ਦੇ ਪੇਸ਼ ਆਈ। ਕੋਈ ਕਹੇ ਹਿੰਦੂ ਦੇ ਪੀਰ ਨੇ ਸ਼ਕਤੀ ਦਿਖਾਈ ਹੈ, ਇਹ ਅੱਰੰਗੇ ਪਾਪੀ ਦੇ ਪਾਪ ਦਾ ਖੋਟਾ ਸ਼ਗਨ ਹੈ। ਮਲਕਤ ਕਾਜ਼ੀਆਂ ਦੇ ਬੱਚੇ ਪਈ ਪਿੱਟੇ।

ਇਹ ਬਿਤਾਂਤ ਸੁਣ ਕੇ ਅੱਰੰਗੇ ਨੇ ਹੈਰਤ ਵਿੱਚ ਆ ਕੇ ਆਖਿਆ ਓਹ ਤਾਂ ਆਖਦੇ ਸਨ ਅਸੀਂ ਕਰਾਮਾਤ ਨਹੀਂ ਦਿਖਾਣੀ। ਹੁਣ ਏਹ ਅਜ਼ਮਤਾਂ ਕਿਉਂ ਦਿਖਾਈਆਂ? ਅੱਰੰਗੇ ਦੇ ਘੱਲੇ ਹੋਏ ਦੋ ਅਮੀਰਾਂ ਨੇ ਗੁਰੂ ਜੀ ਪਾਸ ਆ ਕੇ ਜਦ ਇਸ ਦਾ ਉੱਤਰ ਮੰਗਿਆ ਤਾਂ ਗੁਰੂ ਜੀ ਬੋਲੇ, “ਸਾਡਾ ਸੁਖ ਹੈ ਕਿ ਅੱਰੰਗੇ ਨੂੰ ਕਰਾਮਾਤ ਨਹੀਂ ਦਿਖਾਉਣੀ। ਬਾਕੀ ਏਹ ਜੋ ਸਿੱਖਾਂ ਦੇ ਘਰ ਤੇ ਜਮਨਾਂ ਦੇ ਕਿਨਾਰੇ ਇਸ਼ਨਾਨ ਕਰਦੇ ਲੋਕਾਂ ਨੇ ਸਾਨੂੰ ਦੇਖਿਆ ਹੈ ਏਹ ਸਿੱਖਾਂ ਦੀ ਭਾਉਨੀ ਪ੍ਰਮੇਸ਼ਰ ਨੇ ਪੂਰੀ ਕੀਤੀ ਹੈ। ਏਹ ਜੋ ਸੂਰ ਤੇ ਕੀੜੇ ਹੋਏ ਸੋ ਦੁਸ਼ਟਾਂ ਦੇ ਦੁਸ਼ਟ ਭਾਵ ਦਾ ਫਲ ਈਸੂਰ ਨੇ ਦਿਖਾਯਾ ਹੈ, ਸਾਡਾ ਕੀਤਾ ਕੁਛ ਨਹੀਂ ਹੁੰਦਾ। ਯਥਾ:

ਮੇਰਾ ਕੀਆ ਕਛੁ ਨ ਹੋਇ ॥
ਕਰਿ ਹੈ ਰਾਮੁ ਹੋਇ ਹੈ ਸੋਇ ॥੪॥

(ਕੈਰਉ, ਭਗਤ ਨਾਮਦੇਵ ਜੀ - ੧੧੯੮)

ਫੇਰ ਮਹਾਰਾਜ ਜੀ ਨੇ ਆਖਿਆ:

ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥

(ਗਊੜੀ, ਮ: ੫ - ੨੦੬)

ਓਹੋ ਪ੍ਰਭੂ ਮੁਗਲਾਂ ਦੀ ਬਾਦਸ਼ਾਹੀ ਦਾ ਬੇੜਾ ਗਰਕ ਕਰਨ ਵਾਸਤੇ ਅੱਰੰਗੇ ਤੋਂ ਪਾਪ ਕਰਾ ਰਿਹਾ ਹੈ। ਸਾਨੂੰ ਏਹ ਨਿਸਚਾ ਦਿੜ੍ਹਾ ਰਿਹਾ ਹੈ ਕਿ ਦੇਹ ਮਿਥਿਆ ਹੈ, ਆਤਮਾ ਨਿੱਤ ਹੈ। ਉਸ ਨੂੰ ਕੋਈ ਮਾਰ ਨਹੀਂ ਸਕਦਾ। ਜਦ ਪਿੰਡ ਪ੍ਰਾਣ ਦਾ ਵਜੋਗ ਇੱਕ ਦਿਨ ਜ਼ਰੂਰ ਹੋਣਾ ਹੈ, ਤਾਂ ਫੇਰ ਅੱਰੰਗੇ ਦੇ

ਸਿਰ ਕਿਉਂ ਨਾ ਠੀਕਰਾ ਭੰਨੀਏ?" ਉਨ੍ਹਾਂ ਆਖਿਆ, "ਪਿੱਛੇ ਸਰਹੱਦ ਤੇ ਅਧੋਰੇ ਨਾਥ ਜੇਹੇ ਸੈਂਕਤੇ ਹਿੰਦੂ ਮੁਸਲਮਾਨਾਂ ਦੇ ਠੀਕਰੇ ਭਜ ਚੁੱਕੇ, ਜਦ ਓਹ ਕੁਛ ਨਹੀਂ ਕਰ ਸਕੇ ਤਾਂ ਤੁਸੀਂ ਕੀਹ ਕਰ ਲਓਗੇ? ਤੁਸੀਂ ਸਿਆਣੇ ਹੋ। ਹਠ ਨਾ ਪਿੱਟੋ, ਹਠ ਕਰਨਾ ਸੰਤਾਂ ਦਾ ਧਰਮ ਨਹੀਂ। ਤੁਹਾਨੂੰ ਸਭ ਦੇ ਭਲੇ ਵਿੱਚ ਵਰਤਣਾ ਉਚਿਤ ਹੈ। ਇੱਕ ਤੁਹਾਡੇ ਕਲਮਾ ਪੜ੍ਹਨ ਕਰ ਕੇ ਕਰੋੜਾਂ ਹਿੰਦੂ ਅਜ਼ਾਬ ਤੋਂ ਛੁੱਟ ਜਾਣਗੇ, ਏਦੂੰ ਪਰੇ ਹੋਰ ਕੇਹੜਾ ਪੁੰਨ ਹੈ? ਜਿਨ੍ਹਾਂ ਨੂੰ ਬੜੇ ਬੜੇ ਕਸ਼ਟ ਸਹਾਰ ਕੇ ਓੜਕ ਦੀਨ ਮੰਨਣਾ ਪੈਂਦਾ ਹੈ, ਯਾ ਜੀਉਣ ਤੋਂ ਜਾਂਦੇ ਹਨ। ਓਹ ਸਭ ਆਪ ਦੇ ਪਿੱਛੇ ਮੁਹੰਮਦੀ ਹੋ ਕੇ ਸਭ ਤਰ੍ਹਾਂ ਸੁਖੀ ਹੋ ਜਾਣਗੇ। ਆਪ ਨੂੰ ਸਾਰੇ ਮਜ਼ਹਬ ਇਕੋ ਜੇਹੇ ਹਨ। ਹਠ ਨਾ ਕਰੋ, ਮੰਨ ਜਾਓ। ਤੁਸੀਂ ਜਾਣਦੇ ਹੋ ਕਿ ਰਾਜ ਗਹੁ, ਬਾਲ ਗਹੁ, ਇਸਤ੍ਰੀ ਗਹੁ, ਘੀਸ ਗਹੁ ਏਹ ਆਪਣੀ ਜ਼ਿਦ ਤੋਂ ਹਟਦੇ ਨਹੀਂ।" ਗੁਰੂ ਜੀ ਬੋਲੇ, "ਅੱਗ, ਪਾਣੀ ਤੇ ਹਵਾ ਅਪਣਾ ਸੁਭਾਉ ਬਦਲ ਸਕਦੇ ਹਨ; ਕਿੰਤੂ ਇੱਕ ਤਤਵੇਤਾ ਸਚਾਈ ਨੂੰ ਨਹੀਂ ਛੱਡ ਸਕਦਾ। ਹੋਰ ਜੋ ਤੁਸਾਂ ਆਖਿਆ ਹੈ ਕਿ ਸਰਮੱਦ ਜੇਹੇ ਅਨੇਕ ਮਾਰੇ ਗਏ ਕੁਛ ਨਾ ਖੁਸ਼ਿਆ। ਸੋ ਜਿਕੂੰ ਛੇਕ ਹੋਏ ਤੋਂ ਜਹਾਜ਼ ਸਨੇ ਸਨੇ ਜਲ ਨਾਲ ਭਰ ਕੇ ਛੁੱਬਦਾ ਹੈ, ਐਉਂ ਅੌਰੰਗੇ ਦਾ ਬੇੜਾ ਛੁੱਬੇਗਾ।"

(ਪਾ: ਈ - ੨੨)

ਔਰੰਗੇ ਦਾ ਤੇ ਗੁਰੂ ਜੀ ਦਾ ਸੰਬਦ

ਗੁਰੂ ਸਾਹਿਬ ਜੀ ਦਾ ਪੱਕਾ ਹਠ ਵੇਖ ਕੇ ਓਨ੍ਹਾਂ ਅਮੀਰਾਂ ਨੇ ਸਾਰਾ ਹਾਲ ਔਰੰਗੇ ਨੂੰ ਜਾ ਸੁਣਾਯਾ। ਤਦ

ਐਂਗੇ ਨੇ ਫੇਰ ਗੁਰੂ ਜੀ ਦੇ ਪਾਸ ਜਾ ਕੇ ਆਖਿਆ, “ਆਉ ਸਮਝ ਜਾਓ, ਮੇਰਾ ਕਿਹਾ ਮੰਨੋਂ ਨਹੀਂ ਤਾਂ ਫੇਰ ਪਛਤਾਓਗੇ। ਅੱਜ ਤੁਹਾਨੂੰ ਪੀਰਾਂਨ ਪੀਰ ਪਦਵੀ, ਪੰਜਾਬ ਦਾ ਰਜ਼, ਇੱਕ ਆਪਣੀ ਬੇਟੀ ਮੈਂ ਦੇਵਾਂਗਾ। ਏਦੂ ਪਰੇ ਹੋਰ ਕੋਈ ਸੰਸਾਰਕ ਸੁਖ ਨਹੀਂ। ਸੋ ਤੁਸੀਂ ਨਾ ਗਵਾਓ, ਨਾਲੇ ਬਚਨ ਹੈ:

ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥

ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥ ੩੦ ॥

(ਸਲੋਕ, ਭਗਤ ਕਬੀਰ ਜੀ - ੧੩੯੯)

ਜਦ ਤੁਸੀਂ ਏਹਨੂੰ ਅਮੇਲਕ ਵਸਤੂ ਸਮਝਦੇ ਹੋ ਤਾਂ ਫੇਰ ਕਿਉਂ ਬਿਧਾ ਖੋਂਦੇ ਹੋ ਤੇ ਕਸ਼ਟ ਸਹਾਰਦੇ ਹੋ?” ਗੁਰੂ ਜੀ ਬੋਲੇ, “ਧਰਮ ਏਸ ਤੋਂ ਭੀ ਸੌ ਹਿੱਸੇ ਅਧਕ ਅਮੇਲਕ ਹੈ। ਏਹ ਦੇਹ ਨਾਲ ਨਹੀਂ ਜਾਂਦੀ। ਧਰਮ ਲੋਕ ਪਰਲੋਕ ਵਿੱਚ ਸਦਾ ਹੀ ਜੀਵ ਦਾ ਸਹਾਇਕ ਹੈ। ਏਸ ਵਾਸਤੇ ਅਸੀਂ ਦੇਹ ਦੇ ਕੇ ਭੀ ਧਰਮ ਰੱਖਣਾ ਚਾਹੁੰਦੇ ਹਾਂ। ਪੀਰਾਨ ਪੀਰ ਪਦਵੀ, ਰਜ਼, ਇਸਤ੍ਰੀ, ਦੁਨੀਆਂ, ਦੌਲਤ ਏਹ ਧਰਮ ਰੂਪੀ ਸੂਰਜ ਅੱਗੇ ਟਟੈਣੇ ਹਨ। ਤੈਨੂੰ ਸਾਹਿਬ ਨੇ ਬਾਦਸ਼ਾਹ ਅਦਲ ਕਰਨ ਲਈ ਕੀਤਾ ਹੈ। ਜ਼ੋਰ, ਜੁਲਮ ਕਰਨ ਵਾਲੇ ਬਾਦਸ਼ਾਹਾਂ ਦੇ ਸਿਰਾਂ ਤੇ ਦੋਜਖ ਦੀ ਅੱਗ ਭਖਾਈ ਜਾਂਦੀ ਹੈ। ਰਾਜਾ ਅਯਾਲੀ ਤੇ ਮਾਲੀ ਵਾਂਝੂੰ ਹੁੰਦਾ ਹੈ। ਪਰਜਾ ਬੱਕਰੀਆਂ ਤੇ ਬਾਗ ਦੀ ਤਰ੍ਹਾਂ ਹੈ। ਇਨ੍ਹਾਂ ਦੀ ਜਿੰਨੀ ਪਾਲਣਾ ਕਰੀਏ ਉਤਨਾ ਵਧੇਰੇ ਲਾਭ ਹੁੰਦਾ ਹੈ। ਪਰਜਾ ਨੂੰ ਦੁੱਖ ਦੇਣ ਵਾਲੇ ਬਾਦਸ਼ਾਹਾਂ ਦੀ ਬਾਦਸ਼ਾਹੀ ਸੰਝ ਦਾ ਸੂਰਜ ਤੇ ਸੁਖ ਦੇਣ ਵਾਲਿਆਂ ਦੀ ਬਾਦਸ਼ਾਹੀ ਸਵੇਰ ਦਾ ਸੂਰਜ ਸਮਝਿਆ ਜਾਂਦਾ ਹੈ। ਰਾਜਾ ਬਿਛ, ਪ੍ਰਜਾ ਜੜ੍ਹਾਂ, ਜੇਹੜਾ ਰਾਜਾ ਪਰਜਾ ਨੂੰ ਤੜਫਾਉਂਦਾ ਹੈ ਉਹ ਆਪਣਾ ਨਾਸ ਆਪ ਕਰਦਾ ਹੈ। ਆਪਣੇ ਪੜਦਾਦੇ ਅਕਬਰ ਸ਼ਾਹ ਵਾਂਝੂੰ ਹਿੰਦੂ ਤੁਰਕ ਨੂੰ ਇਕੋ ਜਿਹਾ ਸਮਝਣਾ ਚਾਹੀਦਾ ਹੈ, ਨਿਆਉਂ ਕਰ। ਜ਼ੋਰ ਜੁਲਮ ਛੱਡ ਦੇਹ ਬਾਕੀ ਰੱਬ ਦੀ ਰਜ਼ਾ ਤੋਂ ਉਲਟੇ ਚਲਣਾ, ਚਲਾਉਣਾ, ਐਡਾ ਗੁਨਾਹ ਹੋਰ ਕੋਈ ਨਹੀਂ ਤੇ ਉਸ ਦੀ ਰਜ਼ਾ ਵਿੱਚ ਰਾਜੀ ਰਹਿਣਾ ਐਡਾ ਪੁੰਨ ਕੋਈ ਨਹੀਂ। ਈਸ਼੍ਵਰ ਦੇ ਬਨਾਏ ਮਜ਼ਹਬ, ਧਰਮ ਨੂੰ ਛੱਡ ਕੇ ਮਨੁਖ ਦੇ ਰਚੇ ਹੋਏ ਬਨਾਵਟੀ ਦੀਨ ਨੂੰ ਕਬੂਲ ਕਰਨਾ ਤਾਂ ਸੋਨੇ ਨੂੰ ਸੁੱਟ ਕੇ ਕੱਚ ਖਰੀਦਨਾ ਹੈ। ਜਿਉਂ ਤੇਰੇ ਹੁਕਮ ਨੂੰ ਤੇ ਤੇਰੇ ਰਚੇ ਹੋਏ ਮੰਦਰ ਨੂੰ ਤੋੜ ਕੇ ਆਪਣੀ ਰਚਨਾ, ਹਕੂਮਤ ਕਰਨ ਵਾਲੇ ਨੂੰ ਤੂੰ ਦੰਡ ਦੇਂਦਾ ਹੈਂ, ਇਉਂ ਈਸ਼੍ਵਰ ਦੀ ਰਚੀ ਹੋਈ ਰਚਨਾ ਤੋੜਨ ਵਾਲੇ ਨੂੰ ਈਸ਼੍ਵਰ ਨਰਕ ਦੀ ਸਜ਼ਾ ਦਿੰਦਾ ਹੈ। ਜਦ ਏਹੋ ਮਰਯਾਦਾ ਹੈ ਤਾਂ ਫੇਰ ਅਸੀਂ ਆਪਣਾ ਈਸ਼੍ਵਰੀ ਰਚਤ ਮਜ਼ਹਬ ਛੱਡ ਕੇ ਕਿਉਂ ਦੋਜਖ ਵਿੱਚ ਜਾਈਏ ਤੇ ਦੁਨੀਆਂ ਪੁਰ ਕਲੰਕ ਦਾ ਟਿੱਕਾ ਲਾਈਏ। ਤਾਂ ਤੇ ਤੁਸੀਂ ਬੀ ਏਸ ਬਨਾਵਟੀ ਮਜ਼ਹਬੀ ਸ਼ਰਾ ਨੂੰ ਛੱਡ ਕੇ ਈਸ਼੍ਵਰ ਰਚਤ ਸ਼ਰਾ ਵਿੱਚ ਵਰਤੋ। ਜੇ ਏਸੇ ਤਰ੍ਹਾਂ ਪੁੱਠੇ ਚਲਣਾ ਹੈ ਤਾਂ ਅੱਖਾਂ ਦਾ ਕੰਮ ਕੰਨਾਂ ਤੋਂ, ਨਾਸਾਂ ਦਾ ਮੂੰਹ ਤੋਂ, ਮੂੰਹ ਦਾ ਨਾਸਾਂ ਤੋਂ ਕਰਾ ਕੇ ਦਿਖਾ ਦੇਵੋ ਤਾਂ ਅਸੀਂ ਭੀ ਰੱਬ ਦੇ ਰਚੇ ਹੋਏ ਦੀਨ ਨੂੰ ਛੱਡ ਕੇ ਤੇਰਾ ਦੀਨ ਮੰਨ ਲਵਾਂਗੇ। ਕਿਉਂ ਪਰਜਾ ਨੂੰ ਦੁੱਖ ਦਿੰਦੇ ਹੋ ਤੇ ਪ੍ਰਮੇਸ਼ਰ ਤੋਂ ਬੇਮੁਖ ਹੁੰਦੇ ਹੋ?”

ਅਜੇਹੇ ਬਚਨ ਗੁਰੂ ਜੀ ਦੇ ਸੁਣ ਕੇ ਔਰੰਗਾ ਤਾਂ ਸੜ ਬਲ ਕੇ ਕੋਲੇ ਹੋ ਗਿਆ ਜਦ ਹੋਰ ਕੋਈ ਜਵਾਬ ਨਾ ਦੇ ਸਕਿਆ ਤਾਂ ਫੇਰ ਗੁਰੂ ਜੀ ਨੂੰ ਓਸੇ ਹਵਾਲਾਟ ਦੀ ਹਵੇਲੀ ਵਿੱਚ ਭੇਜ ਕੇ ਤੰਗ ਰੱਖਣ ਦਾ ਹੁਕਮ ਦੇ ਦਿੱਤਾ, ਜਿਸ ਤੋਂ ਉਹ ਸਮਝਦਾ ਸੀ ਕਿ ਆਪੇ ਕਸ਼ਟ ਪਾ ਕੇ ਮੇਰੀ ਗੱਲ ਮੰਨ ਲੈਣਗੇ। ਪਰ ਮੂਰਖ ਨੇ ਏਹ ਨਾ ਜਾਤਾ ਕਿ ਜਦ ਮਨਸ਼ੁਰ ਜੇਹੇ ਸੂਲੀ ਚੜ੍ਹ ਗਏ ਪਰ ਸੱਚ ਨਾ ਛੱਡਿਆ, ਤਾਂ ਏਹ ਸਾਖਜਾਤ ਪਾਰਬ੍ਰਹਮ ਜਗਤ ਗੁਰੂ ਸੱਚੇ ਧਰਮ ਨੂੰ ਕਿਕੂੰ ਛੱਡ ਦੇਣਗੇ? ਭਾਵੇਂ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਤੇ ਸਿੱਖਾਂ ਨੂੰ ਤੰਗ ਕੋਠੜੀਆਂ ਵਿੱਚ ਬੈਠਾ ਗਏ ਪਰ ਗੁਰੂ ਸਾਹਿਬ

ਜੀ ਦੀ ਸੱਚੀ ਫ਼ਕੀਰੀ ਤੇ ਸ਼ਕਤੀ ਵੇਖ ਕੇ ਓਥੋਂ ਦਾ ਦਰੋਗਾ ਪ੍ਰਵਾਜਾ ਅਬਦੁਲਾ ਤੇ ਮੇਮੂੰ ਖਾਂ, ਸੈਦਬੇਗ ਆਦਿਕ ਸਿਪਾਹੀ ਜੋ ਗੁਰੂ ਜੀ ਦੇ ਸੀਲ ਸੁਭਾਵ ਉੱਤੋਂ ਕੁਰਬਾਨ ਹੋ ਰਹੇ ਸਨ। ਓਨ੍ਹਾਂ ਇੱਕ ਛਿਨ ਭੀ ਕਸ਼ਟ ਦੇ ਥਾਂ ਗੁਰੂ ਜੀ ਨੂੰ ਨਾ ਰੱਖਿਆ। ਜੰਦਾ ਲਾ ਕੇ ਹਵੇਲੀ ਅੱਗੇ ਬੈਠ ਰਹੇ। ਉਸ ਸਮੇਂ ਜੋ ਸਿੱਖ ਆਨੰਦਪੁਰ ਵੱਲੋਂ ਮਾਤਾ ਨਾਨਕੀ ਜੀ ਆਦਿਕ ਸੰਬੰਧੀਆਂ ਦੇ ਸਨੌਰੇ ਲੈ ਕੇ ਦਿੱਲੀ ਪਹੁੰਚੇ ਸਨ, ਉਹ ਗੁਰੂ ਸਾਹਿਬ ਜੀ ਨੂੰ ਮਿਲਾ ਦਿੱਤੇ। ਭਾਵੇਂ ਗੁਰੂ ਸਾਹਿਬ ਤਾਂ ਬਥੇਰੇ ਧੀਰਜ ਦੇ ਉਪਦੇਸ਼ ਤੇ ਸਨੌਰੇ ਭੇਜ ਕੇ ਨਿਸਚਾ ਬਨਾਉਂਦੇ ਤੇ ਸਿੱਖਾਂ ਨੂੰ ਆਉਣੋਂ ਹਟਾਉਂਦੇ ਸਨ, ਪਰ ਮਾਈਆਂ ਨੂੰ ਚੈਨ ਕਿੱਥੋਂ ਆਵੇ? ਓਨ੍ਹਾਂ ਸਿੱਖਾਂ ਦੀ ਡਾਕ ਬੰਨ੍ਹ ਛੱਡੀ। ਏਧਰ ਦਿਲਵਾਲੀ ਸਿੱਖ ਭੀ ਦਾਰੋਗੇ ਦੀ ਰਾਹੀਂ ਸਭ ਤਰ੍ਹਾਂ ਗੁਰੂ ਜੀ ਦੀ ਸੇਵਾ ਕਰਦੇ ਰਹੇ।

ਇਕ ਦਿਨ ਗੁਰੂ ਸਾਹਿਬ ਜੀ ਦਾ ਸੀਤ ਪ੍ਰਸਾਦ ਦੀਵਾਨ {ਮਤੀਰਾਮ ਦਾ ਉਛਲਨਾ} ਮਤੀਰਾਮ ਨੇ ਲੀਤਾ ਤਾਂ ਉਸ ਨੂੰ ਦਿੱਬਜ ਦ੍ਰਿਸ਼ਟ ਹੋਣੇ ਕਰ ਜਗੀ ਨਾ ਗਈ। ਉਸ ਖੁਸ਼ੀ ਦੀ ਖੁਮਾਰੀ ਵਿੱਚ ਉੱਚੀ ਸੁਰ ਨਾਲ ਪਹਿਲੇ ਸ਼ਬਦ ਪੜ੍ਹੇ। ਫੇਰ ਜਦ ਸੂਤ੍ਰ ਨਿੱਕਲੇ ਤੋਂ ਅਧਿਕ ਜੋਸ਼ ਵਿੱਚ ਆ ਕੇ ਉਨ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਤੁਸੀਂ ਹੁਕਮ ਦਿਓ ਤਾਂ ਅੱਗੰਗੇ ਨੂੰ ਹੁਣੇ ਪਰਵਾਰ ਸਮੇਤ ਮਾਰ ਘੱਤਾਂ ਯਾ ਕਿਲੇ ਦੀਆਂ ਕੰਧਾਂ ਨੂੰ ਭਿੜਾ ਕੇ ਮੁਗਲਾਂ ਦਾ ਸੱਤਿਆਨਾਸ ਕਰ ਦੇਵਾਂ। ਜੇ ਆਖੋ ਤਾਂ ਏਹਨਾਂ ਦੀ ਬਾਦਸ਼ਾਹੀ ਪੁੱਟ ਸਿੱਟਾਂ। ਤਾਂ ਗੁਰੂ ਜੀ ਨੇ ਬਚਨ ਕੀਤਾ, “ਜਿਨ੍ਹਾਂ ਦੇ ਸੀਤ ਪ੍ਰਸਾਦ ਵਿੱਚ ਐਡੀ ਸ਼ਕਤੀ ਹੈ, ਕੀਹ ਓਹ ਏਹ ਕੰਮ ਨਹੀਂ ਕਰ ਸਕਦੇ? ਪਰ ਹੁਕਮ ਕਰਤਾਰ ਦਾ ਨਹੀਂ। ਅਸੀਂ ਤਾਂ ਭਾਵੀ ਮੰਨ ਕੇ ਧਰਮ ਉੱਤੇ ਸੀਸ ਕੁਰਬਾਨ ਕਰਨ ਆਏ ਹਾਂ। ਅਜੇਹੇ ਬਲੀਦਾਨ ਬਿਨਾਂ ਹਿੰਦੂ ਧਰਮ ਨਹੀਂ ਠਹਿਰ ਸਕਦਾ।” ਗੁਰੂ ਜੀ ਨੇ ਕ੍ਰਿਪਾ ਦ੍ਰਿਸ਼ਟੀ ਦੇ ਜਲ ਨਾਲ ਹੀ ਦੁੱਧ ਵਾਲਾ ਉਬਾਲ ਉਸ ਦਾ ਠੰਢਾ ਕਰ ਦਿੱਤਾ। ਏਹ ਸਾਰੀ ਕਥਾ ਕਾਜ਼ੀ ਨੇ ਜਿਸ ਦਾ ਘਰ ਨੇੜੇ ਸੀ ਝਰੋਖੇ ਥਾਣੀਂ ਸੁਣ ਕੇ ਅੱਗੰਗੇ ਨੂੰ ਜਾ ਦੱਸੀ। ਉਹ ਸੱਪ ਵਾਂਗੂੰ ਵਿੱਚੋਂ ਵਿੱਚ ਵਿਸੁ ਘੋਲ ਕੇ ਸੜ ਬਲ ਗਿਆ।

(ਪਾ: ਈ - ੨੩)

ਮਤੀਰਾਮ ਤੇ ਭਾਈ ਦਿਆਲੇ ਦਾ ਸ਼ਹੀਦ ਹੋਣਾ

ਤੀਜੇ ਕੁ ਦਿਨ ਫੇਰ ਗੁਰੂ ਜੀ ਨੂੰ ਸਿੱਖਾਂ ਸਮੇਤ ਬੁਲਾ ਕੇ ਅੱਰੰਗਾ ਆਖਣ ਲੱਗਾ ਏਹ ਰੋਜ਼ ਰੋਜ਼ ਦਾ ਖਰਖਸਾ ਰੱਖਣਾ ਚੰਗਾ ਨਹੀਂ। ਕਰਾਮਾਤ ਦਿਖਾਓ, ਯਾ ਮੁਸਲਮਾਨ ਬਣੋ। ਗੁਰੂ ਜੀ ਬੋਲੇ, “ਕਰਾਮਾਤ ਦੇਣ ਕਮਾਈ ਗੁਆਉਣੀ ਹੈ। ਮੁਸਲਮਾਨ ਹੋਣਾ ਈਮਾਨ ਖੋਣਾ ਹੈ।” ਏਹ ਬਚਨ ਉਸ ਨੂੰ ਗੋਲੀ ਵਾਂਗ ਵੱਡਾ। ਬੋਲਿਆ, “ਕਿਆ ਮੁਸਲਮਾਨ ਬੇਈਮਾਨ ਹਨ?” ਦੀਵਾਨ ਮਤੀ ਰਾਮ ਨੇ ਆਖਿਆ, “ਜੇਹੜੇ ਲੋਕ ਕਿਸੇ ਲਾਲਚ ਨੂੰ ਯਾ ਜਾਨ ਦੇ ਬਚਾਉ ਵਾਸਤੇ ਅਪਣਾ ਦੀਨ ਈਮਾਨ ਛੱਡ ਕੇ ਮੁਸਲਮਾਨ ਹੁੰਦੇ ਹਨ, ਉਦੂੰ ਪਰੇ ਹੋਰ ਬੇਈਮਾਨ ਕੌਣ ਹੈ?” ਅੱਰੰਗੇ ਨੇ ਆਖਿਆ ਕਿ ਮੁਸਲਮਾਨੀ ਮਜ਼ਬ ਬੁਰਾ ਹੈ? ਓਹ ਬੋਲਿਆ, “ਜੇ ਮੁਸਲਮਾਨੀ ਦੀਨ ਇਹ ਹੀ, ਜਿਸ ਦਾ ਨਮੂਨਾ ਤੂੰ ਦਿਖਾਉਂਦਾ ਹੈ ਕਿ ਨਿਰਾਪ੍ਰਾਧ ਨੂੰ ਮਾਰਿਆ ਜਾਵੇ ਤੇ ਲੁਟਿਆ ਜਾਵੇ; ਤਦ ਮੁਸਲਮਾਨੀ ਦੀਨ ਨੂੰ ਕੌਣ ਚੰਗਾ ਕੈਹ ਸਕਦਾ ਹੈ। ਮੁਹੰਮਦੀ ਮਜ਼ਹਬ ਓਸ ਦਾ ਨਹੀਂ ਬਨਾਵਟੀ ਹੋਣ ਕਰ ਪਯਾਰਾ ਭੀ ਨਹੀਂ।” ਏਹ ਗੱਲ ਸੁਣ ਕੇ ਅੱਰੰਗੇ ਦੇ ਅੰਦਰ ਭਾਂਬੜ ਮਚ ਉੱਠਿਆ ਤੇ ਆਖਣ ਲੱਗਾ, “ਤੂੰ ਹੀ ਆਖਦਾ ਸੈਂ ਕਿ ਕਿਲ੍ਹੇ ਦੀ ਕੰਧ ਨਾਲ ਕੰਧ ਭਿੜਾ ਕੇ ਮੁਗਲਾਂ ਦਾ ਸੱਤਜਾਨਾਸ ਕਰ ਦੇਵਾਂ ਯਾ ਅੱਰੰਗੇ ਨੂੰ ਪਰਵਾਰ ਸਮੇਤ ਮਾਰ ਸੁਟਾਂ। ਸੋ ਹੁਣ ਕੰਧ ਨਾਲ ਕੰਧ ਭਿੜਾ ਕੇ ਦਿਖਾ। ਯਾਂ ਮੈਨੂੰ ਪਰਵਾਰ ਸਮੇਤ ਮਾਰ। ਜੇ ਹੁਣ ਕੁੱਝ ਨਾ ਦਿਖਾਵੇਂਗਾ, ਤਾਂ ਤੈਨੂੰ ਆਰੇ ਨਾਲ ਚਿਰਾ ਕੇ ਮਰਵਾ ਦੇਵਾਂਗਾ।” ਮਤੀ ਰਾਮ ਜੀ ਬੋਲੇ, “ਕੀ ਕਰਾਂ? ਮੇਰਾ ਸਤਿਗੁਰੂ ਮੈਨੂੰ ਰੋਕਦਾ ਹੈ। ਨਹੀਂ ਤਾਂ ਹੁਣੇ ਤੇਰੇ ਕਰਮ ਦਾ ਫਲ ਤੈਨੂੰ ਚਖਾ ਕੇ ਤੇਰਾ ਕੰਮ ਕਰ ਛੱਡਦਾ, ਪਰ ਗੁਰੂ ਜੀ ਨਹੀਂ ਕਰਨ ਦਿੰਦੇ, ਕਿਉਂਕਿ ਏਹ ਠੀਕਰਾ ਤੇਰੇ ਸਿਰ ਭੰਨਣ ਵਾਸਤੇ ਅਸੀਂ ਦਿੱਲੀ ਆਏ ਹਾਂ। ਸੋ ਏਸ ਅਸਥੂਲ ਸ੍ਰੀਰ ਨੂੰ ਤੂੰ ਚੀਰ ਸਕਦਾ ਹੈਂ। ਮੇਰੇ ਆਤਮੇ ਨੂੰ ਜੋ ਕੋਠੇ ਵਿੱਚ ਵੱਸਣ ਵਾਲੇ ਵਾਂਝੂ ਏਸ ਦੇਹ ਤੋਂ ਵੱਖਰਾ ਹੈ, ਤੂੰ ਛੋਹ ਭੀ ਨਹੀਂ ਸਕਦਾ।” ਅੱਰੰਗਜ਼ੇਬ ਬੋਲਿਆ, “ਤੇਰੇ ਵਾਂਗੂੰ ਸਰਮਦ ਭੀ ਬਕਦਾ ਸੀ। ਪਰ ਅੰਤ ਨੂੰ ਦੇਹੋਂ ਵੱਖ ਹੋ ਕੇ ਉਸ ਦੇ ਆਤਮਾ ਨੇ ਕੋਈ ਗੱਲ ਨਾ ਕੀਤੀ। ਹੁਣ ਤੂੰ ਕਰਾਮਾਤ ਦਿਖਾ ਯਾ ਕਲਮਾ ਪੜ੍ਹ। ਨਹੀਂ ਤਾਂ ਹੁਣੇ ਦੋ ਯੜ ਕੀਤਾ ਜਾਏਂਗਾ।” ਏਨ ਆਖਿਆ, “ਕਲਮਾਂ ਸਤਿਨਾਮ ਦਾ ਹਰ ਦਮ ਪੜ੍ਹਦਾ ਹਾਂ। ਏਸ ਅੱਗੇ ਹੋਰ ਕਲਮੇ ਤੇ ਮੰਤ੍ਰ ਮੈਨੂੰ ਐਉਂ ਦਿਸਦੇ ਹਨ, ਜੀਕੂੰ ਖੀਰ ਨਾਲ ਰਜੇ ਹੋਏ ਨੂੰ ਬਦਬੋ ਭਰੀ ਖਲ ਹੁੰਦੀ ਹੈ।” ਏਨ੍ਹਾਂ ਸੁਣਦਿਆਂ ਹੀ ਅੱਰੰਗੇ ਨੇ ਅੱਖਾਂ ਲਾਲ ਕਰ ਕੇ ਆਖਿਆ, “ਪੜ੍ਹ ਕਲਮਾ, ਲਾਇਲਾ ਇਲਲਿਲਾ ਮੁਹੰਮਦੁ ਰਸੂਲਿੱਲਿਲਾ।” ਮਤੀਰਾਮ “ਹਉ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ” ਏਹ ਪੜ੍ਹਨ ਲੱਗ ਪਿਆ ਤਾਂ ਅੱਰੰਗੇ ਨੇ ਕਾਜ਼ੀ ਤੋਂ ਸ਼ਰੂ ਦਾ ਹੁਕਮ (ਫਲਵਾ) ਲੈ ਕੇ ਮਤੀਰਾਮ ਨੂੰ ਕਲਮਾ ਨਾ ਪੜ੍ਹਨ ਬਦਲੇ ਦੋਹੁੰ ਫੱਟਾਂ ਵਿੱਚ ਬੰਧਵਾ ਸਾਰੀ ਕਚੈਹਰੀ ਦੇ ਰੂਬਹੂ {ਸ਼ਹੀਦੀ ਮਤੀਰਾਮ} ਆਰੇ ਨਾਲ ਚਿਰਵਾ ਦਿੱਤਾ। ਪਰ ਸਿਦਕੀ ਸਿੱਖ ਹਾਇ ਯਾ ਸੀ ਕਰਨ ਦੀ ਥਾਂ ਗੁਰੂ ਮੰਤ੍ਰ ਹੀ ਪੜ੍ਹਦਾ ਰਿਹਾ, ਜਿਸ ਨੂੰ ਦੇਖ ਕੇ ਇੱਕ ਅੱਰੰਗੇ ਤੋਂ ਬਿਨਾਂ ਹੋਰ ਸਭ ਦੇ ਨੇਤ੍ਰ ਟਾਪਕ ਪਏ। ਆਹ ਦੇ ਧੂੰਏਂ ਨਾਲ ਆਕਾਸ਼ ਭਰ ਦਿੱਤਾ।

ਹੋਰ ਤਾਂ ਸਭ ਚੁੱਪ ਕਰ ਰਹੇ ਪਰ {ਭਾਈ ਦਿਆਲੇ ਦਾ ਕਤਕਣ ਅਤੇ ਸ਼ਹੀਦੀ} ਭਾਈ ਦਿਆਲਾ ਬੋਲਿਆ, “ਏਹ ਤੂੰ ਬੇਗੁਨਾਹ ਸਿੱਖ ਨਹੀਂ ਚਿਰਵਾਇਆ, ਬਾਬਰ ਦੀ ਬੰਸ ਤੇ ਬਾਦਸ਼ਾਹੀ ਚਿਰਵਾ ਸਿੱਟੀ। ਸੱਚ ਕਹਾਵਤ ਹੈ, ‘ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ’ ਨਿਸਚੇ ਜਾਣੋ ਹੁਣ ਤੁਹਾਡੇ ਜਾਣ ਪੈੜੇ ਆਏ। ‘ਨਦਰੀ ਨਦਰਿ ਨਿਹਾਲ’ ਸਤਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਬਾਦਸ਼ਾਹੀ ਭਾਰਤ ਭੂਮੀ ਦੀ ਬਖ਼ਸ਼ਿ ਦਿੱਤੀ ਸੀ, ਸੋ ਤੁਹਾਡੇ ਪਾਸੋਂ ਜ਼ਰੀ ਨਾ ਗਈ।” ਏਨੀ ਸੁਣ ਅੱਰੰਗਾ ਸਣੇ ਕਪੜੀਂ ਮੱਚ ਉੱਠਿਆ ਕਿ ਪੜ੍ਹ ਕਲਮਾ, ਨਹੀਂ ਤਾਂ ਤੂੰ ਭੀ ਓਸ ਦਾ ਸਾਥੀ ਕੀਤਾ ਜਾਏਂਗਾ। ਭਾਈ ਜੀ ਨੇ ਬੜੇ ਧੀਰਜ ਦੀ ਅਵਾਜ਼ ਨਾਲ ਵਾਹਿਗੁਰੂ ਵਾਹਿਗੁਰੂ ਉਚਾਰ ਕੇ ਆਖਿਆ, “ਅਹੋ ਭਾਗ !

ਜੇ ਮੈਂ ਗਰੀਬ ਹਿੰਦੂ ਧਰਮ ਉੱਤੇ ਕੁਰਬਾਨ ਹੋ ਕੇ ਆਪ ਨੇ ਗੁਰਭਾਈ ਦਾ ਸਾਥੀ ਹੋਵਾਂ ਤੇ ਰੱਬ ਦੀ ਦਰਗਾਹ ਵਿੱਚ ਤੇਰੇ ਪੈਂਗੰਬਰ ਨੂੰ ਲਾਨੂੰਤਾਂ ਦਿਵਾਵਾਂ ਕਿ ਜਿਸ ਨੇ ਅਜੇਹੇ ਜ਼ਲਮ ਕਰਨ ਦੀ ਸਿਖਜਾ ਆਪਣੇ ਚੇਲਿਆਂ ਨੂੰ ਦਿੱਤੀ ਹੈ ਜੋ ਸਤੀਆਂ ਦਾ ਸਤ ਹੀਨ, ਧਰਮੀਆਂ ਦਾ ਧਰਮ ਛੀਨ ਕਰ ਜ਼ੋਰ ਜ਼ਲਮ ਨਾਲ ਆਪਣਾ ਦੀਨ ਮਨਾਵਣ ਲਈ ਲੋਕਾਂ ਨੂੰ ਤਰਸਾ ਤਰਸਾ ਕੇ ਮਾਰਦੇ ਹਨ।” ਏਹ ਸੱਚੀਆਂ ਗੱਲਾਂ ਅੱਖੰਗੇ ਤੇ ਕਾਜ਼ੀਆਂ ਨੂੰ ਜਾਖਮਾਂ ਉੱਤੇ ਲੂਣ ਮਿਰਚਾਂ ਵਾਂਝੂੰ ਲੱਗੀਆਂ, ਜਿਸ ਤੋਂ ਜਲ ਬਲ ਕੇ ਕਾਜ਼ੀ ਤੋਂ ਫਤਵਾ ਲੈ ਕੇ ਅੱਖੰਗੇ ਨੇ ਭਾਈ ਦਿਆਲੇ ਦੇ ਹੱਥ ਪੈਰ ਬਨ੍ਹ ਕੇ ਉੱਥਲਦੇ ਪਾਣੀ ਦੇ ਕੜਾਹੇ ਵਿੱਚ ਸੁਟਾ ਕੇ ਹੇਠਾਂ ਹੋਰ ਅੱਗ ਬਾਲ ਦਿੱਤੀ। ਭਾਵੇਂ ਉਸ ਧਰਮੀ ਸੱਤਪੁਰਖ ਨੂੰ ਬਥੇਰਾ ਕਸ਼ਟ ਹੋਯਾ ਤੇ ਓਨ੍ਹਾਂ ਦੁਸ਼ਟਾਂ ਨੇ ਕਈ ਵਾਰ ਕਿਹਾ ਦੀਨ ਮੰਨੋ ਤਾਂ ਛੁੱਟਦੇ ਹੋ, ਪਰ ਓਸ ਸੱਚੇ ਬ੍ਰਹਮ ਗਿਆਨੀ ਸਿੱਖ ਨੇ ਜਪੁਜੀ ਸਾਹਿਬ ਜੀ ਦੇ ਪਾਠ ਦੇ ਬਿਨਾਂ ਹੋਰ ਕੋਈ ਅਵਾਜ਼ ਮੁੰਹੋਂ ਨਾ ਕੱਢੀ। ਓੜਕ ਸੱਪ ਕੁੰਜ ਦੀ ਤਰ੍ਹਾਂ ਅਕਾਲ ਪੁਰਖ ਦੇ ਭਾਣੇ ਵਿੱਚ ਨਾਮ ਜਪਦਾ ਹੋਇਆ, ਦੇਹ ਤਜਾਗ ਕਨਾਰੇ ਹੋ ਗਿਆ। ਦੀਵਾਨ ਮਤੀਰਾਮ ਸਮੇਤ ਦੋਹਾਂ ਨੂੰ ਦੇਵਤੇ ਬਿਬਾਨ ਉੱਤੇ ਚੜ੍ਹਾ ਕੇ ਗੁਰੂ ਜੀ ਦੀ ਜੈ ਜੈ ਕਾਰ ਕਰਦੇ ਹੋਏ ਸੱਚਾਖੰਡ ਵਿੱਚ ਲੈ ਗਏ। ਇਸ ਤਰ੍ਹਾਂ ਗੁਰੂ ਜੀ ਦੇ ਸਾਹਮਨੇ ਸਾਰੀ ਕਚੈਹਰੀ ਰੂਬਰੂ ਦੋਹਾਂ ਸਿੱਖਾਂ ਨੂੰ ਮਾਰ ਕੇ ਅੱਖੰਗੇ ਨੇ ਗੁਰੂ ਜੀ ਵੱਲ ਤੱਕ ਕੇ ਕਿਹਾ ਕਿ ਤੁਸੀਂ ਓਸੇ ਪੰਡਤ ਖਾਨੇ ਜਾਓ। ਜੇ ਦੀਨ ਨਾ ਮੰਨੋਗੇ ਤਾਂ ਏਹੋ ਹਾਲ ਤੁਹਾਡਾ ਕਰਾਂਗਾ। ਗੁਰੂ ਜੀ ਬੋਲੇ, “ਅਸੀਂ ਲੱਕ ਬੰਨ੍ਹੇ ਤਿਆਰ ਬੈਠੋ ਹਾਂ। ਚਾਹੇ ਏਦੂੰ ਭੀ ਅਧਕ ਖੋਟੇ ਰਾਹ ਚਲਾਣ ਕਰ। ਪਰ ਤੇਰਾ ਭੀ ਓਦੂੰ ਵਧੇਰੇ ਖੋਟੇ ਰਾਹ ਚਲਾਣ ਹੋਵੇਗਾ।” ਗੁਰੂ ਜੀ ਨੂੰ ਤਿੰਨਾਂ ਸਿੱਖਾਂ ਸਮੇਤ ਫੇਰ ਓਸੇ ਹਵੇਲੀ ਵਿੱਚ ਘੱਲ ਦਿੱਤਾ ਗਿਆ।

(ਪਾ: ਦ - ੨੪)

ਸਿੱਖਾਂ ਦਾ ਡਲਕਣਾਂ, ਮਾਈਆਂ ਨੂੰ ਧੀਰਜ ਦੇਣਾ, ਅੰਰੰਗੇ ਤੇ ਗੁਰੂ ਜੀ ਦਾ ਸੰਬਾਦ

ਗੁਰੂ ਸਾਹਿਬ ਜੀ ਪਾਸ {ਅਬਦੁੱਲੇ ਦਰੋਗੇ ਦਾ ਸਿਦਕ} ਅਬਦੁੱਲੇ ਦਰੋਗੇ ਨੇ ਬੇਨਤੀ ਕੀਤੀ ਕਿ ਜੇ ਆਪਣੀ ਮਰਜ਼ੀ ਹੋਵੇ ਤਾਂ ਮੇਰੇ ਸਮੇਤ ਪੰਜੇ ਸਿਪਾਹੀ ਹਜ਼ੂਰ ਦੇ ਨਾਲ ਚੱਲਣ ਨੂੰ ਤਜਾਰ ਬੈਠੇ ਹਨ। ਪਹਾੜ ਦੀ ਕੰਦਰਾਂ ਵਿੱਚ ਚੱਲ ਬੈਠੋ। ਅਸੀਂ ਭੀ ਆਪ ਦੀ ਟਹਿਲ ਕਰ ਕੇ ਜਨਮ ਸੁਧਾਰ ਲਵਾਂਗੇ। ਏਸ ਦੁਸ਼ਟ ਕੁਪੱਤੇ ਚੁਗੱਤੇ ਦਾ ਮੂੰਹ ਤਾਂ ਨਾ ਵੇਖਾਂਗੇ। ਗੁਰੂ ਜੀ ਬੋਲੇ, “ਛੱਡ੍ਰੀ ਦਾ ਧਰਮ ਭੱਜ ਜਾਣਾ ਨਹੀਂ। ਅਸੀਂ ਤਾਂ ਕੇਵਲ ਏਸੇ ਧਰਮ ਯੁੱਧ ਵਿੱਚ ਜੂਝਣ ਆਏ ਹਾਂ। ਫੇਰ ਅਸੀਂ ਦੂਜ ਦੇ ਚੰਦ ਵਾਂਕੂੰ ਜਗਤ ਪੂਜ ਹੋ ਕੇ ਕਲੰਕ ਕੁਲ ਨੂੰ ਕਿਉਂ ਲਾਈਏ। ਜੇ ਜਾਨ ਬਚਾਵਣ ਦੀ ਇੱਛਾ ਹੁੰਦੀ ਤਾਂ ਏਥੇ ਆਵਦੇ ਹੀ ਕਿਉਂ? ਹੁਣ ਤਾਂ ਅੱਠ ਨੌਂ ਦਿਨ ਹੋਰ ਹਨ। ਮੁਗਲ ਕੁਲ ਕਲੰਕੀ ਦੇ ਜੁੰਮੇ ਕਲੰਕ ਦੇ ਕੇ ਆਪਣੇ ਸੱਚਖੰਡ ਵਿੱਚ ਜਾ ਨਿਵਾਸ ਕਰਾਂਗੇ। ਜੇ ਤੁਹਾਡੀ ਮਰਜ਼ੀ ਹੋਵੇ ਤਾਂ ਅਨੰਦਪੁਰ ਸਾਡੇ ਸਾਹਿਬਜ਼ਾਦੇ ਪਾਸ ਜਾ ਰਹਿਣਾ, ਜਿੱਥੋਂ ਭੋਗ ਮੌਖ ਲੱਭਦੇ ਹਨ।” ਜਦ ਦਰੋਗਾ ਮੱਥਾ ਟੇਕ ਕੇ ਨੇਤ੍ਰਾਂ ਤੋਂ ਜਲ ਵਹਾਉਂਦਾ ਚਲਾ ਗਿਆ ਤਾਂ ਬੁੱਢੇ ਕੇ ਗੁਰਦਿੱਤੇ ਨੇ ਬੇਨਤੀ ਕੀਤੀ, “ਜੀ ਸੱਚੇ ਪਾਤਸ਼ਾਹ! ਦੁਸ਼ਟ ਅੰਰੰਗੇ ਨੇ ਕੱਲ੍ਹੁ ਨੂੰ ਸਾਨੂੰ ਭੀ ਏਸੇ ਤਰ੍ਹਾਂ ਮਾਰਨਾ ਹੈ, ਜੀਕੂੰ ਸਾਡੇ ਦੋ ਭਾਈ ਮਾਰੇ ਗਏ।” ਗੁਰੂ ਜੀ ਵੱਡੇ ਧੀਰਜ ਨਾਲ ਬੋਲੇ, “ਅਸੀਂ ਤਾਂ ਪਹਿਲੇ ਹੀ ਤੁਹਾਨੂੰ ਕਹਿ ਦਿੱਤਾ ਸੀ, ਸਾਡੇ ਨਾਲ ਉਹ ਚੱਲੇ ਜਿਸ ਨੇ ਕਸ਼ਟ ਸਹਾਰ ਕੇ ਵੀ ਧਰਮ ਉੱਤੇ ਕੁਰਬਾਨ ਹੋਣਾ ਹੋਵੇ। ਸੋ ਹੁਣ ਭੀ ਜੇ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਚਲੇ ਜਾਓ।” ਉਨ੍ਹਾਂ ਆਖਿਆ, “ਬੇੜੀਆਂ ਸੰਗਲ ਪਏ, ਪਹਿਰੇ ਖੜੇ, ਜੰਦ੍ਰੇ ਲੱਗੇ ਹੋਇਆਂ ਕੀਕੂੰ ਜਾਈਏ?” ਬਚਨ ਹੋਯਾ ਏਹ ਸ਼ਬਦ ਪੜ੍ਹੋ:

ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥

(ਮਾਰੂ, ਮ: ੫ - ੧੦੦੨)

ਤਦ ਓਨ੍ਹਾਂ ਦੇ ਬੰਧਨ ਏਸ ਤੁਕ ਪੜ੍ਹਨੇ ਕਰ ਟੁੱਟ ਗਏ ਤੇ ਪਹਿਰੂ ਸੌਂ ਗਏ। ਦਰਵਾਜ਼ਾ ਖੁੱਲ੍ਹ ਗਿਆ। ਸਿੱਖ ਤੁਰੇ ਤਾਂ ਗੁਰੂ ਜੀ ਨੇ ਏਹ ਸਲੋਕ ਉਚਾਰਜਾ:

ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥

(ਸਲੋਕ, ਮ: ੯ - ੧੪੨੯)

ਏਹ ਬਚਨ ਸੁਣ ਕੇ ਸਿੱਖਾਂ ਦੇ ਨੇੜ੍ਹ ਵਹਿ ਗਏ ਤੇ ਧੀਰਜ ਆ ਗਿਆ। ਮੁੜ ਗੁਰੂ ਜੀ ਪਾਸ ਆ ਬੈਠੇ। ਫੇਰ ਗੁਰੂ ਸਾਹਿਬ ਜੀ ਬਥੇਰਾ ਆਖ ਰਹੇ ਪਰ ਓਹ ਨਾ ਗਏ। ਹਰ ਵੇਲੇ ਮਨੋਂ ਤਨੋਂ ਸੇਵਾ ਵਿੱਚ ਹਾਜ਼ਰ ਰਹੇ। ਜੋ ਰਸਦ ਦਰੋਗੇ ਦੇ ਹਥੀਂ ਦਿਲਵਾਲੀ ਸਿੱਖ ਦੇ ਜਾਂਦੇ, ਅਠੀਂ ਪਹਿਰੀਂ ਪ੍ਰੇਮ ਨਾਲ ਪ੍ਰਸ਼ਾਦ ਤਿਆਰ ਕਰ ਪਹਿਲਾਂ ਗੁਰੂ ਜੀ ਨੂੰ ਛਕਾ ਪਿੱਛੇ ਆਪ ਛਕਦੇ ਰਹੇ। ਓਧਰ ਜਦ ਸਿੱਖਾਂ ਨੇ ਮਤੀਰਾਮ ਤੇ ਭਾਈ ਦਿਆਲੇ ਦੀ ਬਖਰ ਅਨੰਦਪੁਰ ਮਾਤਾ ਜੀ ਪਾਸ ਪੁਚਾਈ ਅਰ ਅੰਰੰਗੇ ਤੇ ਗੁਰੂ ਜੀ ਦੇ ਸੰਬਾਦ ਦਾ ਵਰਣਨ ਕੀਤਾ। ਦਸਮ ਪਾਤਸ਼ਾਹ ਜੀ ਨੇ ਸੰਗਤ ਨੂੰ ਬਹੁਤ ਧੀਰਜ ਤੇ ਗਿਆਨ ਦ੍ਰਿੜਾ ਕੇ ਆਖਿਆ, “ਜਦ ਸਾਡੇ ਸਤਿਗੁਰੂ ਪਿਤਾ ਸਰਬ ਸ਼ਕਤੀਵਾਨ ਜਾਨ ਬੁਝ ਕੇ ਭਾਣਾ ਵਰਤਾਉਣ ਗਏ ਹਨ ਤਾਂ ਫੇਰ ਕਿਉਂ ਵਿਖਾਦ ਕਰੀਏ?”

ਦਸਵੇਂ ਗੁਰੂ ਜੀ ਦੀ ਉਮਰ ਤਾਂ ਓਦੋਂ ਭਾਵੇਂ ਛੋਟੀ ਸੀ, ਪਰ ਅਕਲ ਤੇ ਹੌਸਲੇ ਦਾ ਉਮਰ ਨਾਲ ਸੰਬੰਧ ਨਹੀਂ, ਦਿਲ ਨਾਲ ਹੈ। ਓਨ੍ਹਾਂ ਨੇ ਚੰਗੀ ਤਰ੍ਹਾਂ ਜਾਣ ਰੱਖਿਆ ਸੀ ਕਿ ਈਸ਼੍ਵਰ ਦੀ ਭਾਵੀ ਅਮੇਟ ਹੈ। ਸਰੀਰ ਪੀਰ, ਪੈਕੰਬਰ ਅਵਤਾਰਾਂ ਦੇ ਭੀ ਬਿਰ ਨਹੀਂ ਰਹੇ। ਇਸ ਤਰ੍ਹਾਂ ਭਾਵੇਂ ਮਾਈਆਂ ਨੂੰ ਦਸਵੇਂ ਪਾਤਸ਼ਾਹ ਜੀ ਨੇ ਬਹੁਤ ਧੀਰਜ ਬਨ੍ਹਾਯਾ ਤੇ ਦਸਮ ਦਾਸੀਆਂ ਨੇ ਭੀ ਅਨੇਕਾਂ ਪ੍ਰਸੰਗ ਚਲਾ ਚਲਾ ਪਰਚਾਯਾ। ਪਰ ਮਾਤਾ ਨਾਨਕੀ ਜੀ ਜੋ ਬਹੁਤ ਬਿਧਾ ਸੀ, ਜਿਸ ਨੇ ਸਾਰੀ ਉਮਰ ਆਪਣੇ ਲਾਲ ਨੂੰ ਅੱਖਾਂ ਦੀ ਪੁਤਲੀ ਵਾਂਕ ਰੱਖਿਆ ਸੀ, ਹੁਣ ਓਸ ਆਪਣੇ ਲਾਡਲੇ ਇਕਲੋਤੇ ਪਰਮ

ਪਿਆਰੇ ਪੁੱਤ੍ਰ ਦੀ ਦਸ਼ਾ ਨੂੰ ਯਾਦ ਕਰ ਕਰ ਮੱਛੀ ਵਾਂਗ ਪਈ ਤੜਫੇ। ਕਦੇ ਅੰਦਰ ਜਾਏ, ਕਦੇ ਬਾਹਰ ਆਏ। ਦਸਵੇਂ ਪਾਤਸ਼ਾਹ ਜੀ ਨੇ ਬਿਧ ਮਾਤਾ ਦੇ ਪ੍ਰਚਾਉਣ ਲਈ ਫੇਰ ਸਿੱਖਾਂ ਨੂੰ ਦਿੱਲੀ ਵਲ ਤੋਰ ਕੇ ਆਖਿਆ, “ਬਹੁਤ ਸ਼ੀਘ੍ਰ ਜਾਓ। ਗੁਰੂ ਜੀ ਦੇ ਹੱਥਾਂ ਦੀ ਪੱਤ੍ਰਕਾ ਮਾਤਾ ਜੀ ਨੂੰ ਲਿਆ ਦਿਓ।”

ਉਧਰ ਗੁਰੂ ਸਾਹਿਬ ਜੀ ਕੇਸੀ ਇਸ਼ਨਾਨ ਕਰ ਹਵੇਲੀ ਤੇ ਕੇਸ ਹਰੇ ਕਰਦੇ ਭਾਈ ਗੁਰਦਿੱਤੇ ਨਾਲ ਰਾਗ ਰੋਖ ਤੋਂ ਬਿਨਾਂ ਪ੍ਰਸੰਨ ਬਦਨ ਬ੍ਰਹਮ ਗਿਆਨ ਦੇ ਬਚਨ ਕਰ ਰਹੇ ਸੇ। ਦੋ ਤਿੰਨ ਕਾਜੀ ਮੁਲਾਣੇ ਦੁਸ਼ਟਾਂ ਨੇ ਅੰਗੰਗੇ ਨੂੰ ਜਾ ਆਖਿਆ ਕਿ ਹਿੰਦੂ ਪੀਰ ਇੱਕ ਸਿੱਖ ਸਮੇਤ ਹਵੇਲੀ ਉੱਤੇ ਫਿਰਦਾ ਲੋਕਾਂ ਦੇ ਸਤਰ ਵੇਖਦਾ ਹੈ। ਉਸ ਨੂੰ ਪੁੱਛਣਾ ਤੇ ਅੱਗੇ ਨੂੰ ਪਿੰਜਰੇ ਵਿੱਚ ਪਾ ਕੇ ਰੱਖਣਾ ਚਾਹੀਏ ਜਿਸ ਤੋਂ ਕਸ਼ਟ ਪਾ ਕੇ ਆਪੇ ਦੀਨ ਮੰਨ ਲਏ। ਅੰਗੰਗੇ ਲਾਈ ਲੱਗ ਨੇ ਉਸੇ ਘੜੀ ਗੁਰੂ ਜੀ ਨੂੰ ਸਿੱਖਾਂ ਸਮੇਤ ਬੁਲਾ ਕੇ ਪੁੱਛਿਆ ਕਿ ਆਪ ਪੀਰ ਹੋ ਕੇ ਜਦ ਕੈਦ ਵਿੱਚ ਬੈਠੇ ਭੀ ਪਰਾਏ ਸਤਰ ਵੇਖਣੋਂ ਨਹੀਂ ਟਲਦੇ ਤਾਂ ਖੁਲ੍ਹੇ ਫਿਰਦੇ ਕੀ ਨਾ ਕਰਦੇ ਹੋਵੋਗੇ? ਗੁਰੂ ਜੀ {ਗੁਰੂ ਜੀ ਵਲੋਂ ਭਵਿੱਖ ਬਚਨ} ਬੋਲੇ, “ਹਵੇਲੀ ਉੱਤੋਂ ਅਸੀਂ ਕਿਸੇ ਦੇ ਸਤਰ ਪੜਦੇ ਨਹੀਂ ਦੇਖਦੇ ਹਾਂ, ਅਸੀਂ ਉਸ ਨੂੰ ਵੇਖਦੇ ਸਾਂ ਜਿਸ ਨੇ ਇਥੇ ਰਾਜ ਕਰਨ ਆਉਣਾ ਹੈ।” ਅੰਗੰਗਾ ਇਨ੍ਹਾਂ ਨੂੰ ਸੱਚੇ ਤੇ ਅੰਤੁਜ਼ਾਮੀ ਤਾਂ ਸਮਝਦਾ ਹੀ ਸੀ। ਇਸ ਲਈ ਸੱਚ ਮੰਨ ਕੇ ਆਖਣ ਲੱਗਾ, “ਓਹ ਕੌਣ ਹੈ ਤੇ ਕਿਧਰੋਂ ਆਉਂਦਾ ਹੈ? ਬਚਨ ਕੀਤਾ:

ਉਡਗ ਨਾਥ ਪਿਤ ਧਾਮ ਤੇ ਧਰ ਜੋ ਆਵੇ ਟੋਪ।

ਝਗਰ ਕਰੇਗੇ ਖਾਲਸੇ ਤੋਹਿ ਘਟਾਵੈ ਓਪ।

ਅਰਥ: ਏਹ ਸਮੁੰਦਰ ਵਿੱਚੋਂ ਆਉਂਦਾ ਹੈ, ਟੋਪੀ ਵਾਲਾ* ਅਤੇ ਤੁਹਾਡੀ ਕੌਮ ਤੋਂ ਭੀ ਰਾਜ ਖੁਸ਼ ਜਾਵੇਗਾ। ਏਹ ਬਚਨ ਸੁਣ ਕੇ ਅੰਗੰਗੇ ਨੇ ਕ੍ਰੋਧ ਨਾਲ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਰੱਖਣ ਦਾ ਹੁਕਮ ਦੇ ਕੇ ਆਖਿਆ, “ਅੱਠਾਂ ਦਿਨਾਂ ਵਿੱਚ ਦੀਨ: ਨਹੀਂ ਤਾਂ ਕਤਲ ਕੀਤੇ ਜਾਓਗੇ। ਕਿਉਂ ਤੁਸੀਂ ਆਪਣੀ ਜਾਨ ਦੇ ਵੈਰੀ ਬਣ ਕੇ ਪਰਾਈ ਅੱਗ ਵਿੱਚ ਸੜਦੇ ਹੋ? ਜਿਨ੍ਹਾਂ ਹਿੰਦੂ ਕਾਫਰਾਂ ਦੀ ਰੱਖਿਆ ਵਾਸਤੇ ਤੁਸੀਂ ਢਾਲ ਬਣ ਚੋਟਾਂ ਖਾਂਦੇ ਐਡੇ ਅੱਖ ਸਹਿ ਰਹੇ ਹੋ, ਏਹ ਪੱਥਰਾਂ ਦੇ ਪੂਜਕ ਜੜ੍ਹ ਬੁੱਧੀ ਤੁਹਾਡੇ ਅਰ ਤੁਹਾਡੀ ਉੱਮਤ ਦੇ ਕਦੇ ਮਿੱਤ੍ਰ ਨਹੀਂ ਹੋਣਗੇ ਕਿਉਂਕਿ ਏਹਨਾਂ ਦਾ ਆਸ਼ਾ, ਇਸ਼ਟ, ਉਪਾਸਨਾ ਤਿੰਨੇ ਤੁਹਾਡੇ ਨਾਲ ਨਹੀਂ ਰਲਦੇ। ਸਾਡੇ ਨਾਲ ਬਰਾਬਰ ਮਿਲਦੇ ਹਨ। ਬਾਕੀ ਖਾਨ, ਪਾਨ, ਪਹਿਰਾਨ ਜਿਉਂ ਏਹਨਾਂ ਦੇ ਤੁਸਾਂ ਨਾਲ ਨਹੀਂ ਮਿਲਦੇ; ਤਿਉਂ ਸਾਥੋਂ ਵੱਖਰੇ ਹਨ। ਏਹ ਛੀ ਚਿੰਨ੍ਹ; ਜੋ ਮੇਲਦੇ ਹਨ, ਹਿੰਦੂਆਂ ਨਾਲ ਤਾਂ ਇੱਕ ਭੀ ਤੁਹਾਡਾ ਨਹੀਂ ਮਿਲਦਾ। ਸਾਡੇ ਨਾਲ ਅੱਧੇ ਮਿਲਦੇ ਹਨ। ਤਾਂ ਤੇ ਤੁਸਾਨੂੰ ਚਾਹੀਦਾ ਹੈ ਪੂਰੀ ਤਰ੍ਹਾਂ ਸਾਡੇ ਨਾਲ ਤੁਸੀਂ ਮਿਲ ਜਾਓ। ਫੇਰ ਅਸੀਂ ਤਾਂ ਮਨੋਂ ਤਨੋਂ ਤੁਹਾਡੇ ਮੁਰੀਦ ਹੋ ਜਾਵਾਂਗੇ। ਪਰ ਏਹਨਾਂ ਪੁਤਲੀ ਪੂਜਕ ਪੰਜਪੀਰੀਆਂ ਦਾ ਪੱਖ ਛੱਡ ਕੇ ਸਾਡੇ ਪੱਖ ਵਿੱਚ ਆ ਜਾਓ।”

ਗੁਰੂ ਜੀ ਨੇ ਬਚਨ ਕੀਤਾ, “ਏਹ ਜਵਾਬ ਤੈਨੂੰ ਅਸੀਂ ਮਿਰਚਾਂ ਸੜਵਾ ਕੇ ਦੇ ਚੁੱਕੇ ਹਾਂ। ਸਾਡਾ ਪੰਥ ਦੋਹਾਂ ਤੋਂ ਵੱਖ੍ਰਾ ਹੋਵੇਗਾ ਤੇ ਬਿਨਾਂ ਇੱਕ ਅਕਾਲ ਪੁਰਖ ਦੇ ਹੋਰ ਕਿਸੇ ਅਵਤਾਰ, ਪੈਗੰਬਰ, ਦੇਵੀ,

*ਏਹ ਬਚਨ ਗੁਰੂ ਜੀ ਦਾ ਐਸਾ ਫੈਲਿਆ ਕਿ ਸੰਸਕ੍ਰਿਤ ੧੯੧੪ ਬਿਕ੍ਰਮੀ ਵਿੱਚ ਜਦ ਗਦਰ ਸਮੇਂ ਦਿੱਲੀ ਫਤੇ ਹੋਈ ਤੇ ਪਿੱਛੋਂ ਕਿਲ੍ਹੇ ਦੇ ਵਿੱਚ ਤੇ ਨੇੜੇ ਤੇਤੇ ਜਿਨ੍ਹੇ ਘਰ ਸਾਹਜ਼ਾਦਿਆਂ ਦੇ ਤੇ ਕਾਜੀਆਂ, ਅਮੀਰਾਂ ਦੇ ਸਨ ਸਭ ਲੁਟ ਪੁੱਟ ਕੇ ਅੰਗ੍ਰੇਜ਼ਾਂ ਨੇ ਉਜਾੜ ਛੱਡੇ, ਕਿਉਂਕਿ ਉਨ੍ਹਾਂ ਨੇ ਬਹੁਤ ਅੰਗ੍ਰੇਜ਼ ਮੌਮਾਂ ਤੇ ਅੰਗ੍ਰੇਜ਼ਾਂ ਦੇ ਬੱਚੇ ਜਿਸ ਤਰ੍ਹਾਂ ਮਾਰੇ ਸੇ, ਉਸੇ ਦੁਰਦਸ਼ਾ ਨਾਲ ਸਾਹਜ਼ਾਦੇ, ਕਾਜੀ, ਮੌਲਵੀ ਆਦਿ ਬੇਅੰਤ ਅਮੀਰ ਜਮਨਾ ਕਿਨਾਰੇ ਫੜੇ ਹੋਏ ਨਿਤ ਆਉਣਾ। ਸਫਰ ਸੈਨਾਂ ਦੇ ਸਿਪਾਹੀ ਗੋਲੀ ਮਾਰ ਕੇ ਸਿੱਟ ਦੇਣਾ। ਜੋ ਦੂਜੇ ਆਉਣ, ਉਨ੍ਹਾਂ ਤੋਂ ਅਗਲੇ ਮੁਰਦੇ ਖਿਚਵਾ ਕੇ ਖਾਤੇ ਵਿੱਚ ਸਿਟਵਾ ਫੇਰ। ਉਨ੍ਹਾਂ ਨੂੰ ਮਾਰ ਦੇਣ। ਐਉਂ ਭੇਡ ਬੱਕਰੀ ਵਾਂਗੁੰ ਇੱਕ ਮਹੀਨਾ ਓਹ ਜਾਲਮ ਤੁਰਕ ਮਰੀਦੇ ਰਹੇ। ਓਹਨਾਂ ਦੀਆਂ ਤੀਵੀਆਂ ਦੀ ਬੇਪੜਦੀ ਭੀ ਹੋਈ। ਸਾਹਸਣਾਂ ਗੰਧੀਲੀਆਂ ਭੰਗਣਾਂ ਨਾਲੋਂ ਭੀ ਭੈੜੀ ਦੁਰਦਸ਼ਾ ਵਿੱਚ ਬੇਪੜਦ ਰੁਲੀਆਂ। ਮਜ਼ਹਬੀ ਸਿੱਖਾਂ ਦੇ ਘਰ ਉਹਨਾਂ ਮੁਗਲਾਣੀਆਂ ਪਠਾਣੀਆਂ ਨੇ ਅੰਮ੍ਰਿਤ ਛਕ ਛਕ ਮਜ਼ਬਾਣੀਆਂ ਬਣ ਕੇ ਦਿਨ ਕੱਟੇ, ਜਿਨ੍ਹਾਂ ਬਦਲੇ ਗੁਰੂ ਜੀ ਨੂੰ ਬੁਰਾ ਆਖਦੇ ਸੇ। ਇੱਕ ਅੰਗੰਗੇ ਪਾਪੀ ਜਾਲਮ ਦੀ ਕਰਤੂਤ ਨੇ ਸਾਰੀ ਦਿੱਲੀ ਨੂੰ ਇਹਨਾਂ ਦੁਖਾਂ ਦੇ ਮੂੰਹ ਪਾਯਾ। ਸੰਗ ਕੁਸੰਗੀ ਬੈਸਤੇ ਤਬ ਪੂਛੇ ਧ੍ਰਮਰਾਇ॥”

ਦੇਵਤਾ, ਪੀਰ, ਡਕੀਰ, ਗੋਰ, ਮੜੀ, ਮੱਠ, ਪਾਣੀ, ਪੱਥਰ ਆਦਿਕਾਂ ਨੂੰ ਨਹੀਂ ਮੰਨੇਗਾ।” ਔਰੰਗੇ ਨੇ ਆਖਿਆ, “ਏਹ ਗੱਲ ਤਾਂ ਤੁਸਾਂ ਸੱਚ ਆਖੀ, ਪਰ ਜਗਤ ਦੇ ਵਿਹਾਰ ਤਾਂ ਆਦਮੀਆਂ ਦੀ ਮਿਲਤ, ਸਹਾਇਤਾ ਬਿਨਾਂ ਨਹੀਂ ਚਲਦੇ।” ਇਸ ਪੁਰ ਗੁਰੂ ਜੀ ਬੋਲੇ:

ਇਹੁ ਜਗੁ ਧੂਏ ਕਾ ਪਹਾਰ ॥
 ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥
 ਧਨੁ ਦਾਰਾ ਸੰਪਤਿ ਗ੍ਰੇਹ ॥
 ਕਛੁ ਸੰਗਿ ਨ ਚਲੈ ਸਮਝ ਲੇਹ ॥੨॥
 ਇਕ ਭਗਤਿ ਨਾਰਾਇਨ ਹੋਇ ਸੰਗਿ ॥
 ਕਹੁ ਨਾਨਕ ਭਜੁ ਤਿਹ ਏਕ ਰੰਗਿ ॥੩॥੪॥

(ਬਸੰਤੁ, ਮ: ਈ - ੧੧੮੯/੮੨)

ਆਦਿਕ। ਔਰੰਗਾ {ਔਰੰਗੇ ਵਲੋਂ ਆਖਰੀ ਜਤਨ} ਬੋਲਿਆ, “ਜੇ ਤੁਸੀਂ ਅਜੇਹਾ ਭਰੋਸਾ ਪ੍ਰਮੇਸ਼ੂਰ ਉਂਤੇ ਰੱਖਦੇ ਹੋ ਤਾਂ ਹਿੰਦੂਆਂ ਦੇ ਧੜੇ ਕਿਉਂ ਚੜਦੇ ਹੋ?” ਗੁਰੂ ਜੀ ਨੇ ਕਿਹਾ, “ਅਸੀਂ ਸੱਚ ਦੇ ਹਾਮੀ ਤੇ ਗਰੀਬਾਂ ਦੇ ਸਾਥੀ ਹਾਂ। ਹਿੰਦੂਆਂ ਤੇ ਤੁਸੀਂ ਅਨਿਆਏ ਤੇ ਜੁਲਮ ਕਰ ਰਹੇ ਹੋ। ਓਹ ਸਾਡੀ ਸ਼ਰਨ ਆ ਪਏ ਹਨ। ਅਸੀਂ ਓਨ੍ਹਾਂ ਦੀ ਬਾਂਹ ਫੜ ਚੁੱਕੇ ਹਾਂ। ਹੁਣ ਭਾਵੇਂ ਸਿਰ ਜਾਏ, ਪਰ ਬਾਂਹ ਨਹੀਂ ਛਡਾਂਗੇ ਕਿਉਂਕਿ ਬਾਂਹ ਛੱਡਿਆਂ ਧਰਮ ਨਹੀਂ ਰਹਿੰਦਾ।” ਏਹ ਬਚਨ ਸੁਣ ਔਰੰਗਾ ਬੋਲਿਆ, “ਏਹ ਗੱਲ ਮੈਂ ਚੰਗੀ ਤਰ੍ਹਾਂ ਜਾਣ ਚੁੱਕਾ ਹਾਂ ਕਿ ਤੁਸੀਂ ਪੂਰਾ ਦਾਈਆ ਪੁਗਾਉਗੇ। ਮਰਦਾਂ ਦੇ ਮੁੱਦੇ ਸਿਰਾਂ ਤੱਕ ਹੁੰਦੇ ਹਨ। ਸੋ ਸਿਰ ਦੇ ਦਿਓਗੇ, ਸਿਰੜ ਨਾ ਦਿਓਗੇ। ਪਰ ਏਨ੍ਹਾਂ ਬੁਤਪ੍ਰਸਤ ਮਤਲਬੀ ਕਾਫਰਾਂ ਨੇ ਫੇਰ ਭੀ ਤੁਹਾਡਾ ਹਸਾਨ ਨਹੀਂ ਮੰਨਣਾ* ਤੇ ਨਾ ਤੁਹਾਡੇ ਬਣਨਾਂ ਹੈ। ਅਸੀਂ ਅਹਿਸਾਨ ਭੀ ਮੰਨਾਂਗੇ ਤੇ ਮੁਰੀਦ ਭੀ ਸੱਚੇ ਦਿਲੋਂ ਬਣੇ ਰਹਾਂਗੇ। ਅੱਗੇ ਤੁਹਾਡੀ ਮਰਜ਼ੀ। ਏਸੇ ਹਾਣ ਲਾਭ ਸਮਝਣ ਲਈ ਅੱਠ ਦਿਨ ਤੁਹਾਨੂੰ ਹੋਰ ਦਿੱਤੇ ਹਨ।” ਏਨ੍ਹਾਂ ਕਹਿ ਕੇ ਔਰੰਗਾ ਉੱਠ ਖਲੋਤਾ ਅਤੇ ਜਾਲਮਾਂ ਨੇ ਗੁਰੂ ਜੀ ਨੂੰ ਉਸੇ ਹਵੇਲੀ ਅੰਦਰ ਲਿਆ ਕੇ ਲੋਹੇ ਦੇ ਪਿੰਜਰੇ ਵਿੱਚ ਡਾਢੇ ਕਸ਼ਟ ਦੇ ਥਾਂ ਪੁਰ ਬਿਠਾ ਦਿੱਤਾ।

*ਔਰੰਗਜ਼ੇਬ ਦਾ ਕਹਿਣਾ ਐਨ ਸੱਚਾ ਹੋਇਆ, ਕਿਉਂਕਿ ਹਿੰਦੂਆਂ ਨੇ ਭੀ ਸਿੰਘਾਂ ਨਾਲ ਤੁਰਕਾਂ ਨਾਲੋਂ ਕੁਛ ਘਟ ਬੁਰਿਆਈ ਨਹੀਂ ਕੀਤੀ, ਦੇਖੋ ਤਵਾਰੀਖ ਖਾਲਸਾ ਹਿੱਸਾ ਦੂਸਰਾ ਅਤੇ ਮੌਜੂਦਾ ਵਰਤਾਵ।

(ਪਾ: ਦ - ੨੫)

ਮਾਤਾ ਜੀ ਨੂੰ ਚਿੱਠੀ, ਦਸਮ ਗੁਰੂ ਜੀ ਨੂੰ ਗੁਰਿਆਈ, ਪੀਰ ਦਾ ਸੰਬਾਦ

ਦਿਲਵਾਲੀ ਸਿੱਖਾਂ ਨੇ ਗੁਰੂ ਸਾਹਿਬ ਜੀ ਦਾ ਪਿੰਜਰੇ ਵਿੱਚ ਹੋਣਾ ਸੁਣ, ਬੜਾ ਰੰਜ ਮਨਾਇਆ। ਦਰੋਗਾ ਸਿੱਖਾਂ ਤੋਂ ਭੀ ਅਧਿਕ ਪ੍ਰੇਮੀ ਬਣ ਰਿਹਾ ਸੀ ਉਸ ਨੇ ਗੁਰੂ ਜੀ ਨੂੰ ਪਿੰਜਰੇ ਤੋਂ ਬਾਹਰ ਕਰ, ਪ੍ਰਸ਼ਾਦ ਲਈ ਰਸਦ ਪੁਜਾਈ। ਸਿੱਖਾਂ ਨੇ ਪਕਾ ਕੇ ਪ੍ਰਸ਼ਾਦ ਛਕਾਇਆ ਛਕਿਆ। ਤਦੋਂ ਨੂੰ ਮਾਤਾ ਨਾਨਕੀ ਜੀ ਦੀ ਚਿੱਠੀ ਲੈ ਕੇ ਇੱਕ ਸਿੱਖ ਜਾ ਪੁੱਜਾ, ਜਿਸ ਨੂੰ ਪੜ੍ਹ੍ਹ ਕੇ ਅਤੇ ਮਾਤਾ ਜੀ ਦੇ ਦੁੱਖ ਨੂੰ ਯਾਦ ਕਰ ਕੇ ਉਸ ਅਚੱਲ ਪੁਰਖ ਸਤਿਗੁਰੂ ਜੀ ਦਾ ਹਿਓ ਨਹੀਂ ਡੋਲਿਆ। ਬੜਾ ਧੀਰਜ ਧਰ ਕੇ ਮਾਤਾ ਨਾਨਕੀ ਜੀ ਦੀ ਪ੍ਰਤੀ {ਗੁਰੂ ਜੀ ਵਲੋਂ ਮਾਤਾਵਾਂ ਨੂੰ ਪਤਿਕਾ} ਪੱਤ੍ਰਕਾ ਲਿਖੀ:

ਮਾਤਾ ਜੀ! ਆਪ ਦੇ ਚਰਨਾਂ ਉੱਤੇ ਆਪ ਦੇ ਇਕਲੋਤੇ ਪੁੱਤ੍ਰ ਦਾ ਅੰਤਮ ਮੱਥਾ ਟੇਕਣਾ ਪੁੱਜੋ। ਤੁਸਾਂ ਮੇਰੇ ਵੱਲੋਂ ਜ਼ਰਾ ਸੰਸਾ ਸ਼ੋਕ ਨਾ ਕਰਨਾ। ਮੈਂ ਹੁਣ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਅਨੁਸਾਰ ਔਰੰਗੇ ਦੇ ਸਿਰ ਠੀਕਰਾ ਭੰਨ ਕੇ ਸੱਚਖੰਡ ਵਿੱਚ ਆਪਣੇ ਪਿਤਾ ਪਿਤਾਮਾ ਸਤਿਗੁਰਾਂ ਦੇ ਦਰਬਾਰ ਵਿੱਚ ਜਾਵਾਂਗਾ। ਤੁਸੀਂ ਭੀ ਜਦ ਪੜੋਤ੍ਰੇ ਖਿੱਡਾ ਕੇ ਓਥੇ ਆਓਗੇ, ਤਾਂ ਮਿਲਾਂਗਾ। ਦੇਹ ਕਦੇ ਕਿਸੇ ਦੀ ਬਿਰ ਨਹੀਂ ਰਹੀ। ਯਥਾ:

ਜੋ ਉਪਜਿਓ ਸੇ ਬਿਨਸਿ ਹੈ ਪਰੋ ਆਜੁ ਕੈ ਕਾਲਿ ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥

(ਸਲੋਕ, ਮ: ਦ - ੧੪੨੯)

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥
ਕਹਿ ਨਾਨਕ ਬਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ ਬਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥
ਇਹੁ ਮਾਰਗੁ ਸੰਸਾਰ ਕੋ ਨਾਨਕ ਬਿਰੁ ਨਹੀ ਕੋਇ ॥੫੧॥

(ਸਲੋਕ, ਮ: ਦ - ੧੪੨੯)

ਇਤਾਗਿਕ ਅਨੇਕ ਸ਼ਬਦ ਸਲੋਕ ਲਿਖ ਕੇ ਏਹੁ ਸਿੱਧ ਕਰਾਯਾ ਕਿ ਜਿਸ ਦਾ ਪੁੱਤ੍ਰ ਪਰੋਪਕਾਰ ਤੇ ਧਰਮ ਲਈ ਸੀਸ ਦੇਵੇ, ਉਸ ਦੀ ਮਾਤਾ ਨੂੰ ਸ਼ੋਕ ਕਰਨਾ ਉਚਿਤ ਨਹੀਂ, ਸਗੋਂ ਖੁਸ਼ੀ ਮਨਾਵੇ। ਤੁਹਾਡਾ ਪੱਤ੍ਰਕਾ ਸਰਬ ਸ਼ਕਤੀਵਾਨ ਤੇ ਲਾਇਕ ਹੈ। ਸਾਡੀ ਕੁਲ ਉਜਯਾਰੀ ਕਰੇਗਾ। ਸੁਖਮਨੀ ਸਾਹਿਬ, ਆਸਾ ਦੀ ਵਾਰ ਜੋ ਆਪ ਦੇ ਕੰਠ ਹੈ, ਵਿਚਾਰ ਵਿਚਾਰ ਧੀਰੇ ਧੀਰੇ ਪੜ੍ਹਦੇ ਰਹੋ। ਪੱਤ੍ਰੇ ਦੀ ਪਾਲਣਾ ਤੇ ਰੱਖਯਾ ਵਿੱਚ ਤੱਤਪਰ ਰਹਿਣਾ। ਏਸੇ ਪ੍ਰਕਾਰ ਹੋਰ ਸਭ ਨੂੰ ਯਥਾ ਯੋਗ ਧੀਰਜ ਉਪਦੇਸ਼ ਲਿਖ ਕੇ, ਚਿੱਠੀ ਦੇਹ; ਓਸੇ ਸਿੱਖ ਨੂੰ ਜੋ ਲੈ ਕੇ ਗਿਆ ਸੀ, ਪਿੱਛੇ ਨੂੰ ਤੌਰ ਦਿੱਤਾ। ਜਦ ਏਹ ਪੱਤ੍ਰਕਾ ਮਾਤਾ ਨਾਨਕੀ ਜੀ ਪਾਸ ਪਹੁੰਚੀ ਤਾਂ ਸੁਣ ਕੇ ਨੂੰਹ ਸੱਸ ਨੇ ਬਹੁਤ ਵਿਰਲਾਪ ਕੀਤਾ ਪਰ ਦਸਵੇਂ ਗੁਰੂ ਜੀ ਦੇ ਸਮਝਾਉਣੇ ਤੇ ਗੁਰੂ ਜੀ ਦੇ ਸ਼ਬਦ ਸਲੋਕ ਪੜ੍ਹ ਕੇ ਧੀਰਜ ਆ ਗਿਆ। ਏਸੇ ਪੱਤ੍ਰਕਾ ਵਿੱਚ ਦਸਮੇਸ਼ੂਰ ਦਾ ਨਿਸਚਾ ਪਰਖਣ ਲਈ ਏਹ ਦੋਹਰਾ ਭੀ ਲਿਖਿਆ ਸੀ:

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥

(ਸਲੋਕ, ਮ: ਦ - ੧੪੨੯)

ਏਸ ਦਾ ਉੱਤਰ:

ਬਲੁ ਹੋਆ ਬੰਧਨ ਛੁਟੇ ਸਭ ਕਿਛੁ ਹੋਤ ਉਪਾਇ ॥
ਨਾਨਕ ਸਭ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥

(ਸਲੋਕ, ਮ: ਦ - ੧੪੨੯)

ਏਹ ਲਿਖ ਕੇ ਦਸਮ ਪਾਤਸ਼ਾਹ ਜੀ ਨੇ ਉਸੇ ਘੜੀ ਸਿੱਖ ਦੇ ਹੱਥ ਨੌਵੇਂ ਪਾਤਸ਼ਾਹ ਪਾਸ ਦਿੱਲੀ ਭੇਜ ਦਿੱਤਾ, ਜਿਸ ਨੂੰ ਪੜ੍ਹ ਕੇ ਓਹ ਬੜੇ ਖੁਸ਼ੀ ਹੋਏ ਤੇ ਜਾਣ ਲੀਤਾ ਕਿ ਏਹ ਦਸਵਾਂ ਗੁਰੂ ਸਾਡੀ ਤੇ ਅਪਣੀ ਆਤਮਕ ਸ਼ਕਤੀ ਤੋਂ ਬੇਖਬਰ ਨਹੀਂ।

ਮਾਤਾ ਜੀ ਨੂੰ ਚਿੱਠੀ ਲਿਖਣ ਤੋਂ ਤੀਜੇ ਦਿਨ ਗੁਰੂ ਸਾਹਿਬ ਜੀ ਨੇ ਦੇਹ ਤਜਾਗ ਦਾ ਸਮਾਂ ਨਿਕਟ ਆਯਾ ਦੇਖ ਕੇ {ਗੁਰਤਾ ਦੇਣੀ} ਇੱਕ ਨਾਰੀਅਲ ਪੰਜ ਪੈਸੇ ਮੰਗਾ ਕੇ ਗੁਰਿਆਈ ਦੀ ਸ਼ਕਤੀ ਉਸੇ ਵਿੱਚ ਬਾਪ ਕੇ ਬਾਬੇ ਬੁੱਢੇ ਦੀ ਅੰਸ ਭਾਈ ਗੁਰਦਿੱਤੇ ਦੇ ਹੱਥ ਅਨੰਦਪੁਰ ਭੇਜ ਦਿੱਤਾ, ਜਿਸ ਦੇ ਪਹੁੰਚਣੇ ਤੋਂ ਮਾਈਆਂ ਤੇ ਸੰਗਤ ਨੂੰ ਨੌਵੇਂ ਗੁਰੂ ਜੀ ਦੇ ਦਰਸ਼ਨ ਤੋਂ ਨਰਸ ਹੋਣੇ ਕਰ ਅਤੁੰਤ ਬਜਾਕੁਲਤਾ ਹੋਈ। ਗੁਰਦਿੱਤੇ ਜੀ ਨੇ ਜੋ ਉਸ ਦੇ ਸਾਹਮਣੇ ਗੁਰੂ ਜੀ ਨੇ ਸਿੱਖਾਂ ਸਮੇਤ ਕਸ਼ਟ ਸਹੇ ਹਨ ਅਰ ਮਤੀਰਾਮ ਤੇ ਭਾਈ ਦਿਆਲੇ ਦੇ ਦੇਹ ਤਜਾਗ ਦਾ ਬਿਤਾਂਤ ਔਰੰਗੇ ਦੇ ਸੰਬਾਦ ਸਮੇਤ ਜਦ ਸੁਣਾਯਾ ਤਾਂ ਜਾਣੋਂ ਸਭ ਦੇ ਕਲੇਜੇ ਵਿੱਚ ਤੀਰ ਮਾਰੋ। ਸਭ ਦੇ ਅੰਦਰ ਧਮਰੋਲ ਪੈ ਗਿਆ।

ਉਧਰ ਔਰੰਗੇ ਦੇ ਮੁਰਸ਼ਦ ਨੇ ਜੋ ਬੜਾ ਉੱਘਾ ਕਰਮਾਤੀ ਸੀ ਅਜਮੇਰ ਤੋਂ ਆ ਕੇ ਜਦ ਗੁਰੂ ਸਾਹਿਬ ਜੀ ਦੀ ਸਾਰੀ ਕਥਾ ਸੁਣੀ ਤਾਂ ਉਨ ਆਖਿਆ, “ਉਸ ਹਿੰਦੂ ਦੇ ਪੀਰ ਨੂੰ ਤਾਂ ਸੈਂ ਅਪਣੀ ਸ਼ਕਤੀ, ਗਿਆਨ ਨਾਲ ਨਿਰੁਤ੍ਤ ਕਰ ਕੇ ਦੀਨ ਮਨਾ ਸਕਦਾ ਹਾਂ, ਜੇ ਉਸ ਪਿੱਛੇ ਸਾਰੇ ਹਿੰਦੂ ਦੀਨ ਮਨ ਲੈਣ ਤਾਂ।” ਬਾਦਸ਼ਾਹ ਨੇ ਖੁਸ਼ੀ ਮਨਾਈ। ਓਹ ਪੀਰ ਵੱਡੇ ਹੌਸਲੇ ਨਾਲ ਬੀੜਾ ਚੁੱਕ ਕੇ ਪੰਜ ਚਾਰ ਮੌਲਵੀ ਕਾਜੀਆਂ ਸਮੇਤ ਗੁਰੂ ਸਾਹਿਬ ਜੀ ਪਾਸ ਆਯਾ। ਅੱਗੇ ਗੁਰੂ ਜੀ ਭਾਵੇਂ ਭਾਰੀ ਕਸ਼ਟਦਾਇਕ ਉਸ ਪਿੰਜਰੇ ਵਿੱਚ ਬੈਠੇ ਸਨ ਜਿੱਥੇ ਏਧਰ ਉਧਰ ਅੰਗ ਹਿੱਲੇ ਤਾਂ ਸੂਏ ਖੁਭ ਜਾਣ, ਪਰ ਉਨ੍ਹਾਂ ਦੇ ਅਧਯਾਸਨਾ ਹੋਣੇ ਕਰ ਚਿਹਰੇ ਉੱਤੇ ਜ਼ਰਾ ਭਰ ਭੀ ਦਲਗੀਰੀ ਨਹੀਂ ਸੀ। ਹਿਮਾਲੇ ਵਾਂਝੂੰ ਅਚਲ ਅਰ ਸ਼ਾਂਤਿ ਬਿਤ ਧਾਰੀ ਪ੍ਰਮਾਨੰਦ ਰੂਪ ਆਤਮਾ ਵਿੱਚ ਮਗਨ ਹੋ ਰਹੇ ਸਨ। ਗੁਰੂ ਜੀ ਦੀ ਧਾਰਨਾ ਤੇ ਮੁਖਾਰਬਿੰਦ ਦੇਖ ਕੇ, ਜੋ ਸਹਿਜੇ ਹੀ ਹਸੂ ਹਸੂ ਕਰ ਰਿਹਾ ਸੀ; ਉਹ ਹੱਕੋ ਬੱਕੇ ਰਹਿ ਗਏ। ਤਦੋਂ ਨੂੰ ਭਾਈ ਉਦਾ ਤੇ ਜੈਤਾ ਭੀ ਦੂਜੀ ਕੋਠੜੀ ਵਿੱਚੋਂ ਨਿੱਕਲ ਕੇ ਪ੍ਰਸੰਨ ਬਦਨ, ਤਰ ਨੇੜ੍ਹ ਬ੍ਰਹਮ ਗਯਾਨ ਦੀ ਖੁਮਾਰੀ ਵਿੱਚ ਮਸਤ ਗੁਰੂ ਜੀ ਪਾਸ ਆ ਬੈਠੇ। ਹੁਣ ਜਦ ਪੀਰ ਨੇ ਅਪਣੀ ਬਰਕਤ ਨਾਲ ਆਪ ਨਾਲੋਂ ਹਜ਼ਾਰ ਹਿੱਸੇ ਅਧਿਕ ਗੁਰੂ ਸਾਹਿਬ ਜੀ ਨੂੰ ਸਿੱਖਾਂ ਸਮੇਤ ਸ਼ਕਤੀ ਦੇ ਸਮੁੰਦਰ ਗੋਦੜੀ ਵਿੱਚ ਲਾਲ ਲਪੇਟੇ ਹੋਏ ਵੇਖਿਆ, ਤਾਂ ਉਸ ਦਾ ਹੰਕਾਰ ਸਭ ਟੁੱਟ ਗਿਆ ਜੋ ਅਜ਼ਮਤ ਨਾਲ ਪਿੱਛੇ ਲਾਉਣਾ ਚਾਹੁੰਦਾ ਸੀ। ਫੇਰ ਮੁਹੰਮਦੀ ਹੋਣ ਦੇ ਲਾਭ ਤੇ ਨਾ ਹੋਣ ਦੇ ਨੁਕਸਾਨ ਸੁਨਾਉਣ ਲੱਗਿਆਂ ਆਪਣੀ ਵੱਲੋਂ ਬਹੁਤ ਚਤੁਰਾਈ ਵਰਤੀ ਤੇ ਲਾਲਚ ਦਿਖਾਏ, ਪਰ ਗੁਰੂ ਜੀ ਨੇ ਉਸ ਨੂੰ ਬਾਲ ਬੁੱਧੀ ਜਾਣ ਕੇ ਹੱਸ ਛੱਡਿਆ। ਇੱਕੋ ਗੱਲ ਪੁੱਛੀ, “ਖੁਦਾ ਦੇ ਘਰੋਂ ਹਿੰਦੂ ਜੰਮਦਾ ਕਿ ਮੁਸਲਮਾਨ?” ਪੀਰ ਚੁੱਪ ਹੋ ਗਿਆ। ਗੁਰੂ ਜੀ ਨੇ ਕਿਹਾ, “ਜਦ ਆਧਿ ਬਿਆਧਿ, ਉਧਾਧਿ, ਤਿੰਨੇ ਤਾਪ ਤੇ ਭੁੱਖ, ਤ੍ਰਿਖਾ, ਸੀਤ, ਵਾਤ, ਕਾਮ, ਕ੍ਰੋਧਾਦਿ ਵਿਕਾਰ ਤੁਰਕਾਂ ਨੂੰ ਨਾ ਵਿਆਪਣ ਤੇ ਮੌਤ ਨਾ ਮਾਰੇ, ਤਾਂ ਮੁਹੰਮਦੀ ਹੋ ਜਾਈਏ। ਜਦ ਏਹ ਭੀ ਸਿਰੋਂ ਨਹੀਂ ਟਲਦੇ ਅਤੇ ਪਰਲੋਕ ਵਿੱਚ ਸੂਰਗ, ਨਰਕ ਭੀ ਅਮਲਾਂ ਪਿੱਛੇ ਪ੍ਰਾਪਤ ਹੁੰਦੇ ਹਨ, ਤਾਂ ਫੇਰ ਦੀਨੋਂ ਬੇਦੀਨ, ਧਰਮ ਤੋਂ ਹੀਨ ਹੋਣ ਦਾ ਕੀ ਲਾਭ ਹੈ?” ਫੇਰ ਮੌਲਵੀ ਤੇ ਕਾਜੀ ਨੇ ਬਹੁਤ ਕੁਛ ਆਪਣੇ ਦੀਨ ਦੀ ਵਡਿਆਈ ਕੀਤੀ, ਪਰ ਗੁਰੂ ਜੀ ਸਭ ਰੱਦ ਕਰਦੇ ਰਹੇ। ਹਾਰ ਕੇ ਪੀਰ ਨੇ ਆਪਣੀ ਆਤਮਕ ਸ਼ਕਤੀ ਨਾਲ ਗੁਰੂ ਜੀ ਦਾ ਮਨ ਖਿੱਚਣ ਲਈ ਦਸਤਪੰਜਾ ਲੈਣ ਦੇ ਬਹਾਨੇ ਗੁਰੂ ਜੀ ਦਾ ਹੱਥ ਫੜਿਆ ਤਾਂ ਉਲਟੀ ਉਸੇ ਦੀ ਸੱਤਾ ਖਿੱਚੀ ਗਈ। ਖਾਲੀ ਹੋ ਕੇ ਗੁਰੂ ਜੀ ਦੇ ਚਰਨਾਂ ਪੁਰ ਫਹਿ ਪਿਆ। ਔਰੰਗੇ ਪਾਸ ਜਾ ਕੇ ਜਦ ਹਾਲ ਸੁਣਾਯਾ ਤਾਂ ਉਸ ਨੂੰ ਸਗੋਂ ਚੌਗੁਣੀ ਚਿਪ ਚੜ੍ਹੀ ਕਿ ਮੈਨੂੰ ਕਰਮਾਤ ਕਿਉਂ ਨਹੀਂ ਦਿਖਾਉਂਦੇ? ਹੁਕਮ ਦਿੱਤਾ ਕਿ ਕੱਲ੍ਹ ਦੁਪਹਿਰ ਤੱਕ ਸ਼ਕਤੀ ਦਿਖਾਵੇ, ਨਹੀਂ ਤਾਂ ਕਤਲ ਕੀਤਾ ਜਾਵੇਗਾ। ਸਿੱਖਾਂ ਨੂੰ ਛੱਡ ਦੇਵੋ। ਏਹ ਹੁਕਮ ਸੁਣ ਕੇ ਦੋਹਾਂ ਸਿੱਖਾਂ ਤੇ ਦਾਰੋਗੇ ਅਬਦੁਲੇ ਨੇ ਤਾਂ ਭਾਵੇਂ

ਵਿਰਲਾਪ ਕੀਤਾ, ਪਰ ਗੁਰੂ ਜੀ ਇੱਕ ਰਸ ਪ੍ਰਸੰਨ ਬਦਨ ਬੈਠੇ ਰਹੇ ਸਗੋਂ ਓਨ੍ਹਾਂ ਨੂੰ ਦਿੜ੍ਹੜਾ
ਬਨਾ ਕੇ ਕਿਹਾ ਕਿ ਜਦ ਅਸੀਂ ਆਏ ਹੀ ਚੰਮ ਚਮਾਰ ਦੇ ਮੱਥੇ ਮਾਰਨ ਹਾਂ, ਤਾਂ ਸ਼ੋਕ ਕਿਉਂ
ਕਰਨਾ? ਪ੍ਰਾਣ ਪਿੰਡ ਦਾ ਵਿਯੋਗ ਤਾਂ ਇੱਕ ਦਿਨ ਜ਼ਰੂਰ ਹੋਨਾ ਹੈ। ਗੁਰੂ ਜੀ ਨੇ ਹੋਰ ਕਈ
ਬਚਨ ਸੁਣਾ ਸੁਣਾ ਆਪਣੀ ਆਤਮਕ ਸ਼ਕਤੀ ਨਾਲ ਏਨ੍ਹਾਂ ਨੂੰ ਸ਼ੋਕ ਮੌਹ ਤੋਂ ਰਹਿਤ ਕਰ
ਦਿੱਤਾ।

(ਪਾ: ੯ - ੨੬)

ਸਿੱਖਾਂ ਦੀ ਟਹਿਲ, ਗੁਰੂ ਜੀ ਦਾ ਸ਼ਹੀਦ ਹੋਣਾ

ਤਿਕਾਲਾਂ ਨੂੰ ਸ਼ਹਿਰ ਵਿੱਚ ਡੌੰਡੀ ਪਿੱਟੀ ਕਿ ਕੱਲ੍ਹ ਨੂੰ ਡੇਢ ਪਹਿਰ ਦਿਨ ਚੜ੍ਹੇ ਚਾਨਣੀ ਚੌਂਕ ਦੇ ਖੂਹ ਪਾਸ ਹਿੰਦੂ ਦਾ ਪੀਰ ਗੁਰੂ ਤੇਗ ਬਹਾਦਰ ਸਾਹਿਬ ਕਤਲ ਹੋਵੇਗਾ। ਜੋ ਦੇਖਣਾ ਚਾਹੇ ਸੋ ਦੇਖੋ। ਏਹ ਹੁਕਮ ਸੁਣ ਕੇ ਦਿਲਵਾਲੀ ਸਿੱਖਾਂ ਦੇ ਦਿਲ ਵਿੱਚ ਹੌਲ ਪੈ ਗਏ। ਭਾਈ ਜਵਾਹਰ ਮੱਲ ਅਰੋੜਾ ਸਿੱਖ ਜੋ ਸੁਦਾਗਰੀ ਤੋਂ ਓਸੇ ਦਿਨ ਆਯਾ ਸੀ ਬੜਾ ਦਿਲਗੀਰ ਹੋਯਾ। ਉਨ ਗੁਰੂ ਜੀ ਦੀ ਮੰਨਤ ਦਾ ਪੰਜ ਸੌ ਰੁਪਯਾ ਦੇਣਾ ਸੀ, ਦਰੋਗੇ ਅਬਦੁਲੋ^{*} ਨੂੰ ਮਿਲ ਕੇ ਦਿੱਬਜ ਸ਼ਾਂਤਿ ਰੂਪ ਗੁਰੂ ਜੀ ਦੇ ਦਰਸ਼ਨ ਕੀਤੇ, ਜੋ ਮਾਯਾ ਚੜ੍ਹਾਈ ਓਹ ਸਭ ਗੁਰੂ ਜੀ ਨੇ ਵੰਡ ਦਿੱਤੀ। ਹਨੇਰੇ ਹੋਏ ਓਹੋ ਸਿੱਖ ਭਾਂਤ ਭਾਂਤ ਦੀ ਮਠਿਆਈ, ਸਲੂਣੇ ਪਦਾਰਥ ਲੈ ਆਯਾ। ਉਸ ਦੇ ਪ੍ਰੇਮ ਕਰ ਕੇ ਸਿੱਖਾਂ ਸਮੇਤ ਗੁਰੂ ਜੀ ਨੇ ਛਕੇ ਛਕਾਏ। ਉਸ ਨੂੰ ਗਜਾਨ ਦੇ ਕੇ ਨਿਹਾਲ ਕੀਤਾ। ਸਾਰੀ ਰਾਤ ਸਿੱਖ ਸ਼ਬਦ ਗਾਊਂਦੇ ਰਹੇ, ਰਾਤ ਜਾਗਾ ਕੀਤਾ।

੧੩ ਮੱਘਰ, ਸੁਦੀ ਪੰਚਮੀ ਸੰਮਤ ੧੭੩੨ ਬਿਕ੍ਰਮੀ ਨੂੰ ਗੁਰੁਵਾਰ ਨਿਗੁਰੇ ਦੀ ਅਜੇਹੀ ਕਹਿਰ ਭਰੀ {ਖੂਨਣ ਸਵੇਰ} ਖੂਨਣ ਸਵੇਰ ਹੋਈ, ਕਿ ਚੰਦ ਦੀ ਸ਼ਾਂਤਿ ਰੂਪ ਸਭਾ ਨੂੰ ਸਮੇਟ ਕੇ, ਪੜਦੇ ਕੱਜ ਰਾਤ ਦੀ ਸ਼ਰਮ ਭੀ ਕਾਲੀ ਚਾਦਰ ਨੂੰ ਪੜ, ਕੋਧ ਦੀ ਅੱਗ ਨਾਲ ਜਲਦਾ ਬਲਦਾ, ਲਹੂ ਦੇ ਲਿੱਬੜੇ ਹੋਏ ਮੂੰਹ ਵਾਲਾ, ਭੁਖੇ ਕੇਹਰ ਵਾਂਝੂੰ, ਖਾਉਂ ਖਾਉਂ ਕਰਦਾ, ਕਿਰਣਾਂ ਦੇ ਤੀਰ ਮਾਰਦਾ, ਜਾਨਵਰਾਂ ਦੇ ਕੁਰਲਾਂਦਿਆਂ ਖੂਨੀ ਸੂਰਜ ਭੀ ਚੜ੍ਹੇ ਬਿਨਾਂ ਨਾ ਰਿਹਾ। ਗੁਰੂ ਜੀ ਨੇ ਕਾਬੇ (ਪਖਾਨੇ) ਜਾ ਕੇ ਹੱਥ ਮਾਂਜ, ਦਾਤਣ ਕਰ, ਓਸੇ ਖੂਹ ਤੇ ਇਸ਼ਨਾਨ ਕੀਤਾ, ਜਿੱਥੇ ਰੋਜ਼ ਕਰਦੇ ਸਨ। ਬੋਹੜ ਦੇ ਬਿੱਛ ਹੇਠ; ਜਿੱਥੇ ਨਿੱਤ ਬੈਠਿਆ ਕਰਦੇ, ਆਸਣ ਪੁਰ ਬੈਠੇ ਭਜਨ ਪਾਠ ਕਰਨ ਲੱਗੇ। ਓਸੇ ਸਮੇਂ ਫੁਰੜਾਟੇ ਛੱਡਦੀ ਤੇ ਖੂਨੀ ਹਾਥੀ ਵਾਂਝੂੰ ਬਿੱਛਾਂ ਨੂੰ ਤੋੜਦੀ, ਸ਼ੋਕ ਦਾ ਸੰਦਲਾ ਬੰਨ੍ਹੇ ਪਰਬਤਾਂ, ਹਵੇਲੀਆਂ ਨਾਲ ਸਿਰ ਪਟਕ, ਸ਼ੀਂ ਸ਼ੀਂ ਸ਼ਬਦ ਦੇ ਕੀਰਨੇ ਕਰਦੀ, ਅਮੰਗਲ ਰੂਪ ਤੀਛਣ ਪੌਣ ਰਾਖਸੀ ਚੱਲ ਪਈ। ਜਮਨਾ ਨਦੀ ਯਵਨਾਂ ਦੇ ਰਾਜ ਨੂੰ ਨਿਰਾਸਤਾ ਨਾਲ ਤੱਕਦੀ, ਪੱਥਰਾਂ ਨਾਲ ਟੱਕਰਾ ਮਾਰਦੀ, ਸਮੁੰਦਰ ਵਿੱਚ ਡੁਬਣ ਲਈ ਵਗ ਤੁਰੀ। ਅਕਾਸ਼ ਵਿੱਚੋਂ ਮੇਘ ਰੋਣੀ ਸੂਰਤ ਦਿਖਾ ਕੇ ਅੱਖਰੂ ਸੁੱਟਣ ਲੱਗੇ। ਏਸੇ ਪ੍ਰਕਾਰ ਭਾਵੇਂ ਹੋਰ ਤਾਂ ਦਸੋਂ ਦਿਸ਼ਾ ਤੋਂ ਸਿੱਖਾਂ ਨੂੰ ਸ਼ੋਕ ਦੇ ਸੰਦੇਸ਼ੇ ਮਿਲ ਰਹੇ ਸਨ, ਪਰ ਗੁਰੂ ਸਾਹਿਬ ਜੀ ਨੂੰ ਇੱਕ ਰਸ ਬ੍ਰਹਮਾਨੰਦ ਵਿੱਚ ਮਗਨ, ਪ੍ਰਸੰਨ ਬਦਨ ਬੈਠੇ ਦੇਖ ਕੇ ਜ਼ਰਾ ਕੁ ਏਧਰੋਂ ਠੰਢਾ ਸਾਹ ਆ ਰਿਹਾ ਸੀ ਕਿਉਂਕਿ ਓਨ੍ਹਾਂ ਦੇ ਮੱਥੇ ਉੱਤੇ ਅੱਗੇ ਨਾਲੋਂ ਚੌਗੁਣੀ ਖੁਸ਼ੀ ਦੀ ਲਾਲੀ ਤੇ ਅਜਿਹੀ ਜੋਤ ਦਮਕ ਰਹੀ ਸੀ ਕਿ ਕੋਈ ਸਾਹਮਣੇ ਤੱਕ ਵੀ ਨਹੀਂ ਸਕਦਾ ਸੀ। ਜੋ ਆਵੇ; ਸਿਰ ਨਿਵਾ, ਨੇੜ੍ਹ ਨੀਵੇਂ ਕਰ ਖੜਾ ਹੋ ਜਾਵੇ। ਢੇਰ ਖਲਕਤ ਆ ਕੱਠੀ ਹੋਈ। ਤਦੋਂ ਨੂੰ ਸਾਹੀ ਕਾਜੀ ਨੇ ਆ, ਦੋ ਉਮਰੇ ਗਵਾਹ ਕਰ ਕਿਹਾ, “ਅਜੇ ਭੀ ਡੁਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗਿੜਿਆ। ਦੀਨ ਮੁਹੰਮਦੀ ਕਬੂਲ ਕਰ ਲਓ, ਨਹੀਂ ਤਾਂ ਕਤਲ ਕੀਤੇ ਜਾਓਗੇ।” ਗੁਰੂ ਜੀ ਪ੍ਰਸੰਨਤਾ ਪੂਰਬਕ ਹੱਸ ਕੇ ਬੋਲੇ, “ਸਾਨੂੰ ਕਤਲ ਕਰਨ ਵਾਲਾ ਕੌਣ ਜੰਮਿਆ ਹੈ। ਕਾਜੀ, ਸ਼ਰੂ ਦੇ ਪਾਜੀ! ਲਸਣ ਤੇ ਗੰਢਿਆਂ ਦੇ ਬਪਾਰੀ! ਕਸਤੂਰੀ ਦੀ ਕਦਰ ਵਾਂਝੂ ਤੂੰ ਕੀ ਜਾਣੋਂ ਫਕੀਰਾਂ ਦੀ ਮੰਜਲ ਨੂੰ? ਓਹ ਅਜਰ ਅਮਰ ਵਸਤੂ ਹੈ, ਜਿਹੂੰ ਸ਼ਸਤ੍ਰ ਕੱਟ ਨਹੀਂ ਸਕਦਾ, ਅੱਗ ਸਾੜਨ ਦੀ, ਪਾਣੀ ਗਾਲਣ

*ਅਬਦੁੱਲੇ ਦਰੋਗੇ {ਅਬਦੁੱਲਾ ਦਰੋਗਾ} ਨੂੰ ਗੁਰੂ ਜੀ ਦੇ ਬਚਨਾਂ ਦਾ ਅਜੇਹਾ ਅਸਰ ਹੋਯਾ ਕਿ ਨੌਦੋਂ ਗੁਰੂ ਜੀ ਦੇ ਚੋਲਾ ਛੱਡਿਆਂ ਪਿਛੋਂ ਆਪਣੇ ਸਾਥੀ ਸਿਪਾਹੀਆਂ ਸਮੇਤ ਗੁਰੂ ਜੀ ਦੇ ਸ਼ਸਤ੍ਰ, ਬਸਤ੍ਰ ਅੰਗੂਠੀ ਆਦਿਕ ਜੋ ਮੋਹਰ ਵਾਲੀ ਸੀ ਲੈ ਕੇ ਦਸਮ ਗੁਰੂ ਜੀ ਪਾਸ ਅਨੰਦਪੁਰ ਆ ਰਿਹਾ, ਧਰਮ ਦੀ ਕ੍ਰਿਤ ਹਕੀਮੀ ਕਰ ਕੇ ਸਾਰੀ ਉਮਰ ਗੁਰੂ ਜੀ ਦੀ ਸੇਵਾ ਕੀਤੀ। ਫੇਰ ਓਸ ਦਾ “ਬੇਟਾ ਗੁਲਾਮ ਅੱਬਾਸ” ਨਵਾਬ ਕਪੂਰ ਸਿੰਘ ਪਾਸ ਖਾਲਸੇ ਦੇ ਲਲ ਵਿੱਚ ਹਿਕਮਤ ਕਰਦਾ ਰਿਹਾ। ਉਸ ਦਾ ਪੜੋੜਾ ਹਕੀਮ ਸੈਦ ਮੁਹੰਮਦ ਖਾਂ ਹੁਣ ਕਸਬੇ ਖਰੜ ਜ਼ਿਲੇ ਅੰਬਾਲੇ ਵਿੱਚ ਹੈ। ਬਾਕੀ ਦਰੋਗੇ ਦੇ ਨਾਲ ਆਏ ਮੇਮੂ ਖਾਂ, ਸੈਦ ਖਾਂ ਆਦਿਕ ਗੁਰੂ ਜੀ ਦੀ ਨੌਕਰ ਰਸਾਲਦਾਰ ਬਨੇ ਰਹੇ। ਓਨਾਂ ਦੇ ਕੰਮਾਂ ਦਾ ਤੇ ਜੰਗ ਦਾ ਹਾਲ ਆਨੰਦਪੁਰ ਦੇ ਯੁਧਾਂ ਵਿੱਚ ਆਏਗਾ।

ਦੀ, ਪੈਣ ਹਿਲਾਉਣ ਦੀ ਸ਼ਕਤੀ ਨਹੀਂ ਰੱਖਦੇ। ਤੁਸੀਂ ਚਮਾਰਾਂ ਵਾਂਛੂੰ ਚਰਮ ਦ੍ਰਿਸ਼ਟੀ ਹੱਡ ਚੰਮ ਦੇ ਗਾਹਕ ਹੋ, ਸੋ ਨਿਸ਼ੰਗ ਲਓ। ਅਸੀਂ ਪਰੋਪਕਾਰ ਤੇ ਧਰਮ ਰੱਖਿਆ ਲਈ ਵੱਡੀ ਭੁਸੀ ਨਾਲ ਏਹ ਹੱਡ ਚੰਮ ਅੱਗੰਗੇ ਚਮਾਰ ਦੇ ਮੱਥੇ ਮਾਰਨ ਲਈ ਤਿਆਰ ਬੈਠੇ ਹਾਂ। ਇਹ ਜੋ ਤੁਸੀਂ ਘੜੀ ਮੁੜੀ ਦੀਨ ਮਨਾਵਣ ਲਈ ਦੰਦੀਆਂ ਵਿਲਕਦੇ ਹੋ ਤੇ ਕਤਲ ਕਰਨ ਦੇ ਡਰਾਵੇ ਦੇਂਦੇ ਹੋ, ਏਹ ਤਾਂ ਪਿੰਡ ਪ੍ਰਾਣ ਦਾ ਵਿਯੋਗ ਇੱਕ ਦਿਨ ਅਵੱਸ਼ ਹੋਣਾ ਹੈ। ਕੀ ਮੇਰੇ ਦੁੱਧ ਦੇ ਦੰਦ ਹਨ ਜੋ ਬਚਨ ਤੋਂ ਫਿਰਾਂਗਾ?" ਏਹ ਕਰਾਚੇ ਤੇ ਖਰੇ ਜਵਾਬ ਸੁਣ ਕੇ ਕਾਜ਼ੀ ਨੇ ਸਭ ਅੱਗੰਗੇ ਨੂੰ ਜਾ ਦੱਸੇ, ਜਿਸ ਤੋਂ ਕ੍ਰੋਧ ਵਧਾ ਕੇ ਓਨ ਓਸੇ ਘੜੀ ਮਲਕੁਲ ਮੌਤ ਦੀ ਸ਼ਕਲ ਜਲਾਦਾਂ ਦੇ ਜਮਾਂਦਾਰ ਸੱਯਦ ਜਲਾਲਦੀਨ ਨੂੰ ਗੁਰੂ ਜੀ ਦੇ ਕਤਲ ਕਰਨ ਵਾਸਤੇ ਭੇਜਿਆ, ਜਿਸ ਨੂੰ ਦੇਖ ਕੇ ਖਲਕਤ ਦੇ ਛਿੱਡ ਵਿੱਚ ਹੌਲ ਪੈ ਗਿਆ। ਗੁਰੂ ਜੀ ਨੇ ਜਪੁਜ਼ੀ ਸਾਹਿਬ ਜੀ ਦਾ ਪੰਜਵਾਂ ਭੋਗ ਪਾ ਕੇ ਅਕਾਲ ਪੁਰਖ ਦੇ ਧਾਰਨ ਵਿੱਚ ਗਰਦਨ ਝੁਕਾਈ, ਤਾਂ ਓਨ ਸਮਾਣੇ ਦੇ ਜਰਵਾਣੇ ਜਾਲਮ ਹਤਿਆਰੇ ਸੱਯਦ ਨੇ ਐਡੀ ਤਿੱਖੀ ਤੇਗ ਚਲਾਈ {ਗੁਰੂ ਜੀ ਦੀ ਸ਼ਹਦਤ} ਕਿ ਯੜ ਤੋਂ ਵੱਖਰਾ ਹੀ ਪਿਆ ਸਿਰ ਨਜ਼ਰ ਆਇਆ। ਖਲਕਤ ਕੰਬ ਉਠੀ, ਹਹਾਕਾਰ ਮਚ ਗਿਆ, ਅੰਪੇਰ ਪੈ ਗਿਆ, ਭੁੰਚਾਲ ਆਇਆ, ਕੰਧਾਂ ਸਾਵੀਆਂ ਪੀਲੀਆਂ ਨਜ਼ਰ ਆਈਆਂ, ਅਕਾਸ਼ ਵਿੱਚੋਂ ਜੈ ਜੈ ਕਾਰ ਤੇ ਪ੍ਰਿਥੀ ਉੱਤੋਂ ਹੈ ਹੈ ਕਾਰ ਦੀ ਧੁਨੀ ਸਭ ਨੇ ਸੁਣੀ। ਇਸ ਪੁਰ ਦਸਮ ਪਾਤਸ਼ਾਹ ਜੀ ਦਾ ਕਬਨ ਹੈ:

ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਸੁਰ ਲੋਕਿ ॥

{ਸ੍ਰੀ ਦਸਮ ਗੁੰਡ - ਬਚਿੜ੍ਹ ਨਾਟਕ}

ਪੁਨਾ:

ਸਾਧਨ ਹੇਤਿ ਇਤੀ ਜਿਨਿ ਕਰੀ ॥
ਸੀਸੁ ਦੀਯਾ ਪਰੁ ਸੀ ਨ ਉਚਰੀ ॥

{ਸ੍ਰੀ ਦਸਮ ਗੁੰਡ - ਬਚਿੜ੍ਹ ਨਾਟਕ}

ਹਿੰਦੂ ਮੁਸਲਮਾਨ ਜੇਹੜੇ ਨਰਮ ਦਿਲ ਸਨ; ਕੋਈ ਅਫਸੋਸ ਕਰੇ, ਕੋਈ ਹੱਥ ਮਲੇ, ਕੋਈ ਕ੍ਰੋਧ ਨਾਲ ਆਖੇ ਅੱਗੰਗੇ ਦਾ ਬੇੜਾ ਗਰਕ ਹੋਵੇ। ਤਵਾਰੀਖ ਮੁਹੀਤ ਆਜ਼ਮ ਤੇ ਸੈਰਲ ਮੁਤਾਖਰੀਨ ਦੇ ਕਰਤਾ ਮੁਸਲਮਾਨਾਂ ਨੇ ਭੀ ਜੋ ਓਦੋਂ ਓਥੇ ਸਨ, ਲਿਖਿਆ ਹੈ ਕਿ ਜਦ ਗੁਰੂ ਤੇਗ ਬਹਾਦਰ ਜੀ ਹਿੰਦੂ ਧਰਮ ਦੀ ਰੱਖਿਆ ਕਰਨ ਲੱਗੇ ਤਾਂ ਅੱਗੰਗਜੇਬ ਨੇ ਓਹਨਾਂ ਨੂੰ ਕਤਲ ਕਰਾ ਦਿੱਤਾ। ਉਸ ਵੇਲੇ ਕੁਦਰਤੀ ਅੰਪੇਰ ਛਾ ਗਿਆ, ਤਾਰੇ ਨਜ਼ਰ ਆਵਣ ਲੱਗੇ, ਪ੍ਰਿਥਵੀ ਕੰਬੀ, ਪ੍ਰਜਾ ਨੂੰ ਸੋਕ ਵਜਾਪਯਾ, ਮੇਘਾਂ ਨੇ ਹੰਝੂ ਵਰਸਾਏ, ਘਰੋ ਘਰ ਸਭ ਨਰ ਨਾਰੀ ਅੱਗੰਗੇ ਨੂੰ ਕੋਸਣ ਲੱਗੇ। ਪਜਾਰੇ ਪਾਠਕੋ! ਏਹ ਵੇਲਾ ਆਪ ਨੂੰ ਰੁਆ ਦੇਣ ਵਾਲਾ ਹੈ। ਏਹ ਓਹ ਵੇਲਾ ਹੈ ਜਿਸ ਵੇਲੇ ਸੱਚੇ ਸਤਿਗੁਰ ਗੁਰ ਤੇਗ ਬਹਾਦਰ ਜੀ ਨੇ ਸਾਡੇ ਅਰ ਏਨ੍ਹਾਂ ਅਕਿਤਿਘਣਾਂ ਹਿੰਦੂਆਂ ਦੇ ਧਰਮ ਰੱਖਣ ਲਈ ਆਪਣਾ ਸੀਸ ਚਮਕਦੀ ਹੋਈ ਕਾਲ ਰੂਪੀ ਭਗੋਤੀ ਦੀ ਭੇਟ ਕਰ ਦਿੱਤਾ। ਮੈਂ ਆਪ ਬੀਡੀ ਸੱਚ ਦੱਸਦਾ ਹਾਂ ਕਿ ਜਦ ਐਸ ਵੇਲੇ ਭੀ ਅੱਗੰਗੇ ਦੇ ਜ਼ੁਲਮ ਤੇ ਹਿੰਦੂਆਂ ਦੇ ਕਲੇਸ਼ ਸਾਨੂੰ ਯਾਦ ਆਉਂਦੇ ਹਨ, ਤਾਂ ਨੇੜ੍ਹ ਡਬ ਡਬਾ ਕੇ ਅੱਥਰੂ ਸੱਟ ਦਿੰਦੇ ਹਨ। ਕੰਠ ਰੁਦਨ ਨਾਲ ਰੁਕ ਜਾਂਦਾ ਹੈ। ਹੱਥ ਕੰਬਦੇ ਲਿਖ ਨਹੀਂ ਸਕਦੇ। ਕਲਮ ਚਲਦੀ ਨਹੀਂ, ਜ਼ਬਾਨ ਹਿਲਦੀ ਨਹੀਂ, ਛਾਤੀ ਫਟਕਦੀ ਹੈ, ਰੂਹ ਘਟਦੀ ਹੈ, ਹਿਰਦਾ ਦਲੀਲ ਨਹੀਂ ਦਿੰਦਾ। ਤਾਂ ਓਸ ਵੇਲੇ ਦੇ ਇਤਿਹਾਸ ਕਰਤਾ ਕੀਕੂੰ ਓਸ ਦੇ ਅਤੁਲ ਜ਼ੁਲਮ ਲਿਖ ਸਕਦੇ? ਤਾਂਹੀ ਓਨ੍ਹਾਂ ਤੋਂ ਉਤਨੇ ਨਹੀਂ ਲਿਖੇ ਗਏ ਜਿਤਨੇ ਜ਼ੁਲਮ ਓਨ ਕੀਤੇ ਸੇ।

(ਪਾ: ਈ - ੨੨)

ਗੁਰੂ ਜੀ ਦੇ ਸੀਸ ਧੜ ਦਾ ਸਸਕਾਰ, ਕੁਲ ਰੀਤ ਯੱਗਜ ਪਗ ਹੋਣੇ

ਗੁਰੂ ਜੀ ਦੇ ਸ਼ਹੀਦ ਹੋਣ ਸਮੇਂ ਉਸ ਅਫੜਾ ਦਫ਼ਤੀ ਦੀ ਹਾਲ ਚਾਲ ਵਿੱਚ ਭਾਈ ਜੈਤਾ ਮਜ਼ਹਬੀ ਸਿੱਖ (ਜੋ ਫੇਰ ਅੰਮ੍ਰਿਤ ਛਕ ਕੇ ਜੀਉਣ ਸਿੰਘ ਹੋਯਾ) ਗੁਰੂ ਜੀ ਦਾ ਸੀਸ ਉਠਾ ਅਨੰਦਪੁਰ ਦੇ ਰਾਹ ਪਿਆ, ਤੇ ਭਾਈ ਉਦਾ ਮੁਸਲਮਾਨੇ ਭੇਸ ਵਿੱਚ ਗੁਰੂ ਜੀ ਦੀ ਦੇਹ ਚੁੱਕਣ ਲਈ ਦਾਉ ਤੱਕਦਾ ਰਿਹਾ, ਕਿਉਂਕਿ ਗੁਰੂ ਜੀ ਦੇ ਸੀਸ ਗੁਪਤ ਹੋਣ ਦੀ ਖਬਰ ਸੁਣ ਕੇ ਅੰਰੰਗੇ ਨੇ ਗੁਰੂ ਜੀ ਦੀ ਦੇਹ ਚਾਨਣੀ ਚੌਕ ਦਿੱਲੀ ਵਿੱਚ ਰਖਾ ਪਹਿਰੇ ਖੜੇ ਕਰ ਫੌਂਡੀ ਫਿਰਾ ਦਿੱਤੀ ਸੀ ਕਿ ਗੁਰੂ ਜੀ ਦੇ ਸਿੱਖ ਗੁਰੂ ਜੀ ਦੇ ਧੜ ਨੂੰ ਲੈ ਜਾਣ। ਪਰ ਅੰਰੰਗੇ ਤੋਂ ਡਰਦਾ ਕੋਈ ਦਿਲਵਾਲੀ ਸਿੱਖ ਨਾ ਨਿੱਤਰਿਆ। ਜਦ ਭਾਈ ਉਦੇ ਨਾਲ ਕੋਈ ਸਿੱਖ ਦਿਲਵਾਲੀ ਨਾ ਰਲਿਆ ਤੇ ਓਹ ਅੰਧੇਰੇ ਹੋਏ ਤੋਂ ਚੁੱਕਣ ਦੀ ਤਾਕ ਵਿੱਚ ਖੜਾ ਸੀ, ਤਦੋਂ ਨੂੰ ਸੰਝ ਸਮੇਂ {ਲੱਖੀ ਵਣਜਾਰਾ} ਲੱਖੀ ਵਣਜਾਰਾ (ਜੋ ਕੋਈ ਹਜ਼ਾਰ ਬੈਲ ਦਾ ਨਾਯਕ ਸੀ) ਛੀ ਸੱਤ ਸੌ ਬੈਲ ਕਲੀ ਚੁਨੇ ਦਾ ਲਦਿਆ ਲੈ ਕੇ ਨਾਰਨੌਲ ਤੋਂ ਕਿਲ੍ਹੇ ਵਿੱਚ ਆ ਗਿਆ। ਜਦ ਓਹ ਕਿਲ੍ਹੇ ਵਿੱਚ ਚੂਨਾ ਢਾਲ ਕੇ ਦੀਵੇ ਜਗੇ ਇਕੋ ਵਾਰੀ ਬੈਲਾਂ ਦਾ ਚਣਾ ਲੈ ਕੇ ਚਾਨਣੀ ਚੌਕ ਵਿੱਚ ਆਇਆ ਤੇ ਪਹਿਰੂ ਉਸ ਗੁਬਾਰ ਤੋਂ ਡਰਦੇ ਦੂਰ ਜਾ ਖੜੋਤੇ, ਤਾਂ ਭਾਈ ਉਦੇ ਦੀ ਸਲਾਹ ਸਹਾਇਤਾ ਨਾਲ ਗੁਰੂ ਜੀ ਦਾ ਧੜ ਇੱਕ ਬੈਲ ਉੱਤੇ ਧਰ ਲੈ ਦੌੜਿਆ। ਹੋਰ ਬੈਲ ਪਿੱਛੋਂ ਧੀਰੇ ਧੀਰੇ ਲੰਘਦੇ ਰਹੇ, ਤਦੋਂ ਨੂੰ ਓਹ ਦਿੱਲੀ ਤੋਂ ਚਾਰ ਕੋਹ ਰਕਾਬ ਗੰਜ ਆਪਣੇ ਪਿੰਡ ਪਹੁੰਚ ਗਏ। ਪਿੱਛੋਂ ਬਾਹਰ ਜੋ ਬੈਲਾਂ ਵਾਸਤੇ ਕਈ ਕੋਠੇ ਛੱਪਰ ਲੱਖੀ ਨੇ ਬਣਾ ਰੱਖੇ ਸੇ, ਉਥੇ ਦੇਹ ਉਤਾਰ, ਇਸ਼ਨਾਨ ਕਰਾ, ਨਵੀਨ ਬਸਤ੍ਰ ਪਹਿਨਾ, ਇੱਕ ਛੱਪਰ ਅੰਦਰ ਕਾਠ ਦੇ ਫੇਰ ਉੱਤੇ ਧਰ ਕੇ ਚਟਪੱਟ ਚੰਡੀ ਦੀ ਭੇਟਾ ਕਰ ਦਿੱਤਾ। ਛੱਪਰਾਂ ਨੂੰ ਅੱਗ ਲੱਗੀ ਜਾਣ ਕੇ ਲੋਕ ਬੁਝਾਉਣ ਲਈ ਆ ਕੋਠੇ ਹੋਏ। ਓਧਰ ਸਾਰੇ ਬੈਲ ਲੰਘਿਆਂ ਮਗਰੋਂ ਜਾਂ ਗੁਰੂ ਜੀ ਦਾ ਧੜ ਨਾ ਦੇਖਿਆ ਤਾਂ ਕੋਤਵਾਲ ਧੌਂਸ ਲੈ ਕੇ ਲੱਖੀ ਦੇ ਪਿੰਡ ਪਹੁੰਚਿਆ ਪਰ ਉਸ ਦਾ ਘਰ ਸੜਦਾ ਤੇ ਓਨ੍ਹਾਂ ਨੂੰ ਚੀਕਾਂ ਮਾਰ ਮਾਰ ਰੋਂਦੇ ਦੇਖ ਮੁੜ ਆਇਆ। ਬਾਦਸ਼ਾਹ ਨੂੰ ਖਬਰ ਕੀਤੀ ਓਨ ਭੀ ਫੌਜ ਚੜ੍ਹਾਈ, ਸਭਨੀਂ ਰਾਹੀਂ ਅਸਵਾਰ ਦੌੜੇ, ਪਰ ਹਨੇਰੀ ਰਾਤ ਵਿੱਚ ਕੋਈ ਪਤਾ ਨਾ ਲੱਗਾ। ਹਾਰ ਕੇ ਮੁੜ ਆਏ। ਜਿਤਨੇ ਮੂੰਹ ਓਨੀ ਭਾਖਜਾ ਸੀ, ਪਰ ਗਾਯਬ ਹੋਣ ਦੀ ਅਜ਼ਮਤ ਗੁਰੂ ਜੀ ਦੀ ਬਹੁਤਜਾਂ ਨੇ ਮੰਨੀ।

ਭਾਈ ਉਦਾ ਗੁਰੂ ਜੀ ਦੇ ਸਸਕਾਰ ਵਾਲੀ ਜਗ੍ਹਾ ਇੱਕ ਚੌਤਰਾ ਬਨਵਾ ਅਨੰਦਪੁਰ ਵੱਲ ਚੱਲ ਪਿਆ ਤੇ ਕੀਰਤਪੁਰ ਜੈਤੇ ਨੂੰ ਜਾ ਮਿਲਿਆ।

ਹੁਣ ਜਦ ਨੌਵੇਂ ਗੁਰੂ ਜੀ ਦਾ ਸੀਸ ਭਾਈ ਜੈਤੇ ਦੀ ਹੱਥੀ ਕੀਰਤਪੁਰ ਪਹੁੰਚਣ ਦੀ ਖਬਰ ਦਸਮ ਗੁਰੂ ਜੀ ਨੂੰ ਅਨੰਦਪੁਰ ਪਹੁੰਚੀ ਤਦੋਂ ਭਾਵੇਂ ਇਸਤ੍ਰੀ ਪੁਰਸ਼ ਆਨੰਦਪੁਰ ਵਾਸੀ ਸਭ ਹਾਇ ਹਾਇ ਕਰ ਕੇ ਰੋਏ, ਪਰ ਮਾਤਾ ਨਾਨਕੀ ਨੇ ਆਪਣੇ ਪਰਮ ਪਯਾਰੇ ਇਕਲੋਤੇ ਪੁੱਤ੍ਰ ਦੇ ਵਿਯੋਗ ਹੋਣ ਕਰ ਬਹੁਤ ਹੀ ਵਿਰਲਾਪ ਕੀਤਾ। ਓੜਕ ਦਸਵੇਂ ਗੁਰੂ ਜੀ ਸਭ ਨੂੰ ਧੀਰਜ ਧਰਾ, ਦੋਹਾਂ ਮਾਈਆਂ ਤੇ ਸਾਰੇ ਸਿੱਖਾਂ ਸੇਵਕਾਂ ਸਮੰਦਾਂ ਸਮੇਤ ਕੀਰਤਪੁਰ ਆ ਪਹੁੰਚੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਦਰਸ਼ਨ ਕਰ ਕਰ ਓਨ੍ਹਾਂ ਦੀ ਕਥਨੀ ਉੱਤੇ ਸਭ ਕੁਰਬਾਨ ਹੋਣ ਲੱਗੇ। ਦਸਮ ਪਾਤਸ਼ਾਹ ਜੀ ਨੇ ਭਾਈ ਉਦੇ ਤੇ ਭਾਈ ਜੈਤੇ ਦੀ ਬਹਾਦਰਾਨਾ ਟਹਿਲ ਉੱਤੇ ਖੁਸ਼ੀ ਹੋ ਕਰ ਜੈਤੇ ਨੂੰ ਤਾਂ {ਰੰਘੇਟੇ ਗੁਰੂ ਜੀ ਦੇ ਬੇਟੇ} ‘ਰੰਘੇਟੇ ਗੁਰੂ ਜੀ ਦੇ ਬੇਟੇ’ ਏਹ ਪਦਵੀ ਤੇ ਭਾਈ ਉਦੇ ਦੀ ਇੱਛਾਨੁਸਾਰ ਉਸ ਨੂੰ ਬ੍ਰਹਮ ਗਿਆਨ ਦੇ ਕੇ ਜੀਵਨ ਮੁਕਤੀ ਬਖਸ਼ੀ। ਏਹਨਾਂ ਦੋਹਾਂ ਉੱਤੇ ਗੁਰੂ ਜੀ ਦੀ ਬਹੁਤ ਖੁਸ਼ੀ ਹੋਈ। ਜਿਸ ਤੋਂ ਫੇਰ ਵੀ ਏਹ ਹਮੇਸ਼ਾ ਮਨੋਂ ਤਨੋਂ ਗੁਰੂ ਜੀ ਦੀ ਟਹਿਲ ਵਿੱਚ ਤਤਪਰ ਰਹੇ। (ਕਲਗੀਧਰ ਜੀ ਦੀ ਕਥਾ ਵਿੱਚ ਟਿਕਾਣੇ ਟਿਕਾਣੇ ਪੁਰ ਏਹਨਾਂ ਦੇ ਕੰਮ ਭੀ ਵਰਨਾਂ ਹੋਣਗੇ)। ਭਾਵੇਂ ਹੋਰ ਸਾਰੇ ਲੋਕ ਤੇ ਪਰਵਾਰ ਤਾਂ ਨੌਵੇਂ ਗੁਰੂ ਜੀ ਦੇ ਸੀਸ ਦਾ ਸਸਕਾਰ ਕੀਰਤਪੁਰ ਹੀ ਕਰਨਾ ਚਾਹੁੰਦੇ ਸੇ, ਪਰ ਮਾਤਾ ਨਾਨਕੀ ਜੀ ਨੇ ਆਖਿਆ, “ਜਦ

ਮੇਰੇ ਸਪੁੱਤ੍ਰ ਨੇ ਆਪਣੀ ਪੁਰੀ ਵੱਖਰੀ ਵਸਾਈ ਹੈ, ਤਾਂ ਓਨ੍ਹਾਂ ਦਾ ਚਿਹਰਾ ਭੀ ਉਸੇ ਥਾਂ ਹੋਣਾ ਚਾਹੀਏ। ਨਾਲੋਂ ਅਤਜੰਤ ਬ੍ਰਿਧ ਸਰੀਰ ਹੋਣੇ ਕਰ ਸੈਂ ਏਥੇ ਆ ਨਹੀਂ ਸਕਣਾ। ਉਥੇ ਦੂਜੇ ਚੌਥੇ ਦਿਨ ਦਰਸ਼ਨ ਕਰ ਲੀਤਾ ਕਰਾਂਗੀ।” ਦਸਮ ਗੁਰੂ ਜੀ ਬ੍ਰਿਧ ਮਾਤਾ ਦਾ ਬਚਨ ਮੰਨ ਕੇ ਗੁਰੂ ਜੀ ਦੇ ਸੀਸ ਨੂੰ ਇਸ਼ਨਾਨ ਕਰਾ ਸੁਗੰਧੀ ਸਣੇ ਪਟੰਬਰ ਉਢਾ, ਬਿਬਾਨ ਵਿੱਚ ਪੌਛਾ, ਅੱਗੇ ਪਿੱਛੇ ਕੀਰਤਨ ਕਰਦੇ ਹੋਏ ਵਾਜੇ ਗਾਜੇ ਨਾਲ ਅਨੰਦਪੁਰ; ਜਿੱਥੇ ਹੁਨ ਨੌਵੇਂ ਗੁਰੂ ਜੀ ਦਾ ਦੇਹੁਰਾ ਹੈ, ਲੈ ਆਏ। ਸੂਰਜ ਮੱਲ ਜੀ ਭੀ ਸਾਰੇ ਪਰਵਾਰ ਸਣੇ ਨਾਲ ਆਏ। ਚੰਨਣ ਦੇ ਭਾਰ ਉੱਤੇ ਸੀਸ ਰੱਖ, ਸਸਕਾਰ ਕਰ ਦਿੱਤਾ। ਨੌਵੇਂ ਗੁਰੂ ਜੀ ਦੀ ਕਰਨੀ ਤੇ ਧਰਮ ਧੁਰੰਧਰਤਾ ਨੂੰ ਵਰਨਣ ਕਰਦੇ, ਨੇੜ੍ਹ ਵਗਦੇ ਹੋਏ ਸਭ ਨੇ ਜਾ ਕੇ ਸਤਲੁਜ ਵਿੱਚ ਸਚੈਲ ਇਸ਼ਨਾਨ ਕੀਤੇ। ਤਦੋਂ ਨੂੰ ਕੜਾਹ ਪ੍ਰਸ਼ਾਦ ਤਿਆਰ ਕਰ ਕੇ ਲਾਂਗਰੀ ਲੈ ਆਇਆ। ਅਰਦਾਸਾ ਹੋ ਵਰਤਾਇਆ ਗਿਆ। ਸ਼ਹਿਰ ਦੀਆਂ ਇਸਤ੍ਰੀਆਂ ਸੋਢਾਣੀਆਂ ਨੇ ਤਾਂ ਬਹੁਤ ਚਾਹਿਆ ਕਿ ਅਸੀਂ ਪਿੱਟੀਏ ਤੇ ਸਿਆਪਾ ਕਰੀਏ। ਪਰ ਦਸਮੇਂ ਗੁਰੂ ਜੀ ਨੇ ਆਖਿਆ ਕਿ ਉਹ ਸੱਤਪੁਰਖ ਧਰਮ ਉੱਤੇ ਕੁਰਬਾਨ ਹੋਣ ਵਾਲੇ ਪਿੱਟਣ ਯੋਗ ਨਹੀਂ। ਜਿਸ ਨੇ ਮਾਤਾ, ਪਿਤਾ ਗੁਰੂ ਦੀ ਆਗਜਾ ਨਾ ਮੰਨੀ, ਨਾ ਸੇਵਾ ਕੀਤੀ ਹੋਵੇ ਉਹ ਪਿੱਟਣ ਯੋਗ ਹੁੰਦਾ ਹੈ। ਜੋ ਪਰ ਤਨ, ਪਰ ਧਨ ਤੱਕਣ ਵਾਲੇ ਯਾਰ, ਚੋਰ, ਜਵਾਰ, ਬਖੀਲ, ਨਿੰਦਕ ਹੋਣ ਓਨ੍ਹਾਂ ਨੂੰ ਪਿੱਟੀਏ। ਜਿਨ੍ਹਾਂ ਨੇ ਇੱਕ ਅਕਾਲ ਪੁਰਖ ਨੂੰ ਛੱਡ ਕੇ ਹੋਰ ਦੇਵੀ, ਦੇਉਤਾ, ਮੜੀ, ਮਸਾਣੀ, ਪੁਤਲੀ, ਪੱਥਰ, ਗੁੱਗਾ, ਸੁਲਤਾਨ, ਕਬਰ, ਸਮਾਧ ਪੂਜੀ ਮੰਨੀ ਹੋਵੇ ਉਹ ਲੋਕ ਪ੍ਰਮੇਸ਼ੂਰ ਤੋਂ ਬਿਮੁਖ ਪਿੱਟਣ ਜੋਗ ਹੁੰਦੇ ਹਨ। ਜੇਹੜੇ ਲੋਕ ਧਨ ਸੰਗ੍ਰਹਿ ਕਰ, ਖਾਏ ਖੁਲਾਏ ਦੱਸੇ ਬਿਨਾਂ ਮਰ ਗਏ ਹੋਣ, ਉਹ ਰੋਣ ਪਿੱਟਣ ਦੇ ਜੋਗ ਹਨ। ਜੋ ਗੁਰਮੰਤ੍ਰ ਹੀਣ ਭਾਵ ਭਗਤੀ ਵਿੱਚ ਲੀਣ ਨਹੀਂ ਹੋਏ, ਉਹ ਸੋਗ ਕਰਨੇ ਯੋਗ ਹੁੰਦੇ ਹਨ। ਮਿੜ੍ਹ ਧ੍ਰੋਹੀ, ਸੰਤ ਦ੍ਰੋਹੀ, ਅਕਾਰਨ ਕੋਹੀ, ਸ੍ਰੈਤੀਆ ਤਿਆਗੀ, ਪਰ ਤੀਆ ਅਨੁਰਾਗੀ ਪਿੱਟਣ ਯੋਗ ਹੁੰਦੇ ਹਨ। ਪਰੋਪਕਾਰੀ, ਧਰਮਾਤਮਾ, ਜਪੀ, ਤਪੀ, ਸੰਤ ਪ੍ਰਤੱਗਯ, ਸਤਬ੍ਰਹਮ ਬੇਤਾ, ਸਤਸੰਗੀ, ਬਿਬੇਕੀ ਪੁਰਖ ਰੋਣ ਪਿੱਟਣ ਯੋਗ ਨਹੀਂ ਹੁੰਦੇ। ਯਥਾ:

ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਹਿ ਜਾਇ ॥
ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥ ੧੬ ॥

(ਸਲੋਕ, ਭਗਤ ਕਬੀਰ ਜੀ - ੧੩੬੫)

ਗਿਆਨ ਧਰਮ, ਨੀਤਿ ਧਰਮ, ਯੁੱਧ ਧਰਮ, ਭਗਤੀ ਧਰਮ, ਦਾਨ ਧਰਮ ਏਨ੍ਹਾਂ ਦੇ ਧਾਰਨ ਵਾਲੇ ਸਭ ਪੁਰਖ ਪ੍ਰਸੰਸਨੀਯ ਹੁੰਦੇ ਹਨ। ਤਾਂ ਤੇ ਸਾਡੇ ਪਿਤਾ ਸਤਗੁਰੂ ਜੋ ਸਰਬਥਾ ਧੰਨਜਤਾ ਦੇ ਜੋਗ ਹੋਏ ਹਨ, ਓਨ੍ਹਾਂ ਨੂੰ ਰੋਣਾ ਯੋਗ ਨਹੀਂ। ਓਨ੍ਹਾਂ ਦੇ ਨਿਮਿੱਤ ਭਜਨ, ਪਾਠ, ਜਪ, ਤਪ ਕਰਨਾ ਯੋਗ ਹੈ। ਭਾਵੇਂ ਦਸਮ ਪਾਤਸ਼ਾਹ ਜੀ ਦੀ ਉਮਰ ਛੋਟੀ ਸੀ, ਪਰ ਓਨ੍ਹਾਂ ਦੇ ਏਸ ਉਪਦੇਸ਼ ਨੇ ਸਭ ਦੇ ਦਿਲ ਵਿੱਚ ਅਜੇਹਾ ਪ੍ਰਵੇਸ਼ ਕੀਤਾ ਜੁ ਕਈ ਸਿੱਖਾਂ ਨੇ ਗੁਰੂ ਨਿਮਿੱਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਦਿੱਤੇ। ਕੋਈ ਜਪ, ਤਪ, ਦਾਨ ਦਾ ਸੰਕੇਤ ਕਰ ਬੈਠੇ। ਸੱਤਮੀ ਵਾਲੇ ਦਿਨ ਸਭ ਨੇ ਉਤਸ਼ਾਹ ਮਨਾਯਾ। ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਵਾਏ। ਵੱਡਾ ਭਾਰੀ ਜੱਗਜ ਹੋਯਾ। ਦਸਮ ਪਾਤਸ਼ਾਹ ਜੀ ਨੂੰ ਗੁਰਿਆਈ ਦੀ ਪੱਗ ਹੋਈ। ਗੁਰੂ ਘਰ ਦਾ ਕਾਰ ਬਾਰ ਉਸੇ ਪ੍ਰਕਾਰ ਚੱਲਣ ਲਗਾ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤਿ ਸੁੰਦਰ, ਗੌਰ ਵਰਨ, ਮੌਟੇ ਨਕਸ, ਆਹੂ ਨੇੜ੍ਹ ਰਤਨਾਰੇ, ਸੁਮਿਲ ਕੱਦ, ਚੌੜੀ ਡਾਤੀ, ਉੱਚੇ ਕੰਧੇ, ਭੁਜਾਂ ਪ੍ਰਲੰਬ, ਸਿੱਧੀ ਚੁਗਿਰਦ ਦਾਹੜੀ, ਗੋਲ ਚਿਹਰਾ, ਮੱਥਾ ਉੱਚਾ, ਬਹੁਤ ਧੀਰਜੀ, ਸੰਤੋਖੀ, ਜਤੀ, ਸਤੀ, ਦੂਰ ਅੰਦੇਸੀ, ਸੱਚੇ ਧਰਮ ਵੈਰਾਗ ਦੀ ਮੂਰਤਿ, ਬ੍ਰਹਮਗਯਾਨ ਦੀ ਸੂਰਤ, ਸਿੱਧੇ ਸਾਦੇ ਸੁਭਾਵ, ਭੋਲੇ ਭਾਲੇ ਸੱਤਪੁਰਖ ਸਨ। ਏਹ ਗੁਰੂ ੧੯੯ ਮੱਘਰ ਸੁਦੀ ੨ ਸੰਮਤ ੧੯੮੮ ਬਿਕ੍ਰਮੀ ਨੂੰ ਸੁਕ੍ਰਵਾਦ ਡੇਢ ਪਹਿਰ ਰਾਤ ਰਹੀ ਮਾਤਾ ਨਾਨਕੀ ਜੀ ਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਅੰਮ੍ਰਿਤਸਰ ਪ੍ਰਗਟ ਹੋਏ। ਸੰਮਤ

੧੯੮੬ ਬਿਕ੍ਰਮੀ ਅੱਸੂ ਸੁਦੀ ਪੰਚਮੀ ਨੂੰ ਕਰਤਾਰਪੁਰ ਵਿਵਾਹ ਹੋਇਆ। ਈ ਵੈਸਾਖ ਵਦੀ ੧੩ ਸੰਮਤ ੧੭੨੧ ਬਿਕ੍ਰਮੀ ਨੂੰ ੪੩ ਵਰ੍਷ੇ ਪ ਮਹੀਨੇ ੧੨ ਦਿਨ ਦੀ ਉਮਰ ਵਿੱਚ ਗੁਰਿਆਈ ਕੀਤੀ। ੫੪ ਬਰਸ ੪ ਦਿਨ ਕੁਲ ਆਯੂ ਭੋਗ, ੧੩ ਮੱਘਰ ਸੁਦੀ ਪ ਸੰਮਤ ੧੭੩੨ ਬਿਕ੍ਰਮੀ ਗੁਰੁਵਾਰ ਦੋਪਹਿਰ ਦਿਨ ਚੜ੍ਹੇ ਦਿੱਲੀ ਵਿੱਚ ਧਰਮ ਦਾ ਸਾਕਾ ਕਰ ਗਏ॥

ਦੇਹੁਰੇ ਏਨ੍ਹਾਂ ਦੇ ਦੋ ਹਨ; ਸੀਸ ਦਾ ਅਨੰਦਪੁਰ, ਧੜ ਦਾ ਰਕਾਬ ਗੰਜ। ਰਕਾਬਗੰਜ ਵਾਲੇ ਦੇਹੁਰੇ ਦੇ ਨਾਮ ਇੱਕ ਪਿੰਡ ਆਲੇ ਕੀ ਵਡਾਲੀ ਸਾਬਤ ਜਾਗੀਰ ਪਟਿਆਲੇ ਵੱਲੋਂ ਹੈ ਅਤੇ ਹੋਰ ਭੀ ਬਹੁਤ ਆਮਦਨੀ ਹੈ।

ਸੋਰਠਾ: ਸ੍ਰੀ ਨੌਮੇ ਪਾਤਸ਼ਾਹਿ ਤੇਗ ਬਹਾਦਰ ਕੀ ਕਥਾ।
ਸਾਬ ਭਲੇ ਉਤਸ਼ਾਹਿ ਗਜਾਨ ਸਿੰਘ ਵਰਣਨ ਕਰੀ।
